

---

## ਲੇਲੇ ਦਾ ਵਿਆਹ

### THE MARRIAGE OF THE LAMB

---



ਭਾਈ ਐਡਵਰਡ, ਤੁਹਾਡਾ ਧੰਨਵਾਦ। ਪ੍ਰਭੂ ਤੁਹਾਨੂੰ ਬਰਕਤ ਦੇਵੇ।

ਦੇਸਤੇ, ਸ਼ਾਮਾਂ ਦੇ ਵੇਲੇ ਦਾ ਸਲਾਮ। ਅੱਜ ਰਾਤ ਫੇਰ ਇੱਥੋਂ ਫੈਲੋਸ਼ਿਪ ਟੈਬਰਨੈਕਲ ਵਿੱਚ ਹੋਣਾ ਯਕੀਨਨ ਹੀ ਭਾਗਾਂ ਵਾਲੀ ਗੱਲ ਹੈ। ਅੱਜ ਦੁਪਾਹਿਰ ਜਦੋਂ ਮੈਂ ਇੱਥੋਂ ਲੰਘ ਰਿਹਾ ਸੀ, ਤਾਂ ਮੈਂ ਲੰਭਿਆ ਕਿ ਇਹ ਕਿੱਥੇ ਸੀ, ਅਤੇ ਮੈਂ "ਸੰਗਤੀ" ਸ਼ਬਦ ਦੇਖਿਆ, ਅਤੇ ਮੈਨੂੰ ਇਹ ਢੁੱਕਵਾਂ ਪ੍ਰਤੀਤ ਹੋਇਆ। ਭਾਈ ਐਡਵਰਡ ਮੈਨੂੰ ਇਹ ਵਧੀਆ ਲੱਗਾ। ਇਹ "ਸੰਗਤੀ" ਹੈ ਜਿਸ ਵਿੱਚਾਸਾਂਵਿਸ਼ਵਾਸ ਕਰਦੇ ਹਾਂ।

2 ਮੇਰਾ ਇੱਕ ਬਜ਼ੁਰਗ ਦੇਸਤ, ਜੋ ਹੁਣੇ ਹੀ ਪ੍ਰਭੂ ਨਾਲ ਘਰ ਚਲਾ ਰਿਗਾ ਹੈ, ਹੋ ਸੱਕਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਉਹਨਾਂ ਨੂੰ ਜਾਣਦੇ ਹੋਣ, ਡਾ. ਐਡ. ਐਡ ਬੋਸਵਰਥ। ਤੁਹਾਡੇ ਵਿੱਚੋਂ ਬਹੁਤ ਸਾਰੇ। ਉਹ ਇੱਥੇ ਫੀਨਕਸ ਵਿੱਚ ਸਨ, ਮੈਂ ਨਿਹਚਾ ਕਰਦਾ ਹਾਂ ਕਿ ਇੱਕ ਵਾਰ ਉਹ ਮੇਰੇ ਨਾਲ, ਬਹੁਤ ਹੀ ਬਹਾਦਰ ਪ੍ਰਾਣ ਸੀ। ਅਤੇ ਉਹਦੇ ਕੋਲ... ਉਹ ਇੱਕ ਬਜ਼ੁਰਗ ਸੰਤ ਸਨ, ਪਰ ਉਹਨਾਂ ਦਾ ਸੁਭਾਅ ਹਾਸਾ ਮਜ਼ਾਕ ਕਰਨ ਵਾਲਾ ਸੀ। ਅਤੇ ਇੱਕ ਵਾਰੀ ਉਹਨਾਂ ਨੇ ਮੈਨੂੰ ਆਖਿਆ, ਉਹਨਾਂ ਨੇ ਕਿਹਾ... ਮੈਂ ਸੰਗਤੀ (ਫੈਲੋਸ਼ਿਪ) ਬਾਰੇ ਗੱਲ ਕਰ ਰਿਹਾ ਸੀ। ਅਤੇ ਉਹਨਾਂ ਨੇ ਕਿਹਾ, "ਭਾਈ ਬ੍ਰਾਨਹਾਮ, ਕੀ ਤੁਸੀਂ ਜਾਣਦੇ ਹੋ ਕਿ ਸੰਗਤੀ (ਫੈਲੋਸ਼ਿਪ) ਕੀ ਹੈ?"

ਮੈਂ ਆਖਿਆ, "ਅੱਛਾ, ਭਾਈ ਬੋਸਵਰਥ, ਮੈਂ ਤਾਂ ਇਹੋ ਹੀ ਸੋਚਦਾ ਹਾਂ।"

3 ਉਹਨੇ ਕਿਹਾ, "ਇਹ ਦੇ ਜਣੇ ਇੱਕ ਪਾਣੀ ਦੇ ਜਹਾਜ਼ ਵਿੱਚ ਹਨ।" ਇਸ ਲਈ ਇਹ ਲੱਗਭੱਗ ਸਹੀ ਗੱਲ ਹੈ, ਇੱਕ ਦੂਸਰੇ ਨਾਲ ਆਪਣੇ ਕਮਰੇ ਵਾਟਾਉਂਦੇ ਹਨ।

4 ਅਤੇ ਮੈਂ ਵੇਖਿਆ ਕਿ ਭਾਈ ਬੋਸਵਰਥ ਨੂੰ ਜਾਨਣ ਬਾਰੇ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੇ ਆਪਣੇ ਹੱਥਾਂ ਨੂੰ ਉਠਾਇਆ ਹੈ। ਕਿਉਂਕਿ ਤੁਸੀਂ ਉਹਨਾਂ ਨੂੰ ਜਾਣਦੇ ਹੋ, ਮੈਂ ਉਹਨਾਂ ਦੇ ਇੱਥੇ ਧਰਤੀ ਉੱਤੇ ਆਖਰੀ ਪਲਾਂ ਦੀ ਇੱਕ ਗੱਲ ਦੱਸਣੀ ਚਾਹੁੰਗਾ। ਮੈਂ ਕੁਝ ਸਮੇਂ ਤੋਂ ਉਹਨਾਂ ਨੂੰ ਜਾਣਦਾ ਸੀ। ਅਤੇ ਉਹ ਮੇਰੇ ਜਨਮ ਤੋਂ ਪਹਿਲਾਂ ਦੇ ਇੰਜੀਲ ਦਾ ਪ੍ਰਚਾਰ, ਅਤੇ ਬਿਮਾਰਾਂ ਲਈ ਦੁਆ ਕਰਦੇ ਸਨ। ਇਸ ਲਈ ਤੁਸੀਂ ਵੇਖ ਸੱਕਦੇ ਹੋ ਕਿ ਉਹਨਾਂ ਦੀ ਕਿੰਨੀ ਉਮਰ ਸੀ। ਮੈਂ ਸੋਚਦਾ ਹਾਂ ਕਿ ਪ੍ਰਭੂ ਨੇ ਉਹਨਾਂ ਨੂੰ ਲਗਭਗ ਪਚਾਸੀ ਸਾਲ ਤੱਕ ਜੀਉਂਦੇ ਰਹਿਣ ਦਿੱਤਾ, ਅਜਿਹਾ ਹੀ ਕੁਝ, ਅਤੇ ਹਾਲੇ ਤੱਕ ਵੀ ਜਦੋਂ ਉਹਨਾਂ ਦੀ ਸੰਤ ਹੋਈ ਉਹ ਬਹਾਦੁਰ ਬਜ਼ੁਰਗ ਆਦਮੀ ਸਨ।

5 ਜਦੋਂ ਉਹ ਪਸ਼ੱਤਰ ਸਾਲਾਂ ਦੇ ਸਨ, ਮੇਰਾ ਯਕੀਨ ਹੈ ਅਜਿਹਾ ਹੀ ਸੀ, ਉਹ ਅਤੇ ਮੈਂ ਉੱਥੋਂ ਮੈਨੂੰ ਯਕੀਨ ਹੈਕਿ, ਮਿਆਮੀ ਦੇ ਐਡਜ਼ਮੇਂਟ ਹੋਟਲ ਵਿੱਚ ਸੀ। ਅਸੀਂ ਆਪਣਾ ਰਾਤ ਦਾ ਖਾਣਾ ਖਾਧਾ, ਅਤੇ ਚੰਦ ਚੜ੍ਹਦਾ ਵੇਖਣ ਲਈ, ਅਸੀਂ ਸਮੁੰਦਰ ਦੇ ਕੰਢੇ ਜਿੱਥੇ ਲਹਿਰਾਂ ਆਉਂਦੀਆਂ ਹਨ ਚਲੇ ਗਏ। ਅਤੇ ਉੱਥੋਂ ਮੈਂ ਲਗਭਗ ਚਾਲੀ ਸਾਲ ਦਾ, ਆਪਣੇ ਮੇਢੇ ਝੁਕਾਏ ਹੋਏ ਇੰਝ ਕਰਕੇ ਤੁਰ ਰਿਹਾ ਸੀ। ਅਤੇ ਉਹ ਲਗਭਗ ਪਸ਼ੱਤਰ ਸਾਲਾਂ ਦੇ, ਬਿਲਕੁਲ ਸਿੱਧੇ, ਜਿੰਨੇ ਉਹ ਹੋ ਸੱਕਦੇ ਸਨ। ਅਤੇ ਮੈਂ ਉਹਨਾਂ ਵੱਲ ਵੇਖਿਆ, ਅਤੇ ਮੈਂ ਉਹਨਾਂ ਦੀ ਪ੍ਰਸ਼ੰਸਾ ਕੀਤੀ। ਅਤੇ ਮੈਂ ਆਖਿਆ, "ਭਾਈ ਬੋਸਵਰਥ, ਮੈਂ ਤੁਹਾਡੇ ਕਲੋਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ।"

ਉਹਨਾਂ ਨੇ ਕਿਹਾ, "ਭਾਈ ਬ੍ਰਾਨਹਾਮ, ਅੱਗੇ ਵਧੋ।"

ਅਤੇ ਮੈਂ ਆਖਿਆ, "ਤੁਸੀਂ ਕਦੋਂ ਆਪਣੇ ਸੱਭਤ ਤੋਂ ਵਧੀਆ ਸਮੇਂ ਵਿੱਚ ਸੀ?"

6 ਉਹਨਾਂ ਨੇ ਕਿਹਾ, "ਠੀਕ ਹਣ।" ਅੱਛਾ, ਤਦ, ਮੈਂ ਆਪਣੇ ਆਪ ਵਿੱਚ ਸ਼ਰੀਰੀ ਦਾ ਹੋਇਆ। ਅਤੇ ਉਹਨਾਂ ਨੇ ਆਖਿਆ, "ਤੁਸੀਂ ਭੁਲ ਗਏ ਹੋ ਕਿ ਮੈਂ ਤਾਂ ਬੱਸ ਇੱਕ ਬੱਚਾ ਹਾਂ, ਇੱਕ ਪੁਰਾਣੇ ਘਰ ਵਿੱਚ ਰਹਿ ਰਿਹਾ ਹਾਂ," ਉਹਨਾਂ ਨੇ ਕਿਹਾ। ਅਤੇ ਉਹ ਭਾਈ ਬੋਸਵਰਥ ਸਨ।

7 ਜਦੋਂ ਮੈਂ ਸੁਣਿਆ ਕਿ ਉਹ ਪ੍ਰਭੂ ਨੂੰ ਮਿਲਣ ਜਾ ਰਹੇ ਹਨ, ਤਾਂ ਉਹਨਾਂ ਨੂੰ ਵੇਖਣ ਲਈ ਮਿਆਮੀ ਪਹੁੰਚੀ ਦਾਂ ਲਗਭਗ ਮੇਰੀ ਕਾਰ ਦੇ ਟਾਈਰ ਸੜਨ ਵਾਲੇ ਹੋ ਗਏ। ਅਤੇ ਜਦੋਂ ਪਤਨੀ ਅਤੇ ਮੈਂ ਉਥੋਂ ਪਹੁੰਚੇ... ਅਤੇ ਬੋਸਵਰਥ ਪਰਿਵਾਰ ਅਤੇ ਸਾਡਾ ਪਰਿਵਾਰ ਖਾਸ ਦੇਸਤ ਰਹੇ ਹਨ। ਅਤੇ ਅਸੀਂ ਅੰਦਰ ਗਏ। ਸਤਿਕਾਰਯੋਗ ਬਜ਼ੁਰਗ ਇੱਕ ਨਿੱਕੇ ਜਿਹੇ ਗੱਦੇ ਉੱਤੇ ਲੇਟਿਆ ਹੋਇਆ ਸੀ। ਅਤੇ ਉਹਨਾਂ ਨੇ ਆਪਣਾ ਛੋਟਾ ਜਿਹਾ ਗੰਜਾ ਸਿਰ ਉਤਾਂਹ ਚੌਕਿਆ, ਛੋਟੀਆਂ ਜਿਹੀਆਂ ਪਤਲੀਆਂ ਬਾਹਾਂ ਇੰਝ ਕਰਕੇ ਮੇਰੇ ਵੱਲ ਫੈਲਾ ਦਿੱਤੀਆਂ। ਅਤੇ ਅੱਥਰੂ ਮੇਰੀਆਂ ਗੱਲ੍ਹਾਂ ਉੱਤੇ ਵਾਹੀ ਰਹੇ ਸਨ। ਮੈਂ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਮੈਂ ਚਿੱਲਾਈਆ, "ਮੇਰੇ ਪਿਤਾ, ਮੇਰੇ ਪਿਤਾ, ਇਸਰਾਏਲ ਦੇ ਰੱਖ ਅਤੇ ਉਹਨਾਂ ਦੇ ਘੋੜਸਵਾਰ!" ਕਿਉਂਕਿ, ਜੇਕਰ ਕਦੇ ਕੋਈ ਬੁੱਢਾ ਆਦਮੀ ਸੀ ਜਿਹਨੇ ਕਦੇ ਪੈਂਟੀਕਾਸਟਲ ਲਹਿਰ ਦੀ ਮਾਣ-ਮਰਿਆਦਾ ਨੂੰ ਕਾਇਮ ਰੱਖਿਆ ਤਾਂ ਉਹ ਭਾਈ ਬੋਸਵਰਥ ਸੀ। ਯਕੀਨਨ ਉਹ ਸਨ। ਉਹ ਇੱਕ ਮਹਾਨ ਫੁੱਲ ਸੀ।

8 ਅਤੇ ਤੁਸੀਂ ਜਾਣਦੇ ਹੋ, ਪਹਿਲੀ ਗੱਲ ਜੋ ਉਹ ਕਰਨੀ ਚਾਹੁੰਦੇ ਸਨ, ਇਸ ਤਰ੍ਹਾਂ ਦਾ ਇੱਕ ਛੋਟਾ ਮਜ਼ਾਕ ਮੈਨੂੰ ਦੀਸਿਆ, ਤੁਸੀਂ ਜਾਣਦੇ ਹੋ।

ਅਤੇ ਮੈਂ ਕਿਹਾ, "ਭਾਈ ਬੋਸਵਰਥ, ਕੀ ਤੁਸੀਂ ਠੀਕ ਹੋਣ ਜਾ ਰਹੇ ਹੋ?"

9 ਉਹਨਾਂ ਨੇ ਆਖਿਆ, "ਨਹੀਂ ਭਾਈ ਬ੍ਰਾਨਹਾਮ। ਮੈਂ ਸ਼੍ਰੂ ਤੋਂ ਹੀ ਬਿਮਾਰ ਨਹੀਂ ਹਾਂ।" ਉਹਨਾਂ ਨੇ ਕਿਹਾ, "ਮੈਂ ਤਾਂ ਬੱਸ ਘਰ ਜਾ ਰਿਹਾ ਹਾਂ।"

ਮੈਂ ਆਖਿਆ, "ਅੱਛਾ, ਇਹ ਤਾਂ ਬਹੁਤ ਵਧੀਆ ਗੱਲ ਹੈ।"

10 ਅਸੀਂ ਬੋੜਾ ਸਮਾਂ ਪਹਿਲਾਂ ਹੀ ਅਫਰੀਕਾ ਦੇ ਮਿਸ਼ਨ ਫੀਲਡ ਤੋਂ ਵਾਪਿਸ ਆਏ ਸੀ, ਉਹ ਅਤੇ ਮੈਂ। ਉਹਨਾਂ ਨੇ ਕਿਹਾ, "ਹੋਰ ਜ਼ਿਆਦਾ ਜੀਉਣ ਲਈ ਮੈਂ ਤਾਂ ਬਹੁਤ ਬੁੱਢਾ ਹੋ ਗਿਆ ਹਾਂ।" ਉਹਨਾਂ ਨੇ ਕਿਹਾ, "ਮੈਂ ਘਰ ਜਾ ਰਿਹਾ ਹਾਂ।"

ਮੈਂ ਆਖਿਆ, "ਭਾਈ ਬੋਸਵਰਥ, ਤੁਸੀਂ ਮੈਨੂੰ ਕੀ ਕਰਨ ਦੀ ਸਲਾਹ ਦਿਉਗੇ?"

11 ਅਤੇ ਉਹਨਾਂ ਨੇ ਕਿਹਾ, "ਖੁਸ਼ਬਰੀ ਨਾਲ ਖੜ੍ਹੇ ਰਹੋ।" ਅਤੇ ਉਹਨਾਂ ਨੇ ਕਿਹਾ, "ਜਿੰਨੀ ਛੇਤੀ ਤੁਸੀਂ ਮਿਸ਼ਨ ਫੀਲਡ ਵਿੱਚ ਵਾਪਿਸ ਜਾ ਸਕਦੇ ਹੋ ਜਾਓ।" ਆਖਿਆ, "ਇਹੋ ਹੀ ਮੇਰੀ ਸਲਾਹ ਹੋਵੇਗੀ।"

12 ਅਤੇ ਮੈਂ ਆਖਿਆ, "ਭਾਈ ਬੋਸਵਰਥ, ਇੱਕ ਹੋਰ ਗੱਲ ਮੈਂ ਤੁਹਾਡੇ ਕੋਲੋਂ ਪੁੱਛਣੀ ਚਾਹੁੰਦਾ ਹਾਂ।"

ਉਹਨਾਂ ਨੇ ਕਿਹਾ, "ਉਹ ਕੀਹੈ, ਭਾਈ ਬ੍ਰਾਨਹਾਮ?"

13 ਮੈਂ ਆਖਿਆ, "ਹੁਣ, ਤੁਸੀਂ ਪ੍ਰਭੂ ਦੀ ਸੇਵਕਾਈ ਲਈ ਲਗਭਗ ਸੱਠ ਜਾਂ ਸ਼ਾਇਦ ਇਸ ਤੋਂ ਵੀ ਵੱਧ ਸਾਲ ਲਾਏ ਹਨ।" ਅਤੇ ਮੈਂ ਕਿਹਾ, "ਤੁਹਾਡੀ ਜਿੰਦਗੀ ਦਾ ਸਭ ਤੋਂ ਵੱਧ ਖੁਸ਼ੀ ਵਾਲਾ ਸਮਾਂ ਕਿਹੜਾ ਸੀ?"

ਉਹਨਾਂ ਨੇ ਕਿਹਾ, "ਠੀਕ ਹੁਣ।"

ਅਤੇ ਮੈਂ ਕਿਹਾ, "ਭਾਈ ਬੇਸਵਰਥ, ਤੁਹਾਨੂੰ ਪਤਾ ਹੈ ਕਿ ਤੁਸੀਂ ਮਰਨ ਵਾਲੇ ਹੋ?"

14 ਉਹਨਾਂ ਨੇ ਕਿਹਾ, "ਮੈਂ ਮਰ ਨਹੀਂ ਸੱਕਦਾ। ਬਹੁਤ ਸਾਲ ਪਹਿਲਾਂ ਮੈਂ ਮਰ ਗਿਆ ਸੀ।" ਅਤੇ ਮੈਂ... ਉਹਨਾਂ ਨੇ ਆਖਿਆ, "ਭਾਈ ਬ੍ਰਾਨਹਾਮ, ਥੀਤੇ ਸੱਠ ਸਾਲਾਂ ਵਿੱਚ ਮੈਂ ਚੰਗੀ ਤਰ੍ਹਾਂ ਨਾਲ ਉਹਦੇ ਨਾਲ ਪਿਆਰ ਕੀਤਾ ਅਤੇ ਦੇਖਭਾਲ ਕੀਤੀ, ਮੈਂ ਵੇਖ ਰਿਹਾ ਹਾਂ ਕਿ ਪ੍ਰਭੂ ਕਿਸੇ ਵੀ ਸਮੇਂ ਦਰਵਾਜ਼ਾ ਖੋਲ੍ਹ ਕੇ ਮੈਨੂੰ ਅੰਦਰ ਲੈ ਲਵੇਗਾ।"

ਅਤੇ ਮੈਂ ਸੋਚਦਾ ਹਾਂ ਕਿ ਇਹ ਜੀਵਨ ਦਾ ਰਿਹਾ ਹੈ।

ਸਾਰੇ ਮਹਾਨ ਮਨੁੱਖਾਂ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ

ਅਸੀਂ ਆਪਣੇ ਜੀਵਨ ਨੂੰ ਆਦਰਸ਼ ਬਣਾਈ ਏ,

ਕਦਮ-ਚਿਨ੍ਹਾਂ ਦੇ ਵਾਂਗ ਸੇ ਕੁਝ ਪਿੱਛੇ ਰੀਹ ਜਾਂਦਾ ਹੈ

ਸਮੇਂ ਦੀ ਰੇਤ ਉੱਤੇ ਕਦਮਾਂ ਦੇ ਚਿੰਨ੍ਹ।

ਅਤੇ ਯਕੀਨ ਹੀ ਉਹ ਮੇਰੇ ਲਈ ਕਦਮ-ਚਿੰਨ੍ਹ ਛੱਡ ਕੇ ਗਿਆ ਹੈ।

15 ਮਰਨ ਤੋਂ ਜਾਂ ਮਹਿਮਾ ਵਿੱਚ ਜਾਣ ਤੋਂ ਲਗਭਗ ਇੱਕ ਘੰਟਾ ਜਾਂ ਇਸ ਤੋਂ ਵੀ ਵੱਧ ਸਮਾਂ ਪਹਿਲਾਂ, ਉਹ ਦੇ ਜਾਣ ਤੋਂ ਪਹਿਲਾਂ। ਉਹ ਕੁਝ ਘੰਟਿਆਂ ਲਈ ਇੱਕ ਪ੍ਰਕਾਰ ਦੀ ਨੀਂਦ ਵਿੱਚ ਸੀ, ਅਤੇ ਉਹ ਦੀ ਪਤਨੀ, ਉਹ ਦੇ ਪੁੱਤਰ, ਪਿਆਰੇ ਮੈਂਬਰ ਆਲੋ-ਦੁਆਲੇ ਖੜੇ ਸਨ, ਅਤੇ ਉਹ ਬੁੱਢਾ ਆਦਮੀ ਉਠ ਪਿਆ, ਚਾਰੇ ਪਾਸੇ ਵੇਖਿਆ, ਖੜਾ ਹੋ ਗਿਆ, ਅਤੇ ਫਰਸ਼ ਉੱਤੇ ਦੌੜਨ ਲੱਗ ਪਿਆ, ਅਤੇ ਆਪਣੀ ਮਾਂ ਨਾਲ ਹੱਥ ਮਿਲਾਇਆ, ਜਿਹੜੀ ਬਹੁਤ ਸਾਲ ਪਹਿਲਾਂ ਜਾ ਚੁੱਕੀ ਸੀ, ਆਪਣੇ ਪਿਤਾ ਨਾਲ ਵੀ। ਅਤੇ ਇੱਕ ਘੰਟੇ ਤੱਕ ਉਹ ਲੋਕਾਂ ਨਾਲ ਹੱਥ ਮਿਲਾਉਂਦਾ ਰਿਹਾ, ਕਹਿ ਰਿਹਾ ਸੀ, "ਇਹ ਭਾਈ ਜੋਨ ਹੈ। ਹਾਂ ਜੀ, ਤੁਸੀਂ ਇਲੀਨੋਇਸ਼, ਜੋਲਿਟ ਵਿਖੇ ਮੇਰੀ ਮੀਟਿੰਗ ਵਿੱਚ ਪ੍ਰਭੂ ਕੋਲ ਆਏ ਸੀ। ਇੱਥੋਂ ਭਾਈ ਹੈ...।" ਆਪਣੇ ਰਾਹੀਂ ਬਦਲੇ ਹੋਏ ਲੋਕਾਂ ਨਾਲ ਹੱਥ ਮਿਲਾਉਂਦਾ ਰਿਹਾ ਸੀ, ਜਿਹੜੇ ਬਹੁਤ ਸਾਲ ਪਹਿਲਾਂ ਗੁਜ਼ਰ ਚੁੱਕੇ ਸਨ।

16 ਮੈਂ-ਮੈਂ ਤੁਹਾਨੂੰ ਦੱਸਦਾ ਹਾਂ, ਮੈਂ ਵਿਸ਼ਵਾਸ ਕਰਦਾ ਹਾਂ ਕਿ ਕਦੇ-ਕਦੇ ਉਸ ਘੜੀ ਵਿੱਚ ਜਦੋਂ ਅਸੀਂ ਇਸ ਧਰਤੀ ਤੋਂ ਦੂਸਰੇ ਪਾਸੇ ਜਾਂਦੇ ਹਾਂ। ਮੈਂ ਨਿਹਚਾ ਕਰਦਾ ਹਾਂ ਕਿ ਕਦੇ-ਕਦੇ ਜਦੋਂ... ਨਦੀ ਪਾਰ ਕਰਨੀ ਔਖੀ ਹੋ ਜਾਂਦੀ ਹੈ, ਕਿਸੇ ਤਰ੍ਹਾਂ, ਤੁਸੀਂ ਜਾਣਦੇ ਹੋ। ਮੇਰਾ ਯਕੀਨ ਹੈ ਕਿ ਸ਼ਾਇਦ ਪ੍ਰਭੂ ਸਾਡੇ ਪਿਆਰਿਆਂ ਨੂੰ ਆਖਦਾ ਹੈ, "ਹੇਠਾਂ ਨਦੀ ਤੱਕ ਜਾਓ ਅਤੇ ਉਥੇ ਉਹਨਾਂ ਨੂੰ ਮਿਲੋ।" ਕਿਉਂਕਿ ਜਿਵੇਂ ਯਾਕੂਬ ਨੇ ਕਿਹਾ, ਕਿਸੇ ਦਿਨ ਅਸੀਂ ਆਪੀਣਾਂ ਲੋਕਾਂ ਨਾਲ ਮਿਲਾਂਗੇ।

17 ਮੈਂ ਵੀ ਉਸ ਦਿਨ ਦੇ ਆਉਣ ਦੀ ਭਾਲ ਵਿੱਚ ਹਾਂ। ਅਤੇ ਤਦ ਜਦੋਂ ਮੈਂ ਇਸ ਜਿੰਦਗੀ ਦੀ ਮੰਜ਼ਿਲ ਪਾਰ ਕਰਾਂਗਾ, ਜਾਂ ਖੁਦਾ ਮੈਨੂੰ ਇੱਥੋਂ ਲੈ ਜਾਂਦਾ ਹੈ, ਅਤੇ ਮੈਂ ਵੇਖਦਾ ਹਾਂ ਕਿ ਮੈਂ ਹਰੇਕ

ਕਿਲ੍ਹਾ ਪ੍ਰਾਪਤ ਕੀਤਾ ਹੈ, ਜੋ ਵੀ ਮੈਂ ਕਰ ਸੱਕਦਾ ਸੀ, ਹਰੇਕ ਵਾੜ ਨੂੰ ਟੌਪੀਆ ਹੈ, ਹਰ ਪਹਾੜੀ 'ਤੇ ਚੜ੍ਹਿਆ ਹਾਂ, ਮੈਂ ਪਿੱਛੇ ਵੇਖਣਾ ਚਾਹੁੰਦਾ ਹਾਂ, ਕਿ ਵੇਖਾਂ, ਮੈਂ ਕਿੱਥੇ ਸੀ। ਮੈਂ ਹੇਠਾਂ ਨਦੀ 'ਤੇ ਆਉਂਦਾ ਹਾਂ।

18 ਮੈਂ ਸਦਾ ਹੀ ਇਹ ਆਖਦਾ ਹਾਂ, ਜਿੱਦਾਂ ਕਿ ਇੱਥੇ ਕਾਲੇ ਲੋਕਾਂ ਦਾ ਝੁੰਡ ਹੈ, ਉਹ ਇੱਕ ਛੋਟਾ ਗੀਤ ਗਾਉਂਦੇ ਹਨ, "ਮੈਂ ਨਦੀ 'ਤੇ ਕੋਈ ਪਰੇਸ਼ਾਨੀ ਨਹੀਂ ਚਾਹੁੰਦਾ।" ਹੁਣ ਮੈਂ ਚਾਹੁੰਦਾ ਹਾਂ ਕਿ ਇਹ ਪੂਰੀ ਤਰ੍ਹਾਂ ਸਿੱਧੀ ਹੋਵੇ।

19 ਸ਼ਾਇਦ ਤਲਵਾਰ ਪਿੱਛੇ ਮਿਆਨ ਵਿੱਚ ਰੱਖ ਕੇ, ਅਤੇ ਟੋਪ ਲਾਹ ਕੇ, ਅਤੇ ਇਹਨੂੰ ਕੰਢੇ 'ਤੇ ਰੱਖ ਕੇ, ਅਤੇ ਆਪੀਣਾ ਹੱਥਾਂ ਨੂੰ ਉਤਾਂਹ ਚੁੱਕਾਰਾ, ਅਤੇ ਪੁਕਾਰਾਰਾ, "ਪਿਤਾ, ਜਿੰਦਗੀ ਦੀ ਬੇੜੀ ਘੱਲ ਦੇਹ। ਅੱਜ ਸਵੇਰ ਮੈਂ ਘਰ ਆ ਰਿਹਾ ਹਾਂ।" ਉਹ ਉਥੇ ਹੋਵੇਗਾ। ਫਿਕਰ ਨਾ ਕਰੋ। ਮੈਂ ਇਹਦਾ ਵਿਸ਼ਵਾਸ ਕਰਦਾ ਹਾਂ। ਮੈਂ ਸੋਚਦਾ ਹਾਂ ਕਿ ਸਾਡੇ ਸਾਰਿਆਂ ਦੇ ਹਿਰਦੇ ਦੀ ਇੱਛਾ ਇਹੋ ਹੀ ਹੈ।

20 ਹੁਣ, ਅੱਜ ਰਾਤ ਇੱਥੇ ਇਸ ਪਿਆਰੇ ਪਾਸਟਰ ਨਾਲ ਅਤੇ ਉਹਦੀ ਕਲੀਸ਼ਯਾ ਨਾਲ ਹੋਣਾ ਸੱਚਮੁੱਚ ਹੀ ਸ਼ੁੱਭ ਮੌਕਾ ਹੈ, ਅਤੇ ਇਹ ਅਦਭੁਤ ਕੰਮ, ਅਤੇ ਇਹ ਜੋ ਫੀਨਿਕਸ ਦੇ ਅਖੀਰ ਵਿੱਚ ਮਸੀਹ ਵਿੱਚ ਬੱਝੇ ਸਮੇਂ ਦੇ ਪਰਦੇਸੀ ਹਨ। ਕਿਉਂਕਿ, ਸੱਚਮੁੱਚ ਹੀ, ਅਸੀਂ ਬੋਝੇ ਚਿਰ ਦੇ ਪਰਦੇਸੀ ਹਾਂ। ਅਸੀਂ ਇੱਥੇ ਓਪਰੇ ਅਤੇ ਯਾਤਰੀ ਹਾਂ। ਅਸੀਂ ਇੱਕ ਨਗਰ ਦੀ ਭਾਲ ਵਿੱਚ ਹਾਂ।

21 ਜਿਵੇਂ ਕਿ ਅੱਜ ਸਵੇਰ ਮੈਂ ਭਾਈ ਛੁੱਲਰ ਦੇ ਭਵਨ ਵਿੱਚ ਸ਼ਾਹੀ ਵੰਸ਼ ਉੱਤੇ ਬੋਲ ਰਿਹਾ ਸੀ। ਹੁਣ, ਜੋ ਤੁਸੀਂ ਟੇਪ ਰਿਕਾਰਡ ਲਓ, ਮੈਂ ਕਰੇ ਵੀ ਇਸਦਾ ਜ਼ਿਕਰ ਨਹੀਂ ਕੀਤਾ। ਪਰ ਇਸ ਸਵੇਰ ਕੁਝ ਵਾਪਰਿਆ, ਕਿ ਮੈਂ...ਜੇਕਰ ਤੁਸੀਂ ਟੇਪ ਰਿਕਾਰਡ ਲਓ, ਜੇਕਰ ਤੁਸੀਂ ਇੱਕ ਟੇਪ ਲਓ, ਮੈਨੂੰ ਯਕੀਨ ਹੈ ਕਿ ਤੁਸੀਂ ਇਸ ਦੀ ਪ੍ਰਸ਼ੰਸਾ ਕਰੋਗੇ। ਭਾਈ ਮੈਗੂਈਰ ਕੋਲ ਇਹ ਹਨ, ਅਤੇ ਅਥਰਾਹਮ ਦਾ ਸ਼ਾਹੀ ਵੰਸ਼। ਸਮਝੋ?

22 ਇਸਹਾਕ ਅਥਰਾਹਮ ਦਾ ਵੰਸ ਸੀ, ਜੋ ਕਿ ਸਰੀਰਿਕ ਢੰਗ ਨਾਲ ਯਹੂਦੀ ਹੈ। ਪਰ ਵਾਅਦੇ ਰਾਹੀਂ ਸ਼ਾਹੀ ਵੰਸ ਮਸੀਹ ਸੀ, ਅਤੇ ਉਹ ਮਸੀਹ ਪ੍ਰਮੇਸ਼ੁਰ ਦਾ ਵਚਨ ਦੇਹਧਾਰੀ ਹੋਇਆ ਸੀ। ਅਤੇ ਅੱਜ ਇਹ ਸਾਡੇ ਹਿਰਦੇ ਵਿੱਚ ਹੈ ਜਿਵੇਂ ਕਿ ਅਸੀਂ... " ਜੋ ਮੈਂ...ਤੁਸੀਂ ਮੇਰੇ ਵਿੱਚ ਬਣੋ ਰਹੋ, ਅਤੇ ਮੇਰਾ ਵਚਨ ਤੁਹਾਡੇ ਵਿੱਚ, ਤਦ ਜੋ ਚਾਹੋ ਮੰਗੋ, ਅਤੇ ਇਹ ਤੁਹਾਡੇ ਲਈ ਹੋ ਜਾਵੇਗਾ।"

23 ਹੁਣ, ਜਦੋਂ ਤੋਂ ਮੈਂ ਇੱਥੇ ਹਾਂ, ਮੈਂ ਕਈ ਵਾਰੀ ਫੀਨਿਕਸ ਬਾਰੇ ਦੱਸਿਆ ਹੈ। ਪੈਂਤੀ ਸਾਲ ਪਹਿਲਾਂ ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸੀ। ਅਤੇ ਮੈਂ ਹੈਨਸ਼ਾਹ ਦੇ 16 ਵੇਂ ਵਿੱਚ, ਅਤੇ ਮੈਂ ਸਰਕਲ ਆਰ। ਰੈਂਕ ਵਿਕਨਬਰਗ ਵਿੱਚ ਰਹਿੰਦਾ ਅਤੇ ਕੰਮ ਕਰਦਾ ਸੀ। ਅਤੇ ਮੈਂ ਇੱਕ ਛੋਟੀ ਕੜੀ ਨਾਲ ਹੈਨਸ਼ਾਹ ਦੇ 16 ਵਿੱਚ ਰਿਗਾ ਸੀ। ਕਿਸੇ ਦਿਨ ਮੈਂ ਉਸ ਥਾਂ ਨੂੰ ਵੇਖਣ ਰਿਗਾ, ਤਾਂ ਇੱਥੇ ਕਿਤੇ ਵੀ ਹੈਨਸ਼ਾਹ ਨਹੀਂ ਹੈ। ਹੁਣ ਇਸ ਜਗ੍ਹਾ ਦਾ ਨਾਂ ਬੱਕੀ ਹੈ। ਅਤੇ ਇਹ ਫੀਨਿਕਸ ਵਿੱਚ ਮੈਟਰੋਪੋਲੀਟਨ ਇਲਾਕੇ ਵਿੱਚ ਵੱਡਾ ਸ਼ਹਿਰ ਹੈ। ਅਤੇ ਇੱਥੇ ਸੱਭ ਕੁਝ ਬਹੁਤ ਬਦਲ ਰਿਗਾ ਹੈ।

24 ਅਤੇ ਪਤਨੀ ਅਤੇ ਮੈਂ ਪਿੱਛੇ ਫੀਨਿਕਸ ਵਿੱਚ ਦੱਖਣੀ ਪਹਾੜ ਵੇਖਣ ਗਏ। ਮੈਂ ਸੋਚਿਆ ਕਿ ਲਗਭਗ ਤਿੰਨ ਸੌ ਸਾਲ ਪਹਿਲਾਂ, ਸ਼ਾਇਦ ਉੱਥੇ ਕੁਝ ਨਹੀਂ ਸੀ ਪਰ ਕੰਢੇ ਅਤੇ ਬੋਹਰ

ਆਦਿ ਸੀ। ਅਤੇ ਹੁਣ ਇਹ ਇੱਕ ਹੈਰਾਨ ਕਰ ਦੇਣ ਵਾਲਾ ਸ਼ਹਿਰ ਹੈ। ਹੁਣ, ਮੈਂ ਆਖਿਆ, "ਪਿਆਰੀ, ਇਹ ਬਦਾਲਾ ਹੈ ਜਾਂ ਵਿਗੀੜਾ ਹੈ? ਤੂੰ ਆਪਣੀ ਚੋਣ ਦੱਸ ਸੱਕਦੀ ਹੈਂ। ਹੁਣ, ਮੇਰੇ ਲਈ ਤਾਂ ਇਹ ਵਿਗੀੜਾ ਹੈ। ਕਿਉਂਕਿ, ਇਹ ਵੱਡੀਆਂ ਇਮਾਰਤਾਂ ਅਤੇ ਸੋਹਣੇ ਭਵਨ ਵਧੀਆ ਹੁੰਦੇ, ਜੇਕਰ ਇੱਥੋਂ ਦੇ ਆਦਮੀ ਅਤੇ ਔਰਤਾਂ ਸ਼ਗਾਬ ਪੀਣ, ਜੂਆ ਬੇਡਣ, ਤੰਬਾਕੂਨੇਸ਼ੀ ਕਰਨ, ਝੂਠ ਬੋਲਣ, ਚੇਰੀ ਕਰਨ, ਅਤੇ ਹਰੇਕ ਬੁਰਾ ਕੰਮ ਕਰਨ ਦੀ ਬਜਾਏ ਆਪਣੇ ਹੱਥ ਪ੍ਰਮੇਸ਼ੁਰ ਵੱਲ ਉਤਾਂਹ ਚੁੱਕ ਕੇ, ਪ੍ਰਮੇਸ਼ੁਰ ਦੀ ਵਡਿਆਈ ਕਰਦੇ ਹੋਏ ਗਲੀਆਂ ਵਿੱਚ ਘੁੰਮਦੇ, ਅਤੇ ਭਰਾਂਵਾਂ ਅਤੇ ਭੈਣਾਂ ਵਾਂਗ ਰਹਿੰਦੇ। ...।"

ਤਦ ਪਤਨੀ ਨੇ ਮੈਨੂੰ ਕਿਹਾ, "ਫੇਰ, ਬਿਲੀ, ਤੁਸੀਂ ਇੱਥੋਂ ਕਾਹਦੇ ਲਈ ਹੋ?"

25 ਮੈਂ ਕਿਹਾ, "ਪ੍ਰੰਤੂ, ਪਿਆਰੀ, ਜਦੋਂ ਦੇ ਪੰਦਰਾਂ ਮਿੰਟਾਂ ਤੋਂ ਅਸੀਂ ਇੱਥੋਂ ਹਾਂ, ਇਸ ਘਾਟੀ ਵਿੱਚ ਕਿੰਨੇ ਝੂਠ ਬੋਲੇ ਗਏ ਹਨ? ਕਿੰਨੀਆਂ ਸੌਂਹਾਂ ਪ੍ਰਭੂ ਦੇ ਨਾਂ 'ਤੇ ਬੇਕਾਰ ਵਿੱਚ ਖਾਪੀਆਂ ਰਾਈਆਂ ਹਨ? ਕਿੰਨੀਆਂ ਸਿਗਰਟਾਂ, ਕਿੰਨੀਆਂ ਵਿਸਕੀਆਂ ਪੀਤੀਆਂ ਰਾਈਆਂ ਹਨ, ਕਿੰਨੇ ਵਿਭਚਾਰ ਕੀਤੇ ਗਏ ਹਨ, ਅਤੇ ਸਾਰੇ ਸਮੇਂ ਵਿੱਚ, ਬੱਸ ਬੋਡੇ ਸਮੇਂ ਵਿੱਚ, ਜਦੋਂ ਦੇ ਅਸੀਂ ਇੱਥੋਂ ਹਾਂ?"

ਉਹਨੇ ਕਿਹਾ, "ਕੀ ਇਹ ਭਿੰਕਰ ਨਹੀਂ ਹੈ?"

26 ਮੈਂ ਕਿਹਾ, "ਪਿਆਰੀ, ਇਸੇ ਲਈ ਹੀ ਅਸੀਂ ਇੱਥੋਂ ਹਾਂ। ਜਦੋਂ ਦੇ ਅਸੀਂ ਇੱਥੋਂ ਹਾਂ, ਕਿੰਨੀਆਂ ਸ਼ੁੱਧ ਬੇਨਤੀਆਂ ਕੀਤੀਆਂ ਰਾਈਆਂ ਹਨ? 'ਤੁਸੀਂ ਜਗਤ ਦਾ ਚਾਨਣ ਹੋ।' ਇਸੇ ਹੀ ਕਾਰਣ ਅਸੀਂ ਇੱਥੋਂ ਹਾਂ, ਕਿ ਇੱਥੋਂ ਦੇ ਛੋਟੇ-ਛੋਟੇ ਚਰਚਾਂ ਨਾਲ ਆਪਣੇ ਮੋਦੇ ਜੇੜੀਏ, ਉਹ ਸੱਭ ਜੋ ਅਸੀਂ ਕਰ ਸੱਕਦੇ ਹਾਂ ਕਰੀਏ, ਕਿ ਵਧਣ ਵਿੱਚ ਇਹਨਾਂ ਦੀ ਸਹਾਇਤਾ ਹੋਵੇ। ਤਾਂ ਕਿ ਇੱਕ..."

27 ਤੁਸੀਂ ਸਾਰੇ, ਤੁਸੀਂ ਸੰਤ ਲੋਕ, ਮੇਰੇ ਲਈ ਇੱਕ ਬਰਕਤ ਹੋ। ਮੈਂ ਆਸ ਕਰਦਾ ਹਾਂ ਕਿ ਇੱਥੋਂ ਆਉਣ ਰਾਹੀਂ ਮੈਂ ਵੀ ਤੁਹਾਡੇ ਲਈ ਇੱਕ ਬਰਕਤ ਹੋਵਾਂਗਾ। ਅਤੇ ਮੈਂ, ਜਦੋਂ ਮੈਂ ਵੀਖਿਆ ਕਿ ਮੈਨੂੰ ਵੱਖ-ਵੱਖ ਜੱਬੇਬੰਦੀਆਂ ਅਤੇ ਸੰਸਥਾਵਾਂ, ਅਤੇ-ਅਤੇ ਵੱਖ ਵੱਖ ਚਰਚਾਂ ਆਦਿ ਵਿੱਚ ਅਤੇ ਫੀਨਿਕਸ ਘਾਟੀ ਵਿੱਚ ਰੀਹਣ ਵਾਲੇ ਭਾਈਆਂ ਕੋਲ ਜਾਣਾ ਪੈਣਾ ਹੈ, ਤਾਂ ਮੇਰਾ ਦਿਲ ਬਰਬਰਾਉਣ ਲੱਗ ਪਿਆ ਸੀ। ਇਹ ਉਸ ਕੰਨਵੈਨਸ਼ਨ ਤੋਂ ਪਹਿਲਾਂ ਆਉਂਦਾ ਹੈ ਜਿਸ ਵਿੱਚ ਮੈਂ ਬੋਲਣ ਵਾਲਾ ਹਾਂ, ਮੈਂ ਸੋਚਦਾ ਹਾਂ ਇਹ ਕ੍ਰਿਸ਼ਚੀਅਨ ਬਿੱਜਨੈਸਮੈਨ ਦੀ ਕੰਨਵੈਨਸ਼ਨ ਹੈ ਜੋ ਸ਼ਨੀਵਾਰ ਸਵੇਰ ਦੇ ਨਾਸ਼ਤੇ, ਅਤੇ ਫਿਰ ਐਤਵਾਰ ਦੁਪੀਹਰ ਅਤੇ ਫਿਰ ਆਉਣ ਵਾਲੇ ਐਤਵਾਰ ਹੈ। ਅਤੇ ਹਮੇਸ਼ਾ ਹੀ ਉਹਨਾਂ ਭਾਈਆਂ ਨੂੰ ਮਿਲਣਾ ਵਧੀਆ ਮੌਕਾ ਹੁੰਦਾ ਹੈ। ਮੈਂ ਸੋਚਦਾ ਹਾਂ ਕਿ ਉੱਥੋਂ ਉਹਨਾਂ ਕੋਲ ਲਗਭਗ ਪੱਚੀ ਸੌ ਸੀਟਾਂ ਹਨ। ਸਾਡੇ ਸਾਰਿਆਂ ਦੇ ਬੈਠਣ ਲਈ ਬਹੁਤ ਕਮਰੇ ਹਨ। ਅਸੀਂ ਤੁਹਾਨੂੰ ਉੱਥੋਂ ਮਿਲਣ ਦੀ ਆਸ ਕਰਦੇ ਹਾਂ।

28 ਅਤੇ ਤਦ ਇਹ ਸਮਾਂ ਸੰਗਤੀ ਕਰਨ ਦਾ ਅਤੇ ਇੱਕ ਚਰਚ ਤੋਂ ਦੂਸਰੇ ਚਰਚ ਜਾ ਕੇ ਪ੍ਰਚਾਰ ਕਰਨ ਦਾ ਹੋਵੇਗਾ। ਮੈਂ ਸੋਚਦਾ ਹਾਂ ਕਿ ਅੱਜ ਸਵੇਰ ਮੈਂ ਆਪਣਾ ਗਲਾ ਬੈਠਣ ਤੱਕ ਪ੍ਰਚਾਰ ਕੀਤਾ, ਲਗਭਗ ਡੇਢ ਘੰਟਾ। ਅਤੇ ਇਹ ਛੋਟਾ ਹੀ ਸੀ। ਆਮ ਤੌਰ 'ਤੇ ਮੈਂ ਇਹ ਆਪਣੇ ਚਰਚ ਵਿੱਚ ਤਿੰਨ ਜਾਂ ਚਾਰ ਘੰਟਿਆਂ ਤੱਕ ਨਹੀਂ ਛੱਡਦਾ। ਮੈਂ ਬੱਸ... ਮੈਂ ਕੋਈ ਪ੍ਰਚਾਰਕ ਨਹੀਂ ਹਾਂ। ਇਸ ਲਈ ਮੈਂ-ਮੈਂ ਬੱਸ ਪ੍ਰਭੂ ਲਈ ਖੁਸ਼ੀ ਨਾਲ ਰੌਲਾ ਪਾਉਂਦਾ ਹਾਂ। ਅਜਿਹਾ ਕਰਨਾ ਮੈਨੂੰ ਪਸੰਦ ਹੈ। ਮੇਰਾ-ਮੇਰਾ ਅੰਦਾਜ਼ਾ ਹੈ ਕਿ ਅਜਿਹਾ ਕਰਨਾ ਮੈਨੂੰ ਬਹੁਤ ਹੀ ਚੰਗਾ ਲੱਗਦਾ ਹੈ, ਇਸ ਲਈ ਮੈਂ ਬੱਸ ਅਜਿਹਾ ਕਰਨਾ ਜਾਰੀ ਰੱਖਦਾ ਹਾਂ। ਮੇਰੇ ਕੋਲ ਚਾਰ ਜਾਂ ਪੰਜ ਤਰ੍ਹਾਂ ਦੇ ਵੱਖ-ਵੱਖ

ਪ੍ਰਗਟਾਵੇ ਹਨ, ਮੈਂ ਲੋਕਾਂ ਨੂੰ ਬਹੁਤ ਦੇਰੀ ਕਰ ਦਿੰਦਾ ਹਾਂ, ਇਸ ਕਰਕੇ ਮੈਂਨੂੰ ਪਤਾ ਹੈ ਕਿ ਇਹ ਸੱਚ ਹੈ। ਅਤੇ ਇਮਾਨਦਾਰੀ ਨਾਲ, ਅੱਜ ਰਾਤ ਅਸੀਂ ਇੱਕ ਵਜੇ ਤੋਂ ਪਹਿਲਾਂ ਇੱਥੋਂ ਬਾਹਰ ਰਲੇ ਜਾਵਾਂਗੇ। ਮੈਂ, ਮੈਂ ਬੱਸ ਲਗਭਗ ਤੁਹਾਨੂੰ ਇਸਦਾ ਯਕੀਨ ਦਿਵਾਉਂਦਾ ਹਾਂ। ਮੈਂ ਬੱਸ ਕਰੀਬ-ਕਰੀਬ... ਬਹੁਤ ਹੀ ਵਧੀਆ ਆਤਮਾ ਮਹਿਸੂਸ ਹੋ ਰਿਹਾ ਹੈ, ਅਤੇ ਸੱਭ ਕੁਝ ਬਹੁਤ ਹੀ ਸੁੰਦਰ ਹੈ, ਮੈਨੂੰ ਯਕੀਨ ਹੈ ਕਿ ਪਹਿੱਤਰ ਆਤਮਾ ਸਾਨੂੰ ਬਰਕਤ ਦੇਵੇਗਾ।

29 ਹੁਣ, ਹੁਣ ਬੰਦਰੀਆਂ ਵਿੱਚ ਮੇਰੇ ਕੋਲ ਕੋਈ ਚੰਗਾਈ ਸਭਾ ਨਹੀਂ ਸੀ। ਮੈਂ... ਇੱਕ ਰਾਤ, ਭਾਈ ਕੋਲ... ਯਿਸੂ ਦੇ ਨਾਂ ਵਿੱਚ, ਪਾਸਟਰ ਕੌਣ ਸੀ? ਭਾਈ ਆਉਟਲਾ ਦੇ ਚਰਚ ਵਿੱਚ, ਉੱਥੇ ਬਹੁਤ ਸਾਰੇ ਲੋਕ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਸਨ। ਅਤੇ ਕੁਝ ਬੇਨਤੀ-ਪੱਤਰ ਦੇਣ ਲਈ ਮੇਰੇ ਨਾਲ ਮੇਰਾ ਪੁੱਤਰ ਸੀ। ਅਤੇ ਤਦ ਦੇ ਕੁ ਰਾਤਾਂ ਲਈ, ਪਹਿੱਤਰ ਆਤਮਾ ਐਨੇ ਜ਼ੋਰ ਨਾਲ ਇਮਾਰਤ ਵਿੱਚ ਉੱਤਰਿਆ, ਕਿ... ਤੁਸੀਂ ਸਾਰੇ ਜਾਣਦੇ ਹੋ। ਤੁਸੀਂ ਮੇਰੀਆਂ ਬੰਦਰੀਆਂ ਵਿੱਚ ਸੀ। ਤੁਸੀਂ ਸਾਰੇ ਹੀ ਸੀ। ਤੁਸੀਂ ਵੇਖਿਆ ਕਿ ਕਿਵੇਂ ਦਿਲਾਂ ਦੇ ਖਿਆਲ ਬੁੱਝੇ ਗਏ, ਅਤੇ ਆਦਿ-ਆਦਿ। ਪਰ ਹੁਣ ਮੈਂ ਧਿਆਨ ਦਿੱਤਾ ਹੈ ਕਿ ਇਹ ਤਾਂ ਇੱਕ ਵੱਡਾ ਇਕੱਠਾ, ਬਹੁਤ ਸਾਰੇ ਬੇਨਤੀ ਕਰਵਾਉਣੀ ਚਾਹੁੰਦੇ ਸਨ। ਮੈਂ ਧਿਆਨ ਦਿੱਤਾ ਕਿ ਪਹਿਲੀ ਚੰਗਾਈ ਸਭਾ, ਬੁੱਧਵਾਰ ਅਤੇ ਵੀਰਵਾਰ ਤੋਂ ਸ਼ੁਰੂ ਸੀ। ਕਿਉਂਕਿ ਜੇਕਰ ਤੁਸੀਂ ਚਰਚ ਵਿੱਚ ਚੰਗਾਈ ਸਭਾਵਾਂ ਕਰਵਾਉਣੀਆਂ ਚਾਹੁੰਦੇ ਹੋ, ਤਾਂ ਮੈਂ ਸੋਚਦਾ ਹਾਂ ਕਿ ਮੈਨੂੰ ਐਤਵਾਰ ਤੋਂ ਬਾਦ ਤੱਕ ਉਡੀਕ ਕਰਨੀ ਪਵੇਗੀ।

30 ਤੁਸੀਂ ਵੇਖੋ, ਮੈਂ-ਮੈਂ ਜਿੱਥੇ ਵੀ ਗਿਆ ਹਾਂ ਉੱਥੇ ਹੀ ਮੈਂ ਹਰੇਕ ਨੂੰ ਘੋਸ਼ਣਾ ਕੀਤੀ ਹੈ ਕਿ ਉਹ ਐਤਵਾਰ ਨੂੰ ਆਪਣੀ ਡਿਊਟੀ 'ਤੇ ਖੜਾ ਰਹੇ, ਤੁਸੀਂ ਵੇਖਿਆ। ਬੱਸ ਭਾਈਆਂ ਦੇ ਆਉਣ ਕਾਰਣ ਇਹ ਖਾਸ ਬੰਦਰੀਆਂ ਹਨ। ਅਤੇ ਅਸੀਂ-ਅਸੀਂ ਚਾਹੁੰਦੇ ਹਾਂ ਕਿ ਹਰ ਕੋਈ ਆਪਣੀ ਡਿਊਟੀ 'ਤੇ ਕਾਇਮ ਰਹੇ, ਕਿਉਂਕਿ ਤੁਹਾਡਾ ਪਾਸਟਰ ਤੁਹਾਡੀ ਉਡੀਕ ਕਰ ਰਿਹਾ ਹੈ, ਅਤੇ ਤੁਹਾਨੂੰ ਉੱਥੇ ਹੋਣਾ ਚਾਹੀਦਾ ਹੈ।

31 ਇਸ ਲਈ ਫੇਰ-ਫੇਰ ਮੈਂ ਸੋਚਦਾ ਹਾਂ ਕਿ, ਕੱਲ ਰਾਤ, ਜੇ ਪ੍ਰਭੂ ਚਾਹੇ, ਮੈਂ ਨਹੀਂ... ਕੱਲ ਰਾਤ ਅਸੀਂ ਕਿਥੋਂ ਹੋਵਾਂਗੇ? (ਇੱਕ ਭਾਈ ਆਖਦਾ ਹੈ, "ਟੈਪਾ ਵਿੱਚ, ਭਾਈ ਓਡੋਨਲ ਦੇ ਚਰਚ ਵਿੱਚ।"-ਸੰਪਾ) ਭਾਈ ਓਡੋਨਲ ਕੋਲ, ਟੈਪਾ, ਐਰੀਜ਼ੋਨਾ ਵਿੱਚ। ਹੁਣ ਜੇ ਤੁਹਾਨੂੰ ਆਪਣੇ ਚਰਚ ਵਿੱਚ ਜਾਣ ਲਈ ਕੋਈ ਖਾਸ ਕੰਮ ਨਹੀਂ ਹੈ, ਅਤੇ ਤੁਹਾਡੇ ਕੋਲ ਬਿਮਾਰ ਲੋਕ ਹਨ, ਕਿਉਂ, ਕੱਲ ਰਾਤ ਮੈਂ ਬਿਮਾਰਾਂ ਵਾਸਤੇ ਦੁਆ ਕਰਾਂਗਾ, ਸ਼ਾਇਦ ਸੋਮਵਾਰ, ਮੰਗਲਵਾਰ, ਬੱਸ ਲਗਾਤਾਰ ਪ੍ਰਾਰਥਨਾ ਦੀ ਕਤਾਰ ਹੋਵੇਗੀ, ਬਿਮਾਰਾਂ ਵਾਸਤੇ ਦੁਆ ਕੀਤੀ ਜਾਵੇਗੀ। ਆਉ ਵੇਖੀਏ, ਮੈਂ ਕਲਪਨਾ ਕਰਦਾ ਹਾਂ ਕਿ... ਮੈਂ ਨਹੀਂ ਜਾਣਦਾ। ਕੀ ਮੈਂ ਬੁੱਧਵਾਰ ਰਾਤ ਵੀ ਮੀਟਿੰਗ ਕਰਨੀ ਹੈ? ("ਹਾਂ ਜੀ।") ਬੁੱਧਵਾਰ ਰਾਤ। ਫੇਰ ਇਹ...

32 ਅਤੇ ਇਹ ਕੰਨਵੈਨਸ਼ਨ ਵੀਰਵਾਰ ਸ਼ੁਰੂ ਹੋਵੇਗੀ, ਕੀ ਇਹ ਠੀਕ ਹੈ? [ਇੱਕ ਭਾਈ ਆਖਦਾ ਹੈ, "ਮੇਰੇ ਕੋਲ ਕਿਸੇ ਕਿਸਮ ਦੀਆਂ...? ... ਕੰਨਵੈਨਸ਼ਨ।"-ਸੰਪਾ] ਠੀਕ ਹੈ ਭਾਈ ਜੀ। ਹੁਣ ਉਹ ਇਹਦੀ ਘੋਸ਼ਣਾ ਕਰੇਗਾ। [ਵੇਖੋ, ਅੱਜ ਰਾਤ ਅਸੀਂ ਇੱਥੋਂ ਹਾਂ।] ਅਤੇ ਕੱਲ ਰਾਤ ਅਸੀਂ ਅਸੈਂਬਲੀ ਆਂਡ ਗਾੱਡ, ਟੈਪਾ ਵਿੱਚ ਹੋਵਾਂਗੇ। ਅਤੇ ਫੇਰ ਮਾਉਂਟੇਨ ਵਿਉ, ਅਤੇ ਤੇਈ ਤਰੀਕ ਨੂੰ ਸਨੀਸਲੋਪ ਵਿਖੇ। ਅਤੇ ਫੇਰ ਚੌਂਵੀ ਤਾਰੀਕ ਨੂੰ ਸੈਂਟਰਲ ਅਸੈਂਬਲੀ ਵਿਖੇ

ਹੋਵਾਂਗੇ।” ਠੀਕ ਹੈ, ਇਹ ਵਧੀਆ ਹੈ। [“ਮੈਂ ਖੁਦ ਹੀ ਯਾਦ ਨਹੀਂ ਰੱਖ ਸੱਕਦਾ। ਇੱਕ ਤਰ੍ਹਾਂ ਨਾਲ ਮੈਂ ਇਹ ਦੇ ਬਾਰੇ ਉਲੜਣ ਵਿੱਚ ਪੈ ਜਾਂਦਾ ਹਾਂ।”] ਇਹ ਦੇ ਬਾਰੇ ਨਾ ਸੋਚੋ।

ਕਿਸੇ ਦਿਨ ਮੈਂ “ਯਾਦ ਨਾ ਰੱਖ ਸਕਣ” ਬਾਰੇ ਗੱਲ ਕਰ ਰਿਹਾ ਸੀ।

33 ਅਤੇ ਭਾਈ ਜੈਕ ਮੂਰ ਨੇ ਮੈਨੂੰ ਆਖਿਆ, “ਕੀ ਤੁਸੀਂ ਸੋਚਦੇ ਹੋ ਕਿ ਅਜਿਹਾ ਤੁਹਾਡੇ ਨਾਲ ਹੀ ਹੈ?” ਉਹਨੇ ਕਿਹਾ।

34 ਮੈਂ ਕਿਹਾ “ਭਾਈ ਜੈਕ, ਮੈਂ ਕੋਈ ਗੱਲ ਕਰਨੀ ਹੁੰਦੀ ਹੈ, ਮੈਂ ਯਾਦ ਨਹੀਂ ਰੱਖ ਸੱਕਦਾ ਕਿ ਮੈਂ ਕਾਹਦੇ ਬਾਰੇ ਗੱਲ ਕਰਨੀ ਹੈ।”

35 ਉਹਨਾਂ ਆਖਿਆ, “ਅਜਿਹਾ ਨਾ ਸੋਚੋ ਕਿ ਇਹ ਮਾੜੀ ਗੱਲ ਹੈ।” ਆਖਿਆ, “ਮੈਂ ਕਿਸੇ ਨੂੰ ਫੇਨ ‘ਤੇ ਕਾਲ ਕਰਦਾ ਹਾਂ, ਆਖਦਾ ਹਾਂ, ‘ਤੁਹਾਨੂੰ ਕੀ ਚਾਹੀਦਾ ਹੈ?’” ਅੱਛਾ, ਇਹ ਤਾਂ ਬਹੁਤ ਹੀ ਮਾੜੀ ਗੱਲ ਹੈ!...?...ਏਹ।

36 ਇਸ ਲਈ, ਮੇਰੇ ਭਾਈ, ਹੋ ਸੱਕਦਾ ਹੈ ਕਿ ਇਹ ਗੱਲ ਥੋੜੀ ਮਜ਼ਾਕੀ ਹੋਵੇ, ਜੋ ਕਿ ਮੈਂ ਸੋਚਦਾ ਹਾਂ ਕਿ ਪੁਲਾਪਿਟ ਤੋਂ ਅਜਿਹਾ ਬੋਲਣਾ ਠੀਕ ਨਹੀਂ ਹੈ। ਪਰ ਪ੍ਰਮੇਸ਼ੁਰ ਦੇ ਬੱਚੇ ਖੁਸ਼ ਰਹਿਣ ਵਾਲੇ ਬੱਚੇ ਹਨ, ਕਿਵੇਂ ਵੀ, ਤੁਸੀਂ ਜਾਣਦੇ ਹੋ, ਸੋ ਅਸੀਂ—ਅਸੀਂ ਬੱਸ ਚਾਹੁੰਦੇ ਹਾਂ। ਮੈਂ ਸੋਚਦਾ ਹਾਂ ਕਿ ਇਹ ਇੱਕ ਤਰ੍ਹਾਂ ਦੀ ਹੁਸ਼ਿਆਰੀ ਹੈ।

37 ਤੁਸੀਂ ਸਾਰੇ, ਤੁਹਾਡੇ ਵਿੱਚੋਂ ਬਹੁਤ ਸਾਰੇ ਭਾਈ ਜੈਕ ਮੂਰ ਨੂੰ ਜਾਣਦੇ ਹਨ। ਉਹ ਲਾਈਫ ਟੈਬਰਨੈਕਲ, ਲੁਜ਼ੀਆਨਾ, ਸ਼ਰੀਵਪੋਰਟ ਤੋਂ ਹਨ, ਬਹੁਤ ਵਧੀਆ ਭਾਈ ਹਨ। ਇਸ ਲਈ ਉਹ ਮੈਨੂੰ ਇਹ ਦੱਸ ਰਿਹਾ ਸੀ। ਉਹ ਇੱਕ ਠੇਕੇਦਾਰ ਵੀ ਹੈ।

38 ਉਸ ਭਾਈ ਨੇ ਆਖਿਆ, “ਭਾਈ ਬ੍ਰਾਨਹਮ ਇਹ ਨਾ ਸੋਚੋ ਕਿ ਇਹ ਮਾੜੀ ਗੱਲ ਹੈ।” ਕਿਹਾ, “ਮੈਂ ਕਿਸੇ ਦਿਨ ਕਿਸੇ ਨੂੰ ਫੇਨ ਕੀਤਾ, ਅਤੇ ਉਹਨਾਂ ਦਾ ਨੰਬਰ ਮਿਲਾਇਆ।” ਅਤੇ ਆਖਿਆ, “ਉਹਨਾਂ ਨੇ ਜਵਾਬ ਦਿੱਤਾ, ਕਿਹਾ, ‘ਹੈਲੋ।’ ਮੈਂ ਕਿਹਾ, ‘ਅੱਛਾ ਤੁਹਾਨੂੰ ਕੀ ਚਾਹੀਦਾ ਹੈ?’”

ਮੈਂ ਸੋਚਿਆ, “ਅੱਛਾ, ਭਾਈ ਜੈਕ ਇਹ ਬਹੁਤ ਰਾਲਤ ਹੁੰਦਾ ਜਾ ਰਿਹਾ ਹੈ।”

39 ਇਸ ਲਈ ਹੁਣ, ਮੈਂ ਸੋਚਦਾ ਹਾਂ ਕਿ ਇਹ ਵਧੀਆ ਹੋਵੇਗਾ, ਅਤੇ ਇਹ ਦੋਸਤ ਜੋ ਪ੍ਰਾਰਥਨਾ ਕਰਵਾ ਉਣੀ ਚਾਹੁੰਦੇ ਹਨ, ਅਤੇ ਆਪਣੇ ਬਿਮਾਰ ਲੋਕਾਂ ਨੂੰ ਇੱਥੋਂ ਲਿਆਏ ਹਨ, ਤਦ ਅਸੀਂ ਉਹਨਾਂ ਲਈ ਬੇਨਤੀ ਕਰਾਂਗੇ।

40 ਹੁਣ, ਅੱਜ ਰਾਤ, ਮੈਂ ਸੋਚਿਆ ਕਿ ਅੱਜ ਰਾਤ ਇੱਥੋਂ ਇਸ ਪਿਆਰੇ ਛੋਟੇ ਚਰਚ ਵਿੱਚ ਮੈਂ ਕਿਹੜੇ ਵਿਸ਼ੇ ਉੱਤੇ ਬੋਲਣਾ ਹੈ। ਮੈਂ ਸੋਚਿਆ, “ਅੱਛਾ, ਮੈਂ ਨਹੀਂ ਜਾਣਦਾ ਕੀ ਬੋਲਾਂ।” ਮੈਂ ਤਾਂ ਬੱਸ ਇੱਕ ਛੋਟਾ ਜਿਹਾ ਵਿਸ਼ਾ ਹੀ ਲੈਣਾ ਹੈ, ਅਤੇ ਭਰੋਸਾ ਕਰਦਾ ਹਾਂ ਕਿ ਪ੍ਰਭੂ ਇਸ ਵਿੱਚ ਕੁਝ ਹੋਰ ਸ਼ਬਦਾਂ ਨੂੰ ਜੋੜ ਦੇਵੇਗਾ, ਅਤੇ ਅਜਿਹਾ ਹੋਵੇ ਕਿ ਇਹ ਸ਼ਬਦ ਉੱਥੇ ਜਾਣ ਜਿੱਥੇ ਇਹ ਕਿਸੇ ਦੀ ਮਦਦ ਕਰਨ। ਅਜਿਹਾ ਹੋਵੇ... ਮੈਂ ਕਦੇ ਵੀ ਕੋਈ ਵਿਸ਼ਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ। ਮੈਂ ਹਮੇਸ਼ਾ ਹੀ ਅਗੁਵਾਈ ਨੂੰ ਮਹਿਸੂਸ ਕਰਨ ਦਾ ਯਤਨ ਕਰਦਾ ਹਾਂ, ਅਤੇ ਵਚਨ ਦੇ ਕੁਝ ਹਵਾਲੇ ਲਿਖ ਲੈਂਦਾ ਹਾਂ, ਆਦਿ—ਆਦਿ। ਅਤੇ—ਅਤੇ ਤਦ, ਜੇਕਰ ਪ੍ਰਭੂ ਕੁਝ ਹੋਰ ਅਗੁਵਾਈ ਕਰਦਾ ਹੈ, ਤਾਂ ਮੈਂ ਬੱਸ ਉਸ ਦੀ ਅਗੁਵਾਈ ਅਨੁਸਾਰ ਹੀ ਚੱਲਦਾ ਹਾਂ। ਅਤੇ ਮੈਂ ਸੋਚਦਾ ਹਾਂ ਕਿ ਸਾਨੂੰ

ਸਾਰਿਆਂ ਨੂੰ ਇਸੇ ਹੀ ਢੰਗ ਨਾਲ ਕਰਨਾ ਚਾਹੀਦਾ ਹੈ। ਕੀ ਤੁਹਾਨੂੰ ਨਹੀਂ ਕਰਨਾ ਚਾਹੀਦਾ ? ਉਸੇ ਹੀ ਤਰੀਕੇ ਨਾਲ ਕਰੋ।

41 ਅਤੇ ਹੁਣ ਇੱਥੋਂ ਇੱਕ ਗੱਲ ਹੈ ਜੋ-ਜੋ ਮੈਂ-ਮੈਂ ਚਰਚ ਦੇ ਹਰੇਕ ਮੌਬਰ ਨੂੰ ਦੱਸਣੀ ਚਾਹੁੰਦਾ ਹਾਂ। ਅਤੇ ਇਹ ਹੈ, ਕਿ ਜੇਕਰ...ਜਦੋਂ ਤੁਸੀਂ ਆਪਣੇ ਪਾਸਟਰ ਅਤੇ ਆਪਣੇ ਪਿਆਰੀਆਂ ਲਈ ਪ੍ਰਾਰਥਨਾ ਵਿੱਚ ਹੋਵੋ, ਤਾਂ ਮੈਨੂੰ ਨਾ ਭੁਲਿਓ, ਕਿਉਂਕਿ ਮੈਂ ਰੋਜ਼ਾਨਾ ਇਹ ਮੰਹਸੂਸ ਕਰਦਾ ਹਾਂ ਕਿ ਅਸੀਂ ਸਫਰ ਦੇ ਖਾਤਮੇ 'ਤੇ ਆ ਪਹੁੰਚੇ ਹਾਂ।

42 ਅਤੇ ਮੈਂ ਕੁਝ ਕੁ ਹਫ਼ਤੇ ਪਹਿਲਾਂ ਆਪਣੀ ਮਾਂ ਨੂੰ ਦਫ਼ਨਾਇਆ ਹੈ। ਅਤੇ ਉਹਨੂੰ ਉਦੋਂ ਤੱਕ ਆਪਣੀਆਂ ਬਾਹਾਂ ਵਿੱਚ ਰੱਖਿਆ ਜਦੋਂ ਤੱਕ ਪ੍ਰਮੇਸ਼ੁਰ ਨੇ ਉਹਦਾ ਸਾਹ ਨਹੀਂ ਕੱਢ ਲਿਆ ਅਤੇ ਉਹਦਾ ਪ੍ਰਾਣ ਸਵਰਗ ਵਿੱਚ ਨਹੀਂ ਲੈ ਗਿਆ। ਮੈਂ ਪਵਿੱਤਰ ਆਤਮਾ ਨਾਲ ਭਰੀ ਹੋਈ ਉਸ ਅੰਰਤ ਦੀ ਪ੍ਰਤਾਪੀ ਮੌਤ ਨੂੰ ਧਿਆਨ ਨਾਲ ਵੇਖਿਆ ਅਤੇ ਉਹਨੂੰ ਆਪਣੇ ਜੀਵਨ ਦੇ ਸਫਰ ਦੇ ਠੀਕ ਖਾਤਮੇ 'ਤੇ ਆਉਂਦਿਆਂ ਵੇਖਿਆ। ਮੈਂ ਸੋਚਿਆ, “ਔਹ, ਮੈਂ-ਮੈਂ ਹਰੇਕ ਮਾਂ ਬੱਸ ਇਸੇ ਹੀ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਬੱਸ ਮੈਨੂੰ ਕੁਝ ਕਰਨਾ ਚਾਹੀਦਾ ਹੈ ਕਿ...ਜੋ ਮੈਂ ਕਰ ਸੱਕਦਾ ਹਾਂ ਕਰਾਂ, ਕਿ ਲੋਕ ਸਮਝ ਜਾਣ ਕਿ ਅਸਲ ਵਿੱਚ ਮੇਰਾ ਮਤਲਬ ਕੀ ਹੈ।”

43 ਅਤੇ ਦੋਸਤੇ, ਮੈਨੂੰ ਇਸ ਦੀ ਪ੍ਰੇਰਣਾ ਮਿਲੀ ਹੈ ਅਤੇ ਸ਼ਾਇਦ ਇਹ ਬੇੜਾ ਗਹਿਰਾ ਹੋਵੇ। ਅਤੇ ਮੈਂ ਸੋਚਦਾ ਹਾਂ ਕਿ ਜਿੰਨੀ ਇਸ ਦੀ ਅਸੀਂਲਾਅਤ ਹੈ ਅਸੀਂ ਉਸ ਨਾਲੋਂ ਬੋੜਾ ਘੱਟ ਰੱਖਾਂਗੇ। ਮੈਂ ਸੋਚਦਾ ਹਾਂ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ। ਜੇ ਪ੍ਰਮੇਸ਼ੁਰ ਐਨਾ ਪਵਿੱਤਰ ਹੈ ਕਿ ਸਵਰਗਾਦੂਰ ਵੀ ਉਹਦੀ ਨੜਰ ਵਿੱਚ ਘੱਟ ਹਨ ਤਾਂ ਅਸੀਂ ਕਿਸ ਤਰ੍ਹਾਂ ਦੇ ਵਿਖਾਈ ਦਿੰਦੇ ਹਾਂ? ਵੇਖਿਆ? ਇਹ ਠੀਕ ਗੱਲ ਹੈ। ਇਸ ਲਈ ਅਸੀਂ ਯਾਦ ਰੱਖਣਾ ਚਾਹੁੰਦੇ ਹਾਂ। ਅਤੇ ਯਾਦ ਰੱਖੋ ਕਿ ਸਾਰੀ ਸੂਰਜ ਪ੍ਰਣਾਲੀ ਤੋਂ ਪਾਰ, ਅਨੰਤਤਾ ਵਿੱਚ ਜਾਣ ਲਈ ਪ੍ਰਮੇਸ਼ੁਰ ਇੱਕ ਰਾਹ ਤਿਆਰ ਕਰ ਰਿਹਾ ਹੈ। “ਪਵਿੱਤਰ, ਪਵਿੱਤਰ, ਪਵਿੱਤਰ।” ਸਵਰਗਾਦੂਰ ਉਹਦੀ ਹਜ਼ੂਰੀ ਵਿੱਚ ਆਪਣੇ ਖੰਭਾਂ ਨਾਲ ਆਪਣੇ ਮੂੰਹ ਅਤੇ ਪੈਰਾਂ ਨੂੰ ਢੱਕ ਕੇ ਉੱਡਦੇ ਹੋਏ “ਪਵਿੱਤਰ” ਪੁਕਾਰਦੇ ਹਨ। ਸਾਨੂੰ ਕੀ ਹੋਣਾ ਚਾਹੀਦਾ ਹੈ? ਇਸ ਲਈ ਅਸੀਂ...ਸਾਨੂੰ ਅੰਜਿਹਾ ਹੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

44 ਅਤੇ-ਅਤੇ ਮੈਂ ਇਸਨੂੰ ਅੰਜਿਹਾ ਮੰਹਸੂਸ ਕਰਦਾ ਹਾਂ, ਪ੍ਰਮੇਸ਼ੁਰ ਦਾ ਰਾਜ ਇੱਕ ਮਨੁੱਖ ਵਰਗਾ ਹੈ, ਜਿਹੜਾ ਇੱਕ ਜਾਲ ਲੈ ਕੇ ਸਮੁੰਦਰ ਵੱਲ ਗਿਆ, ਯਿਸੂ ਨੇ ਆਖਿਆ, ਅਤੇ ਉਹਨੇ ਉਹ ਸਮੁੰਦਰ ਵਿੱਚ ਸ੍ਰੋਟਿਆ। ਅਤੇ ਜਦੋਂ ਉਹਨੇ ਜਾਲ ਖਿੰਚਾਅ, ਉਹਨੂੰ ਬਹੁਤ ਸਾਰੀਆਂ ਕਿਸਮਾਂ ਮਿਲੀਆਂ। ਪਰ ਯਕੀਨਨ, ਵਧੀਆ ਮੱਛੀ ਹੀ ਰੱਖੀ ਗਈ, ਅਤੇ ਦੂਸਰੀ ਭੈੜੀ ਮੱਛੀ ਵਾਗਿਸ ਪਾਣੀ ਵਿੱਚ ਚਲੀ ਗਈ, ਜਿਵੇਂ ਕਿ ... ਅਤੇ-ਅਤੇ ਸੱਪ, ਕਿਰਲੀਆਂ ਅਤੇ ਕੱਛੂ, ਅਤੇ ਆਦਿ-ਆਦਿ। ਪਰ ਇੰਜੀਲ (ਖੁਸ਼ਖਬਰੀ) ਦੇ ਜਾਲ ਨੇ ਉਹਨਾਂ ਸਾਰਿਆਂ ਨੂੰ ਫੜ ਲਿਆ। ਅਤੇ ਅਸੀਂ...ਭਾਈ ਆਦਮਸ ਜੀ, ਕਿਸੇ ਦਿਨ ਇੱਕ ਸਮਾਂ ਹੋਵੇਗਾ ਜਦੋਂ ਅਸੀਂ ਆਖਰੀ ਵਾਰੀ ਜਾਲ ਸੁੱਟਾਂਗੇ। ਇਹ ਠੀਕ ਗੱਲ ਹੈ। ਮੈਂ ਜਾਂ ਤੁਸੀਂ ਨਹੀਂ ਦੱਸ ਸੱਕਦੇ ਕਿ ਕਿਹੜੀ ਮੱਛੀ ਹੈ ਅਤੇ ਕਿਹੜੀ ਨਹੀਂ ਹੈ। ਅਸੀਂ ਨਹੀਂ ਜਾਣਦੇ ਹਾਂ। ਅਸੀਂ ਮਿਰਦ ਜਾਲ ਸੁੱਟਣਾ ਹੈ ਅਤੇ ਇਸਨੂੰ ਖਿੱਚਣਾ ਹੈ। ਬੱਸ ਇਹੋ ਹੀ ਕਰਨਾ ਹੈ। ਪ੍ਰਮੇਸ਼ੁਰ ਆਪੀਣਾਂ ਨੂੰ ਜਾਣਦਾ ਹੈ। “ਜਿਨ੍ਹਾਂ ਨੂੰ ਉਹਨੇ ਪਹਿਲਾਂ ਤੋਂ ਜਾਣਿਆ ਸੀ, ਉਸਨੇ ਉਹਨਾਂ ਨੂੰ ਸੌਦਿਆ, ਅਤੇ ਜਿਨ੍ਹਾਂ ਨੂੰ ਉਸਨੇ ਸੌਦਿਆ, ਉਹਨਾਂ

ਨੂੰ ਧਰਮੀ ਵੀ ਠੀਹਰਾਇਆ, ਅਤੇ ਜਿਨ੍ਹਾਂ ਨੂੰ ਉਸਨੇ ਧਰਮੀ ਠੀਹਰਾਇਆ, ਉਹਨਾਂ ਨੂੰ ਵੱਡਿਆਈ ਵੀ ਦਿੱਤੀ।” ਇਸ ਲਈ ਅਸੀਂ ਉਡੀਕ ਕਰ ਰਹੇ ਹਾਂ, ਕੇਵਲ ਜਾਲ ਸੁੱਟ ਰਹੇ ਹਾਂ। ਅਤੇ ਅੱਜ ਰਾਤ ਮੇਰੇ ਲਈ ਇਹ ਵਧੀਆ ਗੱਲ ਹੈ ਕਿ ਮੈਂ ਇੱਥੇ ਭਾਈ ਐਡਰਡ ਦੇ ਚਰਚ ਵਿੱਚ ਜਾਲ ਸੁੱਟਣ ਵਿੱਚ ਮਦਦ ਕਰਨ ਲਈ ਖੜਾ ਹਾਂ ਕਿ ਵੇਖੀਏ ਇੱਥੇ ਪ੍ਰਮੇਸ਼ਰ ਦੇ ਰਾਜ ਲਈ ਕੋਈ ਮੱਛੀ ਹੋਵੇ।

45 ਹੁਣ, ਵਚਨ ਪੜ੍ਹਨ ਤੋਂ ਪਹਿਲਾਂ, ਜਿਵੇਂ ਕਿ ਅਸੀਂ ਆਪਣੀਆਂ ਸਿਰਾਂ ਨੂੰ ਝੁਕਾਉਂਦੇ ਹਾਂ, ਤਾਂ ਆਉ ਬੇੜੀ ਦੇਰ ਲਈ ਅਸੀਂ ਵਚਨ ਦੇ ਲਿਖਾਰੀ ਨਾਲ ਗੱਲ ਕਰੀਏ।

46 ਆਪਣੇ ਥੁਕੇ ਹੋਏ ਸਿਰਾਂ ਨਾਲ, ਪੰਵੱਤਰਤਾਈ ਦੇ ਇਸ ਪਲ ਵਿੱਚ, ਅਸੀਂ ਜੀਉਂਦੇ ਪ੍ਰਮੇਸ਼ਰ ਦੇ ਵਚਨ ਵੱਲ ਜਾ ਰਹੇ ਹਾਂ, ਜੇ ਕਿ ਪ੍ਰਮੇਸ਼ਰ ਹੀ ਹੈ, ਮੈਨੂੰ ਹੈਰਾਨੀ ਹੈ ਕਿ ਜੇਕਰ ਇੱਥੇ ਕੁਝ ਅਜਿਹੇ ਲੋਕ ਹਨ ਜਿਨ੍ਹਾਂ ਦੇ ਹਿਰਦਿਆਂ ਵਿੱਚ ਬੇਨਤੀਆਂ ਹਨ, ਕਿ ਉਹ ਚਾਹੁੰਦੇ ਹਨ ਕਿ ਉਹਨਾਂ ਨੂੰ ਇਸ ਪ੍ਰਾਰਥਨਾ ਵਿੱਚ ਯਾਦ ਕੀਤਾ ਜਾਵੇ। ਆਪਣਾ ਹੱਥ ਉਤਾਂਹ ਚੁੱਕ ਕੇ ਇਹ ਦੱਸੋ।

ਪ੍ਰਭੂ ਜਿਸੂ, ਹਰੇਕ ਹਿਰਦੇ ਨੂੰ ਜਾਣਦੇ ਹੋਏ, ਇਸ ਸਭਾ ਵੱਲ ਵੇਖ।

ਤੇਰਾ ਧੰਨਵਾਦ।

47 ਬਹੁਤ ਕ੍ਰਿਪਾਲੂ ਅਤੇ ਪੰਵੱਤਰ ਪ੍ਰਮੇਸ਼ਰ, ਸਰਵਸ਼ਕਤੀਮਾਨ, ਅਲ ਸ਼ੈਦਾਈ ਜੋ ਅਬਰਾਹਮ ਉੱਤੇ “ਸਰਵਸ਼ਕਤੀਮਾਨ, ਛਾਤੀਆਂ ਵਾਲਾ ਪ੍ਰਮੇਸ਼ਰ, ਬਲ ਦੇਣ ਵਾਲਾ, ਕਮਜ਼ੋਰ ਨੂੰ ਤਾਕਤ ਦੇਣ ਵਾਲਾ,” ਦੇ ਨਾਂ ਵਿੱਚ ਪ੍ਰਗਾਟ ਹੋਇਆ ਸੀ, ਪਿਤਾ, ਅੱਜ ਰਾਤ ਸਾਡੇ ਕੋਲ ਆ। ਅਤੇ ਅਸੀਂ ਆਪਣੀਆਂ ਕਮਜ਼ੋਰੀਆਂ ਅਤੇ ਆਪਣੀਆਂ ਰਾਲਤੀਆਂ ਨੂੰ ਮੰਹਿਸੂਸ ਕਰਦੇ ਹਾਂ। ਅਸੀਂ ਤੇਰੇ ਅੱਗੇ ਆਪਣੇ ਪਾਪਾਂ ਨੂੰ ਮੰਨਦੇ ਹਾਂ, ਅਤੇ ਉਹਨਾਂ ਨੂੰ ਤੇਰੀ ਨਿਆਂ ਦੀ ਜਗਵੇਦੀ ਉੱਤੇ ਰੱਖਦੇ ਹਾਂ, ਅਤੇ ਮੰਗ ਕਰਦੇ ਹਾਂ ਕਿ ਜਿਸੂ ਮਸੀਹ ਦਾ ਲਹੂ ਉਹਨਾਂ ਪਾਪਾਂ ਨੂੰ ਦੂਰ ਲੈ ਜਾਵੇ..... ਹੋ ਪ੍ਰਮੇਸ਼ਰ, ਇਸ ਬੇਨਤੀ ਨੂੰ ਸਵੀਕਾਰ ਕਰ।

48 ਅਸੀਂ ਆਪਣੀਆਂ ਜਿੰਦਰੀਆਂ ਅਤੇ ਸੱਭ ਕੁਝ ਜੋ ਸਾਡੇ ਕੋਲ ਹੈ, ਤੇਰੇ ਅਧੀਨ ਕਰਦੇ ਹਾਂ, ਅਤੇ ਜਿਹੜੀ ਛੋਟੀ ਯੋਗਤਾ ਸਾਨੂੰ ਦਿੱਤੀ ਗਈ ਹੈ। ਪ੍ਰਭੂ, ਇਸਨੂੰ ਪ੍ਰਮੇਸ਼ਰ ਦੀ ਮੰਹਿਮਾ ਲਈ ਇਸਤੇਮਾਲ ਕਰ।

49 ਇਸ ਚਰਚ ਨੂੰ ਬਰਕਤ ਦੇ, ਇਸਦੇ ਪਿਆਰੇ ਪਾਸਟਰ, ਡੀਕਨਾਂ, ਟਰਸਟੀਆਂ, ਅਤੇ ਸਾਰੇ ਬੋਰਡ, ਅਤੇ ਹਰੇਕ ਮੈਂਬਰ ਨੂੰ ਜਿਹੜਾ ਇਸ “ਫੈਲੋਸ਼ਿਪ” ਚਰਚ ਵਿੱਚ ਆਉਂਦਾ ਹੈ, ਬਰਕਤ ਦੇ। ਹੋ ਖੁਦਾ, ਮੈਂ ਬੇਨਤੀ ਕਰਦਾ ਹਾਂ ਕਿ ਆਦਮੀ ਅਤੇ ਔਰਤਾਂ, ਜਿਵੇਂ ਕਿ ਉਹ ਇਸ ਭਵਨ ਦੇ ਦਰਵਾਜ਼ੇ ਵਿੱਚ ਦਾਖਿਲ ਹੁੰਦੇ ਹਨ, ਤਾਂ ਉਹ ਇਸਾਰਤ ਦੇ ਅੰਦਰ ਪੰਵੱਤਰ ਆਤਮਾ ਦੇ ਪਿਆਰੇ ਦਸਤੂਰ ਦੇ ਕਾਰਣ ਆਪਣੇ ਆਪ ਨੂੰ ਦੇਸ਼ੀ ਮੰਹਿਸੂਸ ਕਰਨ। ਪ੍ਰਭੂ, ਅਜਿਹਾ ਬਖਸ਼ ਦੇ।

50 ਅਸੀਂ ਦੁਬਾਰਾ ਮੰਗ ਕਰਦੇ ਹਾਂ ਕਿ ਸਾਡੇ ਪਾਪਾਂ ਅਤੇ ਸਾਡੇ ਕਸੂਰਾਂ ਨੂੰ ਮਾਫ ਕਰ। ਜਿਨ੍ਹਾਂ ਨੇ ਆਪਣੇ ਹੱਥਾਂ ਨੂੰ ਉਠਾਇਆ ਹੈ, ਉਹਨਾਂ ਨੂੰ ਯਾਦ ਰੱਖ। ਪ੍ਰਭੂ, ਉਸ ਹੱਥ ਦੇ ਪਿੱਛੇ, ਤੇਰੇ ਅੱਗੇ ਹਿਰਦੇ ਤੋਂ ਕਿਸੇ ਬੇਨਤੀ ਦੀ ਮੰਗ ਹੈ, ਅਤੇ ਸ਼ਾਇਦ, ਇਕੱਲਾ ਤੂੰ ਹੀ ਉਹ ਹੋਵੇਂ ਜੋ ਉਹਨਾਂ ਨੂੰ ਦੇ ਸੱਕਦਾ ਹੈ। ਮੈਂ ਬੇਨਤੀ ਕਰਦਾ ਹੈ ਕਿ ਤੂੰ ਅਜਿਹਾ ਪ੍ਰਦਾਨ ਕਰ। ਪਿਤਾ, ਜਿਸ ਕਿਸੇ ਚੀਜ਼ ਦੀ

ਵੀ ਉਹਨਾਂ ਨੂੰ ਲੋੜ ਹੈ, ਉਹ ਉਹਨਾਂ ਨੂੰ ਬਹੁਤਾਈਤ ਵਿੱਚ ਦੇ। ਪ੍ਰਭੂ ਜੇਕਰ ਕੋਈ ਇੱਥੇ ਬਿਮਾਰ ਹੈ ਤਾਂ ਉਹਨੂੰ ਚੰਗਾ ਕਰ। ਜੇਕਰ ਕੋਈ ਅਜਿਹਾ ਹੈ ਰਸਤੇ ਤੋਂ ਲਾਭੇ ਹੋ ਰਿਹਾ ਹੈ, ਤਾਂ ਨੂੰ ਉਸ ਭਿੜਦੇ ਗੋਡੇ ਨੂੰ ਬਲ ਦੇ। ... ਕਾਸ਼ ਕਿ ਪਵਿੱਤਰ ਆਤਮਾ ਆਵੇ ਅਤੇ ਸਾਡੇ ਹਿਰਦਿਆਂ ਅਤੇ ਆਤਮਾਵਾਂ, ਅਤੇ ਸਾਡੇ ਸ਼ਰੀਰਾਂ ਨੂੰ ਚੰਗਾ ਕਰੋ, ਅਤੇ ਅਸੀਂ ਇਹਦੇ ਲਈ ਉਹਨੂੰ ਸਾਰੀ ਵਡਿਆਈ ਦਿੰਦੇ ਹਾਂ। ਅਸੀਂ ਯਿਸੂ ਦੇ ਨਾਂ ਵਿੱਚ ਮੰਗਦੇ ਹਾਂ। ਆਮੀਨ।

51 ਜੇਕਰ ਤੁਸੀਂ ਵਚਨ ਵੱਲ ਜਾਣਾ ਚਾਹੋ, ਬੱਸ ਤੀਹ ਕੁ ਮਿੰਟਾਂ ਦੀ ਗੱਲਬਾਤ ਲਈ, ਮੈਂ ਚਾਹਾਂਗਾ ਕਿ ਤੁਸੀਂ ਮੇਰੇ ਨਾਲ ਪ੍ਰਕਾਸ਼ ਦੀ ਪੋਬੀ ਦੇ 19ਵੇਂ ਅੰਧਿਆਏ ਵਿੱਚੋਂ ਪੜੋ। ਅਤੇ ਮੈਂ 7ਵੰਂ ਆਈਤ ਤੱਕ ਪੜਨਾ ਚਾਹਾਂਗਾ।

ਹਕਤੀ, ਮਹਿਮਾ ਅਤੇ ਸਮਰੱਥਾ ਪ੍ਰਭੂ ਸਾਡੇ ਪ੍ਰਮੇਸ਼ੁਰ ਦੀ ਹੈ;

ਇਹ ਦੇ ਮਗਰੋਂ ਮੈਂ ਸੁਰਗ ਵਿੱਚ ਵੱਡੀ ਭੀੜ ਦੀ ਆਵਾਜ਼ ਜਿਹੀ ਏਹ ਆਖਦੇ ਸੁਣੀ,-

ਹਾਲੇਲੂਯਾਹ! ਉਹ ਦੇ ਨਿਆਉਂ ਤਾਂ ਸੱਚੇ ਅਤੇ ਜਥਾਰਥ ਹਨ, ਇਸ ਲਈ ਜੋ ਉਸ ਵੱਡੀ ਕੰਜਰੀ ਦਾ ਜਿਨ ਆਪਣੀ ਹਰਾਮਕਾਰੀ ਨਾਲ ਧਰਤੀ ਨੂੰ ਵਿਗਾੜਿਆ ਸੀ, ਨਿਆਉਂ ਕੀਤਾ ਅਤੇ ਆਪਣੇ ਦਾਸਾਂ ਦੇ ਲਹੂ ਦਾ ਬਦਲਾ ਉਹ ਦੇ ਹੱਥੋਂ ਲਿਆ।

ਉਹ ਦੂਜੀ ਵਾਰ ਬੋਲੇ, ਹਾਲੇਲੂਯਾਹ! ਉਹ ਦਾ ਥੂਆਂ ਜੁੱਗੋ ਜੁੱਗ ਪਿਆ ਉਠਦਾ ਹੈ।

ਤਾਂ ਉਹ ਚੱਵੀ ਬਜ਼ੁਰਗ ਅਤੇ ਚਾਰ ਜੰਤੂ ਛਿੱਗ ਪਏ ਅਤੇ ਪ੍ਰਮੇਸ਼ੁਰ ਨੂੰ ਜਿਹੜਾ ਸਿੰਘਾਸਣ ਉੱਤੇ ਬਿਰਾਜਮਾਨ ਹੈ ਮੱਥਾ ਟੇਕ ਕੇ ਬੋਲੇ, ਆਮੀਨ, ਹਾਲੇਲੂਯਾਹ! ਸਿੰਘਾਸਣ ਵੱਲੋਂ ਇੱਕ ਅਵਾਜ਼ ਇਹ ਆਖਦੇ ਨਿੱਕਲੀ, ਤੁਸੀਂ ਸੱਭੇ ਉਹ ਦਿਓ ਦਾਸੋਂ ਕੀਛੋਟੇ ਕੀ ਵੱਡੇ, ਜਿਹੜੇ ਉਸ ਤੋਂ ਭੈ ਕਰਦੇ ਹੋ, ਸਾਡੇ ਪਰਮੇਸ਼ੁਰ ਦੀ ਉਸਤਤ ਕਰੋ।

ਤਾਂ ਮੈਂ ਵੱਡੀ ਭੀੜ ਦੀ ਆਵਾਜ਼ ਜਿਹੀ ਅਤੇ ਬਾਹਲਿਆਂ ਪਾਣੀਆਂ ਦੀ ਅਵਾਜ਼ ਜਿਹੀ ਅਤੇ ਬੱਦਲ ਦੀਆਂ ਡਾਢ਼ੀਆਂ ਗਰਜਾਂ ਦੀ ਅਵਾਜ਼ ਜਿਹੀ ਇਹ ਆਖਦੇ ਸੁਣੀ, ਹਾਲੇਲੂਯਾਹ, ਪ੍ਰਭੂ ਸਾਡਾ ਪਰਮੇਸ਼ੁਰ ਸਰਬਸ਼ਕਤੀਮਾਨ ਰਾਜ ਕਰਦਾ ਹੈ।

ਆਓ ਅਸੀਂ ਅਨੰਦ ਕਰੀਏ ਅਤੇ ਨਿਹਾਲ ਹੋਈਏ, ਅਤੇ ਉਹ ਦੀ ਵਡਿਆਈ ਕਰੀਏ, ਲੇਲੇ ਦਾ ਵਿਆਹ ਜੋ ਆ ਗਿਆ ਹੈ, ਅਤੇ ਉਹ ਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।

52 ਅੱਜ ਰਾਤ ਮੈਂ ਕੁਝ ਪਲਾਂ ਲਈ 'ਲੇਲੇ ਦੇ ਵਿਆਹ' ਦੇ ਵਿਸ਼ੇ ਬਾਰੇ ਬੋਲਣਾ ਚਾਹਾਂਗਾ। ਅਸੀਂ ਇਹਨਾਂ ਵਚਨਾਂ ਤੋਂ ਚੰਗੀ ਤਰ੍ਹਾਂ ਵਾਕਿਫ਼ ਹਾਂ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੁਹਾਡੇ ਪਿਆਰੇ ਪਾਸਟਰ ਨੇ ਇਸ ਵਿਸ਼ੇ ਨੂੰ ਕਈ ਵਾਰ ਲਿਆ ਹੋਵੇਗਾ।

53 ਅਤੇ, ਉਹ, ਅਸੀਂ ਜਾਣਦੇ ਹਾਂ ਕਿ ਇੱਕ ਲਾੜੀ ਹੋਵੇਗੀ, ਅਤੇ ਬੱਦਲਾਂ ਵਿੱਚ ਇੱਕ ਵਿਆਹ ਦਾ ਭੋਜ ਹੋਵੇਗਾ। ਜਿਨ੍ਹਾਂ ਪ੍ਰਮੇਸ਼ੁਰ ਸੱਚਾ ਹੈ, ਇਹ ਗੱਲ ਏਨੀ ਹੀ ਸੱਚੀ ਹੈ, ਕਿਉਂਕਿ ਇਹ ਉਹਦਾ ਹੀ ਵਚਨ ਹੈ। ਅਤੇ ਅਸੀਂ ਇਹ ਜਾਣਦੇ ਹਾਂ ਕਿ ਜੋ ਲੋਕ ਲਾੜੀ ਵਿੱਚ ਸ਼ਾਮੀਲ ਹੋਣਗੇ ਉਹੋ ਹੀ ਉਹਦੀ ਕਲੀਸਿਆ ਹੋਵੇਗੀ, ਅਤੇ ਉਹ ਉਹਦੇ ਸਾਹਮਣੇ ਬਿਨਾ ਕਿਸੇ ਦਾਰ

ਅਤੇ ਫਰੜੀ ਦੇ ਪ੍ਰਗਟ ਹੋਣਗੇ। ਅਤੇ ਇਸ ਧਰਤੀ ਉੱਤੇ ਹੁਣ ਉਹਨਾਂ ਕੋਲ ਕੋਈ ਸਮੱਗਰੀ ਹੈ ਜਿਹਦੇ ਨਾਲ ਉਹ ਆਪਣੇ ਆਪ ਨੂੰ ਤਿਆਰ ਕਰਨ। ਜੇਕਰ ਤੁਸੀਂ ਧਿਆਨ ਦਿਓ ਤਾਂ ਕਿਹਾ ਗਿਆ ਹੈ, "ਉਹਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।"

54 ਬਬੇਰੇ ਲੋਕ ਆਖਦੇ ਹਨ, "ਜੇਕਰ ਪ੍ਰਭ ਮੈਨੂੰ ਇਸ ਦੁਸ਼ਟ ਆਤਮਾ ਤੇ, ਸ਼ਰਾਬ ਪੀਣ ਤੋਂ, ਜਾਂ ਜੂਆ ਬੇਡਣ ਤੋਂ, ਜਾਂ ਝੂਠ ਬੋਲਣ ਤੋਂ, ਜਾਂ ਚੋਰੀ ਕਰਨ ਤੋਂ ਛੁਟਕਾਰਾ ਦੇਵੇ ਤਾਂ ਮੈਂ ਉਹਦੀ ਸੇਵਾ ਕਰਾਂਗਾ।"

55 ਪਰ ਇਹ ਤੁਹਾਡੇ ਉੱਤੇ ਨਿਰਭਰ ਹੈ। ਤੁਹਾਨੂੰ ਵੀ ਕੁਝ ਕਰਨਾ ਪੈਣਾ ਹੈ। "ਉਹ ਜਿਹੜਾ ਜਿੱਤ ਪ੍ਰਾਪਤ ਕਰੇ ਇਹਨਾਂ ਸਾਰੀਆਂ ਚੀਜ਼ਾਂ ਦਾ ਵਾਰਿਸ ਹੋਵੇਗਾ।" ਉਹ ਜਿਹੜਾ ਜਿੱਤੇ। ਤੁਹਾਡੇ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ, ਪਰ ਅਜਿਹਾ ਕਰਨ ਦੀ ਇੱਛਾ ਤੁਹਾਡੇ ਅੰਦਰ ਜ਼ਰੂਰ ਹੀ ਹੋਣੀ ਚਾਹੀਦੀ ਹੈ। ਸਮਝੋ? "ਉਹਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।" ਮੈਨੂੰ ਇਹ ਵਚਨ ਵਧੀਆ ਲੱਗਦਾ ਹੈ।

56 ਤੁਸੀਂ ਵੇਖੋ, ਕਿ ਪ੍ਰਮੇਸ਼ੂਰ ਨੇ ਸਾਨੂੰ ਕਿਸੇ ਨਿੱਕੇ ਜਿਹੇ ਪਾਈਪ ਵਿੱਚ ਪਾ ਕੇ ਦੂਸਰੇ ਪਾਸਿਉਂ ਨਿਕਲਣ ਲਈ ਨਹੀਂ ਆਖਿਆ ਕਿ, "ਧੰਨ ਹੈ ਉਹ ਜਿਹੜਾ ਜਿੱਤ ਪ੍ਰਾਪਤ ਕਰੇ।" ਜਿੱਤ ਪਾਉਣ ਲਈ ਤੁਹਾਨੂੰ ਕੁਝ ਨਹੀਂ ਕਰਨਾ ਪੈਣਾ, ਉਹ ਬੱਸ ਤੁਹਾਨੂੰ ਉਸ ਚੀਜ਼ ਵਿੱਚੋਂ ਕੱਢਦਾ ਹੈ। ਪਰ ਇਹ ਦੇ ਲਈ ਫੈਸਲੈ ਤੁਹਾਨੂੰ ਖੁਦ ਲੈਣੇ ਪੈਦੇ ਹਨ। ਆਪਣੇ ਲਈ ਮੈਂ ਖੁਦ ਫੈਸਲੈ ਲੈਣੇ ਹਨ। ਅਜਿਹਾ ਕਰਨ ਨਾਲ ਅਸੀਂ ਆਪਣਾ ਵਿਸ਼ਵਾਸ ਅਤੇ ਆਦਰ ਪ੍ਰਮੇਸ਼ੂਰ ਨੂੰ ਵਿਖਾਉਂਦੇ ਹਾਂ।

57 ਅਬਰਾਹਮ ਨੂੰ ਇੱਕ ਪੁੱਤਰ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹਨੂੰ ਇਸ ਵਾਅਦੇ ਨੂੰ ਪੱਚੀ ਸਾਲ ਕਾਇਮ ਰੱਖਣਾ ਪਿਆ, ਇਹਨਾਂ ਪੱਚੀ ਸਾਲਾਂ ਵਿੱਚ ਚਾਹੇ ਕਈ ਉਤਤਰ-ਚੜਾਅ ਅਤੇ ਅਜਮਾਈਆਂ ਉਹਦੇ ਉੱਤੇ ਆਈਆਂ। ਪਰ ਉਹ ਵਚਨ ਦੇ ਵਾਅਦੇ ਉੱਤੇ ਟਿਕਿਆ ਰਿਹਾ।

58 ਅਤੇ ਇਸਰਾਏਲ ਨਾਲ ਵਾਅਦਾ ਕੀਤੀ ਹੋਈ ਧਰਤੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਉਹਨਾਂ ਨੂੰ ਹਰੇਕ ਇੰਚ 'ਤੇ ਯੁਧ ਕਰਨਾ ਪਿਆ। ਯਹੋਵਾਹ ਨੇ ਯਹੇਸ਼ੂਆ ਨੂੰ ਕਿਹਾ "ਜਿੱਥੋਂ ਕਿਤੇ ਤੁਹਾਡੇ ਪੈਰ ਦਾ ਤਲਾ ਪਵੇ, ਉਹ ਮੈਂ ਤੁਹਾਨੂੰ ਦੇ ਦਿਆਂਗਾ।" ਇਹ ਸਭ ਕੁਝ ਉੱਥੇ ਸੀ। ਧਰਤੀ ਉੱਥੇ ਸੀ, ਅਤੇ ਪ੍ਰਮੇਸ਼ੂਰ ਨੇ ਉਹਨਾਂ ਨੂੰ ਧਰਤੀ ਦੇ ਦੰਤੀ ਸੀ, ਪਰ ਉਹਨਾਂ ਨੂੰ ਇਹ ਦੇ ਲਈ ਲੜਾਈ ਕਰਨੀ ਪਈ।

59 ਇਹੋ ਹੀ ਗੱਲ ਰੱਬੀ ਚੰਗਾਈ ਬਾਰੇ ਹੈ। ਪ੍ਰਮੇਸ਼ੂਰ ਕੋਲ ਤੁਹਾਨੂੰ ਚੰਗਾ ਕਰਨ ਦੀ ਸਮਰੱਥਾ ਹੈ, ਜੇਕਰ ਤੁਹਾਡੇ ਕੋਲ ਇਸਨੂੰ ਕਬੂਲ ਕਰਨ ਦੀ ਹਿੰਮਤ ਹੈ, ਲੇਕਿਨ ਹਰੇਕ ਇੰਚ 'ਤੇ ਤੁਹਾਨੂੰ ਲੜਨਾ ਪਵੇਗਾ।

60 ਖੁਦਾ ਕੋਲ ਤੁਹਾਨੂੰ ਬਚਾਉਣ ਦੀ ਅਦਭੂਤ ਕਿਰਪਾ ਹੈ, ਅਤੇ ਉਹ ਅਜਿਹਾ ਕਰੇਗਾ, ਪਰ ਤੁਹਾਨੂੰ ਹਰੇਕ ਇੰਚ 'ਤੇ ਲੜਾਈ ਕਰਨੀ ਪੈਣੀ ਹੈ।

61 ਪਿਛਲੇ ਇੱਕਤੀ ਸਾਲਾਂ ਤੋਂ ਮੈਂ ਇਸ ਪੁਲਪਿਟ ਦੇ ਪਿੱਛੋਂ ਹਾਂ, ਅਤੇ ਲਗਾਤਾਰ ਹਰੇਕ ਇੰਚ 'ਤੇ ਲੜਾਈ ਲੜੀ ਗਈ ਹੈ। ਯਕੀਨਨ ਅਜਿਹਾ ਹੀ ਹੋਇਆ ਹੈ।

62 "ਪਰ ਜੇਕਰ ਅਸੀਂ ਰਾਜ ਕਰਨਾ ਹੈ ਤਾਂ ਸਾਨੂੰ ਲੜਾਈ ਕਰਨੀ ਹੀ ਪੈਣੀ ਹੈ।" ਇਸ ਲਈ ਅਸੀਂ ਵੇਖਿਆ ਹੈ ਕਿ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। "ਅਸੀਂ ਵੀ ਹਰੇਕ

ਭਾਰ ਨੂੰ ਜਿਹੜੇ ਸਹਿਜ ਨਾਲ ਸਾਨੂੰ ਫਸਾ ਲੈਂਦਾ ਹੈ ਪਰੇ ਸੁੱਟ ਕੇ ਉਸ ਦੌੜ੍ਹ ਵਿੱਚ ਜੋ ਸਾਡੇ ਸਾਹਮਣੇ ਪਈ ਹੋਈ ਹੈ ਸਬਰ ਨਾਲ ਦੌੜ੍ਹੀਏ।" ਸਾਨੂੰ ਆਪ ਹੀ ਉਹਨਾਂ ਚੀਜ਼ਾਂ ਨੂੰ ਪਰੇ ਸੁੱਟਣਾ ਪੈਣਾ ਹੈ। ਅਸੀਂ ਇਹ ਨਹੀਂ ਆਖ ਸਕਦੇ, "ਪ੍ਰਮੇਸ਼ਨ, ਤੂੰ ਆ, ਅਤੇ ਇਹਨਾਂ ਚੀਜ਼ਾਂ ਨੂੰ ਸਾਡੇ ਤੋਂ ਦੂਰ ਕਰ।" ਅਸੀਂ ਇਹ ਬੁਦਕਰਨਾ ਹੈ।

63 ਹੁਣ, ਮੈਂ ਵਿਆਹਾਂ ਦੇ ਬਾਰੇ ਸੋਚਦਾ ਹਾਂ। ਮੈਨੂੰ ਕੁਝ ਲੋਕਾਂ ਦੇ ਵਿਆਹ ਕਰਨ ਦਾ ਸ਼ੁੱਭ ਅਵਸਰ ਮਿਲਿਆ। ਅਤੇ ਮੈਂ ਸੋਚਦਾ ਹਾਂ, ਕਿ ਜਦੋਂ ਮੈਂ ਇੱਕ ਜਵਾਨ ਆਦਮੀ ਅਤੇ ਇੱਕ ਜਵਾਨ ਐਰਤ ਨੂੰ ਜਗਵੇਦੀ ਉੱਤੇ ਲਿਆਉਂਦਾ ਹਾਂ ਅਤੇ ਉਹਨਾਂ ਨੂੰ ਚਰਚ ਵਿੱਚ ਆਉਂਦਿਆਂ ਵੇਖਦਾ ਹਾਂ, ਅਤੇ ਉਹ ਐਰਤ ਆਪਣੇ ਵਿਆਹ ਦੇ ਲਿਬਾਸ ਵਿੱਚ ਸੁੰਦਰ ਲੱਗਦੀ ਹੈ, ਅਤੇ ਉਹਦੇ ਚਿਹਰੇ ਉੱਤੇ ਇੱਕ ਪਰਦਾ ਲਟਕਿਆ ਹੁੰਦਾ ਹੈ, ਅਤੇ ਲਾੜ੍ਹ ਨੇ ਸੁੰਦਰ ਪੋਸ਼ਾਕ ਪਾਈ ਹੁੰਦੀ ਹੈ, ਅਤੇ ਉਹ ਜਵਾਨ ਅਤੇ ਉਤਸ਼ਾਹ ਨਾਲ ਭੀਤਿਆ ਹੁੰਦਾ ਹੈ, ਅਤੇ ਉਹ ਆਪਣੇ ਜੀਵਨ ਦੇ ਸੱਭ ਤੋਂ ਵਧੀਆ ਸਮੇਂ ਵਿੱਚ ਹੁੰਦੇ ਹਨ, ਅਤੇ ਵਿਆਹ ਦੀ ਸੌਂਹ ਲੈਂਦੇ ਹਨ, ਮੈਂ ਸੋਚਦਾ ਹਾਂ ਕਿ ਇਹਦੇ ਵਿੱਚ ਕੋਈ ਮਿਠਾਸ ਹੈ। ਇਹਦੇ ਵਿੱਚ ਕੋਈ ਪਵਿੱਤਰਤਾ ਹੈ, ਕਿਉਂਕਿ ਇਹ ਮੈਨੂੰ ਕਿਸੇ ਹੋਰ ਮਹਾਨ ਵਿਆਹ ਦੀ ਯਾਦ ਦਿਵਾਉਂਦਾ ਹੈ, ਜਦੋਂ ਮਸੀਹ ਦੀ ਲਾੜੀ ਮਹਿਮਾ ਦੇ ਗਾਲਿਆਰੇ ਰਾਹੀਂ ਗੁਜ਼ਰਦੀ ਹੋਈ ਆਵੇਗੀ।

64 ਲਾੜਾ ਪੂਰੀ ਤਰ੍ਹਾਂ ਤਿਆਰ ਹੋਵੇਗਾ। ਇੱਕ ਵਿਆਹ ਹੋਵੇਗਾ ਅਤੇ ਇੱਕ ਭੋਜ ਹੋਵੇਗਾ। ਅਜਿਹਾ ਸੋਚਣਾ ਸਾਨੂੰ ਕਿੰਨਾ ਚੰਗਾ ਲੱਗਦਾ ਹੈ ਕਿ ਅਸੀਂ ਮੇਜ਼ਤੁੰਤੇ ਇੱਕ ਦੂਸਰੇ ਦੇ ਸਾਹਮਣੇ ਬੈਠੇ ਹੋਵਾਂਗੇ, ਇੱਕ ਦੂਸਰੇ ਨਾਲ ਹੱਥ ਮਿਲਾਵਾਂਗੇ, ਅਤੇ ਸਾਡੀਆਂ ਗੱਲਾਂ ਉੱਤੇ ਅੱਖਰੂੰ ਹੋਣਗੇ। ਅਤੇ ਸੋਚੋ, ਉਹ ਆਵੇਗਾ, ਅਤੇ ਸਾਡੀਆਂ ਅੱਖਾਂ ਤੋਂ ਸਾਰੇ ਅੱਖਰੂੰ ਪੂੰਝ ਦੇਵੇਗਾ, ਆਖੇਗਾ, "ਨਾ ਰੋਵੋ, ਹੁਣ ਇਹ ਸੱਭ ਕੁਝ ਖਤਮ ਹੋ ਗਿਆ ਹੈ। ਪ੍ਰਭੂ ਦੇ ਆਨੰਦ ਵਿੱਚ ਦਾਖਲ ਹੋਵੋ ਜਿਹੜਾ ਜਗਤ ਦੇ ਮੁਢੋਂ ਤੁਹਾਡੇ ਲਈ ਤਿਆਰ ਕੀਤਾ ਗਿਆ ਹੈ।" ਅੱਹ, ਭਾਈ ਜੀ, ਅਜਿਹਾ ਕਰਨ ਨਾਲ ਅਸੀਂ ਇੱਕ ਦੂਸਰੇ ਨਾਲ ਹੋਰ ਵੱਧ ਪਿਆਰ ਕਰਾਂਗੇ।

65 ਮੈਂ ਸੋਚਦਾ ਹਾਂ ਕਿ ਕਲੀਸਿਯਾ ਨਾਲ, ਅੱਜ ਦੀ ਲਾੜੀ ਨਾਲ ਕੀ ਗੱਲ ਹੈ, ਸਾਰੇ ਚਰਚਾਂ ਵਿੱਚ ਜਿਹੜੇ ਮਸੀਹ ਵਿੱਚ ਵਿਸ਼ਵਾਸ ਕਰਦੇ ਹਨ। ਇਹ ਚਰਚ ਦੀ ਇਮਾਰਤ ਨਹੀਂ ਹੈ, ਨਾ ਹੀ ਕੋਈ ਜੱਬੇਬੰਦੀ ਯਾ ਫਿਰਕਾਪ੍ਰਸਤੀ ਹੈ, ਪਰ ਇਹ ਤਾਂ ਚਰਚ ਦੇ ਅੰਦਰ ਵਿਅਕਤੀਗਤ ਲੋਕ ਹਨ ਜਿਨ੍ਹਾਂ ਨਾਲ ਲਾੜੀ ਬਣਦੀ ਹੈ।

66 ਮੇਰਾ ਇੱਕ ਵਧੀਆ ਮਿੱਤਰ ਲੂਈਵਲੇ, ਕੰਟੈਕੀ ਵਿੱਚ, ਡਾ. ਵੈਲੇਸ ਕਾਬਲ ਹਨ, ਜਿਹੜੇ ਮਸੀਹ ਦੀ ਕਲੀਸਿਯਾ ਦੀ ਸੇਵਾ ਕਰਦੇ ਸਨ, ਅਤੇ ਉਹਨਾਂ ਨੇ ਆ ਕੇ ਪਵਿੱਤਰ ਆਤਮਾ ਗ੍ਰਹਿਣ ਕੀਤਾ ਸੀ, ਅਤੇ ਪਹਿਲਾਂ ਲੂਈਵਲੇ ਦੇ ਕਿਸੇ ਵੱਡੇ ਚਰਚ, ਜਿਹਦਾ ਨਾਂ ਓਪਨ ਡੋਰ ਚਰਚ ਹੈ ਦੇ ਪਾਸਟਰਸਨ। ਉਹ ਭਾਈ ਮੇਰਾ ਵਧੀਆ ਮਿੱਤਰ ਬਣ ਗਿਆ। ਅਤੇ ਕੁਝ ਦਿਨ ਪਹਿਲਾਂ ਮੈਂ ਗਲੀ ਵਿੱਚ ਖਲੋਤਾ ਹੋਇਆ ਸੀ, ਅਤੇ ਮੈਂ ਉਹਨੂੰ ਗਲੀ ਵਿੱਚ ਆਉਂਦਿਆਂ ਵੇਖਿਆ। ਅਤੇ ਮੈਂ ਹਮੇਸ਼ਾ ਉਹਨਾਂ ਨੂੰ ਪਿਆਰ ਕਰਦਾ ਹਾਂ, ਅਤੇ ਉਹ ਮੈਨੂੰ ਪਿਆਰ ਕਰਦੇ ਹਨ।

67 ਪਰ ਇੱਕ ਦਿਨ ਉਹਨਾਂ ਦੇ ਟਾਸਿਲਾਂ ਦਾ ਆਪੋਸ਼ਨ ਹੋਇਆ, ਅਤੇ ਉਹਨਾਂ ਦਾ ਐਨਾ ਜਿਆਦਾ ਖੂਨ ਵੱਹ ਰਿਹਾ ਸੀ ਕਿ ਉਹਨਾਂ ਦੀ ਮੌਤ ਹੋ ਸੱਕਦੀ ਸੀ। ਉਹ ਉਸ ਭਾਈ ਨੂੰ ਸੰਤ

ਜੇਸਫ ਹਾਸਪਿਟਲ ਲੈ ਕੇ ਗਏ ਸਨ ਅਤੇ ਉਹਨਾਂ ਨੇ ਆਖਿਆ ਕਿ ਉਹ ਮਰ ਰਿਹਾ ਹੈ। ਅਤੇ ਸ੍ਰੀਮਤੀ ਮੈਕ ਸਪੇਡਨ ਨੇ ਮੈਨੂੰ ਫੋਨ ਕਰ ਕੇ ਆਖਿਆ, "ਡਾ. ਵੈਲੇਸ ਕਾਬਲ।" ਉਸ ਸਮੇਂ ਮੈਂ ਉਹਨਾਂ ਨੂੰ ਨਹੀਂ ਜਾਣਦਾ ਸੀ, ਪਰ ਮੈਂ ਇਹ ਜਾਣਦਾ ਸੀ ਕਿ ਉਥੋਂ ਇੱਕ ਵੱਡਾ ਔਪਨ ਡੋਰ ਚਰਚ ਹੈ। ਕਿਹਾ, "ਉਹ ਮਰ ਰਿਹਾ ਹੈ, ਡਾਕਟਰਾਂ ਨੇ ਸਭ ਤੇਜ਼ ਅਸਰ ਕਰਨ ਵਾਲੀਆਂ ਦਵਾਈਆਂ ਦੇ ਕੇ ਕੋਸ਼ਿਸ਼ ਕਰ ਲਈ ਹੈ। ਉਹਨਾਂ ਨੇ ਅੰਦਰ ਟਾਂਕੇ ਲਾਏ ਹਨ। ਅਤੇ ਉਹਨਾਂ ਦਾ ਖੂਨ ਲਗਾਤਾਰ ਨਿੱਕਲ ਰਿਹਾ ਹੈ, ਅਤੇ ਡਾਕਟਰ ਖੂਨ ਨੂੰ ਨਹੀਂ ਰੋਕ ਸਕਦੇ। ਉਹਦਾ ਖੂਨ ਰੁਕੇਗਾ ਨਹੀਂ, ਅਤੇ ਤੁਸੀਂ ਜਾਣਦੇ ਹੋ ਕਿ ਖੂਨ ਨੂੰ ਨਿੱਕਲਣ ਤੋਂ ਰੋਕਣਾ ਹੈ।" ਅਤੇ ਕਿਹਾ, "ਇੱਥੋਂ ਕੁਝ ਮਿਸ਼ਨਰੀ ਆਏ ਹੋਏ ਹਨ, ਅਤੇ ਉਹ ਚਾਹੁੰਦੇ ਹਨ ਕਿ ਤੁਸੀਂ ਆ ਕੇ ਉਸ ਭਾਈ ਲਈ ਪ੍ਰਾਰਥਨਾ ਕਰੋ।"

68 ਅੱਛਾ, ਮੈਂ ਡਾ. ਵੈਲੇਸ ਕਾਬਲ ਬਾਰੇ ਸ੍ਰੀਣਿਆ, ਅਤੇ ਮੈਨੂੰ ਜਾਣ ਵਿੱਚ ਬੋੜੀ ਇਜਕ ਮੰਹਿਸੂਸ ਹੁੰਦੀ ਸੀ, ਪਰ ਮੈਂ ਗਿਆ। ਅਤੇ ਜਦੋਂ ਮੈਂ ਹਸਪਤਾਲ ਦੇ ਕਮਰੇ ਵਿੱਚ ਵੈਖਿਆ ਤਾਂ ਉਥੋਂ ਮਿਸ਼ਨਰੀ ਅਤੇ ਕਈ ਵੱਡੇ ਪਾਦਰੀ ਕਮਰੇ ਦੇ ਅੰਦਰ ਸਨ, ਉਹ ਰੋ ਰਹੇ ਸਨ ਅਤੇ ਪ੍ਰਗਾਥਨਾ ਕਰ ਰਹੇ ਸਨ। ਅਤੇ ਮੈਂ ਸੋਚਿਆ, "ਏਹ ਮੇਰੇ ਪ੍ਰਭੂ! ਮੈਂ ਤੁੱਛ, ਇੱਕ ਛੋਟਾ ਜਿਹਾ ਪਾਵਿੱਤਰ, ਕੀ ਅੰਦਰ ਜਾਵਾਂ? ਬਾਹਰ ਰੁਕਣਾ ਹੀ ਬੇਹਤਰ ਹੋਵੇਗਾ।" ਇਸ ਲਈ ਮੈਂ ਬਾਹਰ ਕੋਕ ਬਣਾਉਣ ਵਾਲੀ ਮਸ਼ੀਨ ਦੇ ਪਿੱਛੇ ਹਾਲ ਵਿੱਚ ਚਲਾ ਗਿਆ। ਮੈਂ ਭਾਈ ਕਾਬਲ ਦੇ ਖੂਨ ਰੁਕਣ ਲਈ ਦੁਆ ਕੀਤੀ। ਮੈਂ ਵਾਪਿਸ ਆਇਆ ਅਤੇ ਬਾਹਰ ਆ ਗਿਆ।

69 ਮੈਂ ਘਰ ਆ ਗਿਆ, ਲਗਭਗ ਪੰਦਰਾਂ ਮਿੰਟ ਬਾਦ ਦੁਬਾਰਾ ਫੋਨ ਦੀ ਘੰਟੀ ਵੱਜੀ, ਅਤੇ ਉਹ ਸੇਰੀ ਦੇਰੀ ਬਾਰੇ ਜਾਨਣਾ ਚਾਹੁੰਦੇ ਸਨ, ਕਿ ਮੈਂ ਉਥੋਂ ਨਹੀਂ ਗਿਆ। ਅਤੇ ਮੈਂ ਕਿਹਾ, "ਮੈਂ ਆਇਆ ਸੀ। ਪਰ ਉਥੋਂ ਅੰਦਰ ਕਾਢੀ ਲੋਕ ਸਨ। ਮੈਂ-ਮੈਂ ਮੰਹਿਸੂਸ ਕੀਤਾ ਕਿ ਅੰਦਰ ਨਾ ਜਾਂਵਾਂ, ਸ਼ਾਇਦ, ਵੈਖਿਆ, ਕਮਰੇ ਅੰਦਰ ਬਹੁਤ ਸਾਰੇ ਵੱਡੇ ਪਾਦਰੀ।"

70 ਉਹਨੇ ਕਿਹਾ, "ਠੀਕ ਹੁਣੇ ਹੀ ਆ ਜਾਓ।" ਆਖਿਆ, "ਉਹ ਆਦਮੀ ਕੁਝ ਪਲਾਂ ਤੋਂ ਜਿਆਦਾ ਜੀਉਂਦਾ ਨਹੀਂ ਰਹਿ ਸਕਦਾ।"

71 ਇਸ ਲਈ ਮੈਂ ਦੁਬਾਰਾ ਵਾਪਿਸ ਗਿਆ। ਅਤੇ ਜਦੋਂ ਮੈਂ ਉਥੋਂ ਅੰਦਰ ਗਿਆ ਤਾਂ ਉਹ ਭਾਈ ਇੱਕ ਕੈਬੋਲਿਕ ਭੈਣ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਹ ਯਿਸੂ ਮਸੀਹ ਨੂੰ ਅਪਣਾ ਨਿੱਜੀ ਮੁਕਤੀਦਾਤਾ ਕਬੂਲ ਕਰੇ। ਅਤੇ ਉਹ ਦੇ ਮੂੰਹ ਵਿੱਚੋਂ ਖੂਨ ਨਿੱਕਲ ਰਿਹਾ ਸੀ। ਮੈਂ ਅੰਦਰ ਗਿਆ।

ਅਤੇ ਉਹਨੇ ਕਿਹਾ, "ਤੁਹਾਡਾ ਕੀ ਹਾਲ ਹੈ?"

72 ਅਤੇ ਮੈਂ ਕਿਹਾ, "ਤੁਹਾਡਾ ਕੀ ਹਾਲ ਹੈ?" ਉਹ ਭਾਈ ਬਿਸਤਰੇ ਉੱਤੇ ਬੈਠਾ ਹੋਇਆ ਸੀ ਅਤੇ ਇਸ ਤਰ੍ਹਾਂ ਖਾਂਸੀ ਕਰ ਰਹੇ ਸਨ ਕਿ ਖੂਨ ਮੂੰਹ ਵਿੱਚੋਂ ਬਾਹਰ ਆ ਰਿਹਾ ਸੀ।

ਅਤੇ ਉਹਨੇ ਕਿਹਾ, "ਤੁਹਾਡਾ ਨਾਂ ਕੀ ਹੈ?"

ਅਤੇ ਮੈਂ ਕਿਹਾ, "ਮੈਂ ਭਾਈ ਬ੍ਰਾਨਗਾਮ ਹਾਂ।"

73 ਅਤੇ ਉਹ ਭਾਈ ਰੋਣ ਲੱਗ ਪਿਆ, ਮੈਨੂੰ ਬਾਹਰਾਂ ਨਾਲ ਜੱਫੀ ਪਾ ਲਈ। ਮੈਂ ਉਥੋਂ ਗੋਡੇ ਟੇਕ ਲਏ।

74 ਹੁਣ, ਇਹ ਲੂਈਵਿਲੇ ਦੇ ਓਪਨ ਡੋਰ ਚਰਚ ਦੇ ਢਾ। ਵੈਲੇਸ ਕਾਬਲ ਸਨ। ਉਸਨੂੰ ਪੱਤਰ ਲਿਖੋ। "ਉਸੇ ਹੀ ਪਲ ਖੂਨ ਬੰਦ ਹੋ ਗਿਆ।" ਡੋਰ ਕਦੇ ਵੀ ਨਹੀਂ ਵਗਿਆ। ਵੇਖਿਆ? ਉਸ ਸਮੇਂ ਤੋਂ ਲੈ ਕੇ ਅਸੀਂ ਬਹੁਤ ਹੀ ਵਧੀਆ ਮਿੱਤਰ ਹਾਂ। ਅਤੇ ਕਿਸੇ ਦਿਨ ਮੈਂ ਉਹਨਾਂ ਨੂੰ ਮਿਲਿਆ ਸੀ। ਅਤੇ ਉਹਨਾਂ ਨੇ ਕਿਹਾ...

75 ਭਾਈ ਉਸਵਲਡ ਜੇ. ਸੀਮਥ, ਤੁਹਾਡੇ ਵਿੱਚੋਂ ਕਈ ਭਾਈ ਸੀਮਥ ਨੂੰ ਜਾਣਦੇ ਹਨ। ਉਹ ਵੱਡੇ ਮਿਸ਼ਨਰੀ ਹਨ, ਅਤੇ ਉਹ ਭਾਈ ਕਾਬਲ ਕੋਲ ਆਉਂਦੇ ਹਨ, ਕਿਉਂਕਿ ਉਹ ਉਹਨਾਂ ਨੂੰ ਬਹੁਤ ਪਸੰਦ ਕਰਦੇ ਹਨ। ਉਹਨਾਂ ਨੇ ਕਿਹਾ, "ਭਾਈ ਕਾਬਲ ਤੁਸੀਂ ਜਾਣਦੇ ਹੋ," ਉਹਨਾਂ ਨੇ ਕਿਹਾ, "ਮੈਂ..." ਕੁਝ ਉਹਨਾਂ ਦੀ ਪਤਨੀ ਬਾਰੇ। ਉਹਨਾਂ ਨੇ ਕਿਹਾ, "ਜਦੋਂ ਮੈਂ ਵਿਆਹ ਕਰਵਾਇਆ," ਆਖਿਆ, "ਅੱਛਾ, ਜੇ ਮੈਂ ਗਲਤੀ ਕਰ ਲਈ ਹੈ, ਏਹ, ਮੈਂ ਦੂਸਰੀ ਵਾਰ ਕਰ ਲਵਾਂਗਾ।" ਕਿਉਂਕਿ ਉਹ ਜਵਾਨ ਸੀ। ਪਰ ਆਖਿਆ, "ਬੌਚਿਆਂ ਦੇ ਆਉਣ ਤੋਂ ਬਾਦ," ਆਖਿਆ, "ਉਸ ਤੋਂ ਬਿਨਾਂ ਰਹਿਣਾ ਅੰਖਾ ਹੈ। ਜਦੋਂ ਤੁਹਾਡੀ ਉਮਰ ਪੰਜਾਹ ਸਾਲਾਂ ਦੀ ਹੋ ਜਾਂਦੀ ਹੈ, ਤਾਂ ਉਸ ਤੋਂ ਬਿਨਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ। ਕਿਉਂ ਜਦੋਂ ਤੁਸੀਂ ਬੁੱਢੇ ਹੋ ਜਾਂਦੇ ਹੋ, ਫੇਰ ਤੁਸੀਂ ਅਜਿਹਾ ਮਹਿਸੂਸ ਕਰਦੇ ਹੋ।"

ਮੈਂ ਆਖਿਆ ਕਿ, "ਮੇਰਾ ਅੰਦਰਾਹੀ ਹੈ ਕਿ ਇਹ ਠੀਕ ਗੱਲ ਹੈ।" ਮੈਂ...

76 ਕਿਹੜੀ ਗੱਲ ਨਿੱਕਲ ਕੇ ਆਉਂਦੀ ਹੈ, ਤੁਸੀਂ ਜਾਣਦੇ ਹੋ ਕਿ ਅੱਰਤਾਂ ਕਿਵੇਂ ਖਰੀਦਦਾਰੀ ਕਰਦੀਆਂ ਹਨ, ਅਤੇ ਮੇਰੀ ਪਤਨੀ ਉਹਨਾਂ ਵਿੱਚੋਂ ਇੱਕ ਹੈ। ਅਤੇ ਅਜਿਹੇ ਸੱਭ ਕਾਸੇ ਦੀ ਮਾਲਕਿਣ ਹੈ। ਉਹ ਇਸ ਵਿੱਚ ਸਾਰਾ ਸਮਾਂ ਲਗਾ ਦਿੰਦੀ ਹੈ। ਉਹਦੇ ਨਾਲ ਸੜਕਾਂ ਉੱਤੇ ਘੁੰਮੰਦਿਆਂ ਵਿਚਾਰੇ ਮੇਰੇ ਪੈਰ ਬਹੁਤ ਦਰਦ ਕਰਦੇ ਹਨ। ਅਤੇ ਮੈਨੂੰ ਦੌਸਿਆ ਗਿਆ ਕਿ, "ਅੱਛਾ, ਤੁਸੀਂ ਉਸ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕਦੇ।" ਅਤੇ ਕਿਸ ਤਰ੍ਹਾਂ ਇਹ ਕਥਨ ਆਉਂਦਾ ਹੈ।

77 ਜਦੋਂ ਮੈਂ ਘਰ ਗਿਆ, ਮੈਂ ਕਮਰੇ ਵਿੱਚ ਬੈਠਾ ਸੋਚ ਰਿਹਾ ਸੀ, "ਇਹ ਠੀਕ ਗੱਲ ਹੈ।" ਮੈਂ ਇਹਨੂੰ ਕਿਸੇ ਹੋਰ ਗੱਲ 'ਤੇ ਲਾਗੂ ਕੀਤਾ ਸੀ।

78 ਤੁਸੀਂ ਜਾਣਦੇ ਹੋ, ਜਦੋਂ ਮੈਂ ਪਾਹਿਲਾਂ ਮਸੀਹ ਵਿੱਚ ਆਈਆ ਸੀ ਅਤੇ ਇੱਕ ਮਿਸ਼ਨਰੀ ਬੈਪਟਿਸਟ ਦਾ ਪ੍ਰਚਾਰਕ ਸੀ, ਮੈਂ ਸੋਚਦਾ ਸੀ, "ਜੇ ਕੋਈ ਬੈਪਟਿਸਟ ਨਹੀਂ ਹੈ, ਤਾਂ ਉਹ ਬੈਚਿਆ ਹੋਇਆ ਨਹੀਂ ਹੈ। ਬੱਸ ਇਹੋ ਹੀ ਸੱਭ ਕੁਝ ਹੈ।" ਅਤੇ ਮੈਂ ਬਾਈਬਲ ਆਪਣੀ ਬਾਂਹ ਵਿੱਚ ਲੈ ਕੇ ਇਹ ਸੋਚਦਾ ਸੀ ਕਿ ਪ੍ਰਮੇਸ਼ੁਰ ਨੇ ਮੈਨੂੰ ਹੋਰੇ ਵਿਅਕਤੀ ਨੂੰ ਬੈਪਟਿਸਟ ਬਣਾਉਣ ਲਈ ਬੁਲਾਇਆ ਹੈ। "ਅਤੇ ਹਰ ਕੋਈ ਉਸ ਤਰ੍ਹਾਂ ਵਿਸ਼ਵਾਸ ਨਹੀਂ ਕਰਦਾ ਜਿਸ ਤਰ੍ਹਾਂ ਇੱਕ ਬੈਪਟਿਸਟ ਕਰਦਾ ਹੈ, ਉਹ ਸਾਰੇ ਇਸ ਤਸਵੀਰ ਵਿੱਚ ਨਹੀਂ ਹਨ।"

79 ਅਤੇ ਦਿਨ ਲੰਘਦੇ ਗਏ, ਮੈਂ ਸੋਚਿਆ ਕਿ ਮੇਰੇ ਕਰਨ ਲਈ ਸਾਰਾ ਕੰਮ ਇਹੋ ਹੀ ਹੈ। ਅਤੇ ਮੈਨੂੰ ਪਤਾ ਲੱਗਾ, ਮੈਂ ਇੱਕ ਹੋਰ ਭਾਈ ਵੱਲ ਧਿਆਨ ਦਿੱਤਾ ਜਿਹੜਾ ਇੱਕ ਚਰਚ ਦਾ ਪਾਦਰੀ ਸੀ। ਉਹ ਵੀ ਉਨੀਂ ਹੀ ਕੰਠਨਾਈ ਨਾਲ ਆਈਆ ਸੀ ਜਿੰਨੀ ਨਾਲ ਮੈਂ ਆਈਆ ਸੀ। ਆਖੀਰ ਵਿੱਚ, ਤੁਸੀਂ ਜਾਣਦੇ ਹੋ ਇਸ ਤਰ੍ਹਾਂ ਲੱਗਾ ਕਿ ਉਸ ਵਿੱਚ ਉਹ ਗੱਲਬਾਤ ਵੱਧ ਹੈ।

80 ਫਿਰ ਸਾਨੂੰ ਪਤਾ ਲੱਗਾ ਕਿ ਸਾਨੂੰ ਕਿਸੇ ਹੋਰ ਦੀ ਲੋੜ ਹੈ। ਹੁਣ ਇਸਨੂੰ ਸ਼ੁਰੂ ਕਰਨ ਤੋਂ ਬਾਅਦ ਅਸੀਂ ਕਾਫੀ ਦੂਰ ਆ ਗਏ ਹਾਂ, ਇੱਕ ਦੂਸਰੇ ਤੋਂ ਬਿਨਾ ਕੁਝ ਕਰਨਾ ਅੰਖਾ ਲੱਗਦਾ ਹੈ। ਬੱਸ ਇਹੀ ਗੱਲ ਹੈ। ਅਸੀਂ ਇੱਕ ਦੂਸਰੇ ਨਾਲ ਖੜ੍ਹੇ ਹੋਣਾ ਹੈ। ਅਤੇ ਮੈਂ ਨਿਹਚਾ ਕਰਦਾ ਹਾਂ ਕਿ ਇਹ ਪੰਤੇਕੁਸਤ ਦੀ ਮਹਾਨ ਲੀਹਿਰ ਹੈ। ਮੈਂ ਇਹ ਵੇਖ ਕੇ ਖੁਸ਼ ਹਾਂ ਕਿ ਭਿੰਨਤਾਵਾਂ ਦੀਆਂ ਰੁਕਾਵਟਾਂ ਟੁੱਟ ਰਹੀਆਂ ਹਨ, ਪ੍ਰਮੇਸ਼ੁਰ ਦੀ ਮਹਾਨ ਕਲੀਸਿਯਾ ਸੰਗਤੀ ਵਿੱਚ ਇੱਕ ਦੂਸਰੇ ਦਾ ਹਿੱਸਾ ਬਣ ਰਹੀ ਹੈ। ਇਹਦਾ ਅਰਥ ਹੈ ਕਿ ਹੁਣ ਵਿਆਹ ਨੇੜੇ ਆ ਰਿਹਾ ਹੈ। ਅਤੇ ਜੇ ਉਹ ਪੱਥਰ ਪ੍ਰਮੇਸ਼ੁਰ ਦੇ ਹਨ, ਤਾਂ ਪੱਥਰ ਵਿਸ਼ੇਸ਼ ਢੰਗ ਨਾਲ ਤਰਾਸੇ ਜਾ ਰਹੇ ਹਨ ਕਿ ਉਹ ਇਮਾਰਤ ਵਿੱਚ ਕਿਤੇ ਸਬਾਨ ਪ੍ਰਾਪਤ ਕਰਨ।

81 ਹੁਣ, ਇੱਕ ਢੰਗ ਨਾਲ ਵਿਆਹ ਇੱਕ ਨਮੂਨਾ ਹੈ। ਇਸ ਧਰਤੀ ਦਾ ਵਿਆਹ ਸਵਰਗੀ ਵਿਆਹ ਦਾ ਨਮੂਨਾ ਹੈ। ਹੁਣ ਆਉ ਕੁਝ ਪਲਾਂ ਲਈ ਅਸੀਂ ਇਸਨੂੰ ਵੇਖਦੇ ਹਾਂ, ਕੁਝ ਸਮੇਂ ਲਈ ਇਹਦਾ ਵਰਨਣ ਕਰਦੇ ਹਾਂ।

82 ਪਹਿਲੀ ਗੱਲ ਇਹ ਹੈ ਕਿ ਇੱਕ ਫੈਸਲਾ ਲੈਣਾ ਹੁੰਦਾ ਹੈ। ਸਰੀਰਕ ਵਿਆਹ ਵਿੱਚ ਵੀ ਪਹਿਲੀ ਗੱਲ ਫੈਸਲਾ ਲੈਣਾ ਹੁੰਦਾ ਹੈ। ਇੱਕ ਜਵਾਨ ਅੰਰਤ ਨੇ ਆਪਣਾ ਫੈਸਲਾ ਲੈਣਾ ਹੁੰਦਾ ਹੈ, ਕਿ ਉਹ ਇਸ ਜਵਾਨ ਆਦਮੀ ਨੂੰ ਚਾਹੁੰਦੀ ਹੈ ਜਾਂ ਨਹੀਂ, ਅਤੇ ਜਵਾਨ ਆਦਮੀ ਨੇ ਆਪਣਾ ਫੈਸਲਾ ਲੈਣਾ ਹੁੰਦਾ ਹੈ ਕਿ ਉਹ ਇਸ ਜਵਾਨ ਅੰਰਤ ਨੂੰ ਚਾਹੁੰਦਾ ਹੈ ਜਾਂ ਨਹੀਂ। ਇੱਕ ਫੈਸਲਾ ਲੈਣਾ ਹੁੰਦਾ ਹੈ, ਅਤੇ ਤੁਹਾਨੂੰ ਅੰਜਿਹਾ ਕਰਨਾ ਪੈਂਦਾ ਹੈ। ਸੰਸਾਰ ਵਿੱਚ ਸਿਰਫ ਉਹੋ ਹੀ ਇੱਕ ਅੰਰਤ ਹੋਵੇ ਜਿਸਨੂੰ ਤੁਸੀਂ ਪਿਆਰ ਕਰੋ, ਸਿਰਫ ਉਹੋ ਹੀ ਇੱਕ ਆਦਮੀ ਹੋਵੇ। ਜੇਕਰ ਅੰਜਿਹਾ ਨਹੀਂ ਹੈ ਤਾਂ ਤੁਸੀਂ ਗਲਤ ਫੈਸਲਾ ਲਿਆ ਹੈ।

83 ਮਸੀਹ ਬਾਰੇ ਫੈਸਲਾ ਲੈਣ ਵਿੱਚ ਵੀ ਇਹੋ ਹੀ ਤਰੀਕਾ ਹੈ। ਪਹਿਲੀ ਗੱਲ ਇਹ ਹੈ ਕਿ ਤੁਸੀਂ ਫੈਸਲਾ ਲੈ ਕੇ ਆਪਣੇ ਆਪ ਨੂੰ ਤਿਆਰ ਕਰਨਾ ਹੁੰਦਾ ਹੈ ਕਿ ਤੁਸੀਂ ਪ੍ਰਮੇਸ਼ੁਰ ਦੀ ਸੇਵਾ ਕਰੋਗੇ ਅਤੇ ਉਹਨੂੰ ਆਪਣਾ ਮੁਕਤੀਦਾਤਾ ਕਬੂਲ ਕਰੋਗੇ ਜਾਂ ਅੰਜਿਹਾ ਨਹੀਂ ਕਰੋਗੇ। ਕੀ ਤੁਸੀਂ ਜਗਤ ਦੀ ਸੇਵਾ ਕਰਨ ਜਾ ਰਹੇ ਹੋ? ਕੀ ਤੁਸੀਂ ਮਸੀਹ ਦੀ ਸੇਵਾ ਕਰਨ ਜਾ ਰਹੇ ਹੋ? ਤੁਹਾਨੂੰ ਆਪਣਾ ਮਨ ਤਿਆਰ ਕਰਨਾ ਪੈਣਾ ਹੈ। ਇੱਕ ਫੈਸਲਾ ਲੈਣਾ ਹੁੰਦਾ ਹੈ। ਜਦੋਂ ਤੁਸੀਂ ਆਪਣਾ ਮਨ ਬਣਾ ਲੈਂਦੇ ਹੋ ਕਿ ਤੁਸੀਂ ਪ੍ਰਮੇਸ਼ੁਰ ਦੀ ਸੇਵਾ ਕਰੋਗੇ ਜਾਂ ਦੌਲਤ ਦੇ ਦੇਵਤੇ ਦੀ, ਤਾਂ ਤੁਸੀਂ ਆਪ ਚੇਣ ਕਰਦੇ ਹੋ। ਪਰ ਇੱਕ ਫੈਸਲਾ ਲੈਣਾ ਹੁੰਦਾ ਹੈ।

84 ਅਤੇ ਤਦ ਫੈਸਲਾ ਲੈਣ ਤੋਂ ਬਾਅਦ, ਤੁਹਾਡੀ ਕੁੜਮਾਈ ਹੁੰਦੀ ਹੈ। ਤੁਸੀਂ ਜਗਵੇਦੀ 'ਤੇ ਆਉਂਦੇ ਹੋ। ਏਕਤਾ ਦੇ ਬੰਧਨ ਵਿੱਚ ਆਉਣ ਤੋਂ ਪਹਿਲਾਂ ਤੁਹਾਡੀ ਕੁੜਮਾਈ ਹੋਣੀ ਹੁੰਦੀ ਹੈ। ਅਤੇ ਮਸੀਹ ਦੀ ਕਲੀਸਿਯਾ ਦਾ ਵੀ ਇਹੋ ਹੀ ਤਰੀਕਾ ਹੈ। ਮਸੀਹ ਨਾਲ ਕੁੜਮਾਈ ਹੁੰਦੀ ਹੈ, ਵਾਅਦਾ ਕੀਤਾ ਜਾਂਦਾ ਹੈ, ਕੁੜਮਾਈ ਹੁੰਦੀ ਹੈ, ਇੱਕ ਪ੍ਰੇਮ-ਪ੍ਰਸੰਗ ਹੁੰਦਾ ਹੈ।

85 ਅਤੇ ਫੇਰ ਅਗਲੀ ਗੱਲ, ਵਾਅਦਾ ਕੀਤਾ ਜਾਂਦਾ ਹੈ। ਇੱਕ ਦੂਸਰੇ ਨਾਲ ਵਾਅਦੇ ਕੀਤੇ ਜਾਂਦੇ ਹਨ, ਜਿਵੇਂ ਕਿ ਤੁਸੀਂ ਵਾਅਦਾ ਕਰਦੇ ਹੋ। "ਪਿਆਰੀ, ਜੇ ਤੂੰ ਮੇਰੇ ਨਾਲ ਵਿਆਹ ਕਰੋਗੀ, ਤਾਂ ਮੈਂ ਵਾਅਦਾ ਕਰਦਾ ਹਾਂ ਕਿ ਮੈਂ ਤੇਰੇ ਪ੍ਰਤੀ ਵਿਸ਼ਵਾਸਯੋਗ ਅਤੇ ਸੱਚਾ ਬਣਿਆ ਰਹਾਂਗਾ। ਮੈਂ ਕਿਸੇ ਹੋਰ ਅੰਰਤ ਵੱਲ ਨਹੀਂ ਵੇਖਾਂਗਾ।" ਜਾਂ, "ਮੈਂ ਕਿਸੇ ਹੋਰ ਆਦਮੀ ਵੱਲ ਨਹੀਂ ਵੇਖਾਂਗੀ।

ਅਤੇ ਇੱਕ ਪਤਨੀ ਵਾਂਗ ਸਾਰੇ ਕਰਤੱਵ ਨਿਭਾਵਾਂਗੀ। ਸਾਡੇ ਬੱਚੇ ਹੋਣਗੇ, ਅਤੇ ਮੈਂ ਇੱਕ ਮਾਂ ਵਾਂਗ ਸਾਰੇ ਕਰਤੱਵ ਨਿਭਾਵਾਂਗੀ। ਮੈਂ ਘਰ ਨੂੰ ਸੰਭਾਲਾਂਗੀ।” ਇਸ ਤਰ੍ਹਾਂ ਦੇ ਸਾਰੇ ਵਾਅਦੇ ਕੀਤੇ ਜਾਣੇ ਚਾਹੀਦੇ ਹਨ।

**86** ਅਤੇ ਜਦੋਂ ਤੁਸੀਂ ਮਸੀਹ ਵਿੱਚ ਆਉਂਦੇ ਤਾਂ ਇਹੋ ਹੀ ਤਰੀਕਾ ਹੈ। “ਪ੍ਰਭੂ, ਜੇਕਰ ਤੂ ਮੈਨੂੰ ਆਪਣੇ ਰਾਜ ਵਿੱਚ ਕਬੂਲ ਕਰੋਂ, ਤਾਂ ਮੈਂ ਵਾਅਦਾ ਕਰਦਾ ਹਾਂ।” ਇੱਥੋਂ ਤੁਸੀਂ ਹੋ। “ਮੈਂ ਤੈਨੂੰ ਪਿਆਰ ਕਰਾਂਗਾ। ਮੈਂ ਤੇਰੇ ਪ੍ਰਤੀ ਸੱਚਾ ਬਣਿਆ ਰਹਾਂਗਾ। ਮੈਂ ਦਿਨ ਰਾਤ ਤੇਰੀ ਸੇਵਾ ਕਰਾਂਗਾ।” ਜਦੋਂ ਅਸੀਂ ਇਸਨੂੰ ਭੁੱਲ ਜਾਂਦੇ ਹਾਂ ਤਾਂ ਇਹ ਬਹੁਤ ਬੁਰੀ ਗੱਲ ਹੈ। “ਮੈਂ ਦਿਨ ਰਾਤ ਤੇਰੀ ਸੇਵਾ ਕਰਾਂਗਾ। ਮੈਂ ਵਰਤ ਰਖਾਂਗਾ। ਮੈਂ ਪ੍ਰਾਰਥਨਾ ਕਰਾਂਗਾ। ਮੈਂ ਤੇਰੇ ਪ੍ਰਤੀ ਵਫ਼ਾਦਾਰ ਰਹਾਂਗਾ। ਮੈਂ ਮੌਦੀਖਾਨੇ ਵਿੱਚ ਆਪਣਾ ਦਸਵੰਧ ਲਿਆਵਾਂਗਾ। ਮੈਂ... ਮੈਂ ਕਰਾਂਗਾ... ਮੈਂ ਦਿਨ ਵਿੱਚ ਕਈ ਵਾਰ ਪ੍ਰਾਰਥਨਾ ਕਰਾਂਗਾ। ਮੈਂ ਕੁਝ ਵੀ ਕਰਾਂਗਾ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਪੂਰੇ ਤੌਰ ਨਾਲ ਤੈਨੂੰ ਪਿਆਰ ਕਰਾਂਗਾ।” ਤੁਹਾਨੂੰ ਅੰਜਿਹਾ ਹੀ ਕਰਨਾ ਚਾਹੀਦਾ ਹੈ। ਇਹ ਬਿਲਕੁਲ ਠੀਕ ਗੱਲ ਹੈ, ਜਿਹੜੇ ਤੁਸੀਂ ਵਾਅਦੇ ਕਰਦੇ ਹੋ, ਇਹ ਤੁਹਾਡੇ ਹਿਰਦੇ ਤੋਂ ਹੋਣੇ ਚਾਹੀਦੇ ਹਨ।

**87** ਜੇਕਰ ਤੁਸੀਂ ਆਪਣੇ ਪਤੀ ਨਾਲ ਇਹ ਵਾਅਦਾ ਆਪਣੇ ਹਿਰਦੇ ਤੋਂ ਨਹੀਂ ਕਰਦੀਆਂ, ਤਾਂ ਇਹ ਦਾ ਅਰਥ ਹੈ ਕਿ ਤੁਸੀਂ ਆਪਣੇ ਪਤੀ ਨਾਲ ਠੀਕ ਢੰਗ ਨਾਲ ਨਹੀਂ ਰਹਿ ਰਹੀਆਂ। ਇਹ ਰਿਸ਼ਤਾ ਇੱਕ ਤਰ੍ਹਾਂ ਨਾਲ ਸਾਫ਼-ਸਾਫ਼ ਵਿਖਾਈ ਦੇਣ ਵਾਲਾ ਹੁੰਦਾ ਹੈ।

**88** ਇੱਥੇ ਵੇਖੋ। ਜੇਕਰ ਤੁਹਾਡੇ ਦੰਦ ਨਾ ਹੋਣ ਤਾਂ, ਤੁਸੀਂ ਨਕਲੀ ਦੰਦਾਂ ਦਾ ਇਸਤੇਮਾਲ ਕਰਦੇ ਹੋ, ਹੁਣ, ਇਹ ਠੀਕ ਗੱਲ ਹੈ। ਇਹ ਇਸ ਚੀਜ਼ ਦਾ ਪ੍ਰਤੀਨਿਧੀ ਹੈ ਕਿ ਕਦੇ ਤੁਹਾਡੇ ਦੰਦ ਸੀ। ਪਰ, ਅਸਲ ਵਿੱਚ, ਇਹ ਦੰਦ ਤੁਹਾਡੇ ਸ਼ਰੀਰ ਨਾਲ ਸੰਬੰਧਿਤ ਨਹੀਂ ਹਨ। ਇਹ ਤੁਹਾਡੇ ਸ਼ਰੀਰ ਦਾ ਹਿੱਸਾ ਨਹੀਂ ਹਨ। ਜੇਕਰ ਤੁਹਾਡੀ ਬਾਂਹ ਵੱਚੀ ਜਾਵੇ, ਅਤੇ ਤੁਸੀਂ ਨਕਲੀ ਬਾਂਹ ਲਗਾ ਲੈਂਦੇ ਹੋ, ਅੱਛਾ, ਅਸਲ ਵਿੱਚ ਇਹ ਬਾਂਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ। ਇਹ ਤਾਂ ਬੱਸ ਤੁਹਾਡੇ ਨਾਲ ਚਿਪਕਾਈ ਗਈ ਹੈ। ਸਮਝੇ? ਇਹ ਤੁਹਾਡੇ ਨਾਲ ਸੰਬੰਧਿਤ ਨਹੀਂ ਹੈ।

**89** ਅਤੇ ਜਦੋਂ ਅਸੀਂ ਮਸੀਹ ਨਾਲ ਵਾਅਦਾ ਕਰਦੇ ਹਾਂ, ਤਾਂ ਜਿਵੇਂ ਇੱਕ ਅੰਰਤ ਨੂੰ ਆਦਮੀ ਦਾ ਹਿੱਸਾ ਬਣਨਾ ਚਾਹੀਦਾ ਹੈ ਅਤੇ ਇੱਕ ਆਦਮੀ ਨੂੰ ਅੰਰਤ ਦਾ ਹਿੱਸਾ, ਜੇਕਰ ਇਸ ਤਰ੍ਹਾਂ ਅਸੀਂ ਉਹਦਾ ਹਿੱਸਾ ਨਹੀਂ ਬਣਦੇ, ਤਾਂ ਅਸੀਂ ਨਕਲੀ ਮਸੀਹੀ ਹਾਂ। ਅਸੀਂ ਅਸਲੀ ਨਹੀਂ ਹਾਂ। ਅਸਲ ਵਿੱਚ ਤੁਸੀਂ ਉਸ ਅੰਰਤ ਨਾਲ ਵਿਆਹੇ ਹੋਏ ਨਹੀਂ ਹੋ। ਤੁਸੀਂ ਇਮਾਨਦਾਰ ਹੋ ਸਕਦੇ ਹੋ। ਜੇਕਰ ਤੁਸੀਂ ਆਪਣੇ ਪਤੀ ਨੂੰ ਪਿਆਰ ਨਹੀਂ ਕਰਦੇ, ਅਤੇ ਉਹ ਸੱਠ ਜਾਂ ਸੱਤਰ ਸਾਲਾਂ ਦਾ ਹੈ, ਅਤੇ ਤੁਸੀਂ ਉਹਨੂੰ ਉਸ ਤਰ੍ਹਾਂ ਦਾ ਪਿਆਰ ਨਹੀਂ ਕਰਦੇ ਜਿਸ ਤਰ੍ਹਾਂ ਦਾ ਸ਼੍ਰੂ ਵਿੱਚ ਸੀ, ਤਾਂ ਤੁਸੀਂ ਸਿਰਫ ਉਹਦੇ ਬੌਚਿਆਂ ਨੂੰ ਹੀ ਵੱਡੇ ਕਰਦੇ ਹੋ।

**90** ਇਹੋ ਹੀ ਕਾਰਣ ਹੈ ਕਿ ਅੱਜ ਕਲੀਸਿਯਾਵਾਂ ਬਹੁਤ ਜ਼ਿਆਦਾ ਹੋ ਗਈਆਂ ਹਨ। ਅਸੀਂ ਸਿਰਫ 'ਮਸੀਹੀ ਚਰਚ' ਦਾ ਨਾਂ ਹੀ ਰਹਿ ਗਏ ਹਾਂ ਅਤੇ ਦੁਲਹਨ ਹੋਣ ਦਾ ਵਿਖਾਵਾ ਕਰ ਰਹੇ ਹਾਂ। ਜਦੋਂ ਕਿ ਇਹ ਤਾਂ ਬਣਾਉਣੀ ਹੈ। ਅਸੀਂ ਕਿਸੇ ਵੀ ਤਰ੍ਹਾਂ ਨਾਲ ਮਸੀਹ ਨਾਲ ਜੁੜੇ ਹੋਏ ਨਹੀਂ ਹਾਂ। ਅਸੀਂ ਇੱਕ ਨਕਲੀ ਦੰਦ, ਨਕਲੀ ਬਾਂਹ ਜਾਂ ਨਕਲੀ ਅੱਖ ਵਾਂਗ ਹਾਂ। ਵੇਖਿਆ? ਇਹ ਉਸੇ ਹੀ ਪ੍ਰਕਾਰ ਨਕਲੀ ਜਾਂ ਬਨਾਉਣੀ ਹੈ ਜਿਸਨੂੰ ਅਸੀਂ ਬੱਸ ਲਗਾਇਆ ਜਾਂ ਪਹੀਨਿਆ

ਹੋਇਆ ਹੈ। ਅੱਛਾ, ਤੁਸੀਂ ਮਸੀਹੀਅਤ ਨੂੰ ਇਸ ਤਰ੍ਹਾਂ ਨਾਲ ਪੰਹਿਨ ਨਹੀਂ ਸੱਕਦੇ। ਤੁਸੀਂ ਤਾਂ ਇਹਦੇ ਨਾਲ ਜੁੜਨਾ ਹੈ।

91 ਅਤੇ ਫੇਰ ਇੱਕ ਚਰਚ ਜਿਹੜਾ ਸਿਰਫ ਨਕਲੀ ਹੈ ਅਤੇ ਮਸੀਹ ਦਾ ਚਰਚ ਅਖਵਾਉਂਦਾ ਹੈ, ਅੱਛਾ, ਫੇਰ ਉਹ ਬੱਚੇ ਉਥੋਂ ਨਹੀਂ ਹੁੰਦੇ, ਉਹ ਉਸੇ ਹੀ ਜੱਬੇਬੰਦੀ ਤੋਂ ਪੈਦਾ ਹੋਏ ਹੁੰਦੇ ਹਨ। ਉਹ ਸਿਰਫ... ਉਹ ਮਸੀਹ ਦੇ ਬੱਚੇ ਨਹੀਂ ਹਨ। ਉਹ ਜੱਬੇਬੰਦ ਕ ਬੱਚੇ ਹਨ, ਮਸੀਹ ਦੇ ਬੱਚੇ ਨਹੀਂ ਹਨ।

92 ਜੇਕਰ ਕੋਈ ਔਰਤ ਸੱਚਾਈ ਨਾਲ ਆਦਮੀ ਨਾਲ ਜੁੜੀ ਹੋਈ ਨਹੀਂ ਹੈ, ਤਾਂ ਉਹ ਉਸਦਾ ਪਤੀ ਨਹੀਂ ਹੈ। ਇਹ ਤਾਂ ਬੱਸ ਇੱਕ ਆਦਮੀ ਹੈ ਅਤੇ ਉਸ ਔਰਤ ਨੇ ਉਹਦੇ ਨਾਲ ਰੰਹਣ ਦੀ ਸੋਂਹ ਖਾਧੀ ਸੀ, ਅਤੇ ਉਹਨੇ ਝੂਠੀ ਸੋਂਹ ਖਾਧੀ ਸੀ। ਉਹਨੇ ਉਹਨੂੰ ਪਿਆਰ ਕਰਨ ਦੀ ਸੋਂਹ ਖਾਧੀ ਸੀ, ਅਤੇ ਉਹ ਆਖਦੀ ਹੈ ਕਿ ਉਹ ਉਹਨੂੰ ਪਿਆਰ ਕਰਦੀ ਹੈ, ਅਤੇ ਉਹ ਨਹੀਂ ਕਰਦੀ। ਉਸ ਆਦਮੀ ਨੇ ਸਾਰਾ ਸਮਾਂ ਧੋਖਾ ਖਾਧਾ ਹੈ।

93 ਪਰ ਦੇਸਤੇ, ਇੱਕ ਗੱਲ ਯਕੀਨੀ ਹੈ ਕਿ ਅਸੀਂ ਮਸੀਹ ਨੂੰ ਧੋਖਾ ਨਹੀਂ ਦੇ ਰਹੇ। ਉਹ ਆਪੀਣਾਂ ਨੂੰ ਜਾਣਦਾ ਹੈ।

94 ਪਰ ਤੁਸੀਂ ਵੇਖੋ, ਪੰਹਿਲਾਂ ਫੈਸਲਾ ਲਿਆ ਜਾਂਦਾ ਹੈ। ਫੇਰ ਕੁੜਮਾਈ। ਫੇਰ ਵਾਅਦਾ ਕੀਤਾ ਜਾਂਦਾ ਹੈ।

95 ਅਤੇ ਫੇਰ ਵਿਆਹ ਦੀ ਰਸਮ ਹੁੰਦੀ ਹੈ। ਅਤੇ ਤਦ ਲਾੜੀ ਲਾੜੇ ਦੇ ਨਾਂ ਨੂੰ ਲੈ ਲੈਂਦੀ ਹੈ। ਫੇਰ ਅੱਗੇ ਤੋਂ ਉਹ ਆਪਣੇ ਨਾਂ ਨਾਲ ਨਹੀਂ ਜਾਣੀ ਜਾਂਦੀ। ਉਹ ਲਾੜੇ ਦਾ ਨਾਂ ਅਪਨਾ ਲੈਂਦੀ ਹੈ।

96 ਅਤੇ ਫੇਰ ਜਦੋਂ ਕਲੀਸਿਯਾ ਦੀ ਵਿਆਹ ਦੀ ਰਸਮ ਹੁੰਦੀ ਹੈ, ਆਪਣੇ-ਆਪਣੇ ਵਾਅਦੇ ਕੀਤੇ ਜਾਂਦੇ ਹਨ, ਤਦ ਉਹ ਲਾੜੇ ਦਾ ਨਾਂ ਅਪਣਾ ਲੈਂਦੀ ਹੈ। ਫੇਰ ਅੱਗੇ ਤੋਂ ਉਹ ਸੰਸਾਰ ਦੀ ਕਲੀਸਿਯਾ ਨਹੀਂ ਰਹਿੰਦੀ। ਉਹ ਪ੍ਰਭੂ ਯਿਸੂ ਮਸੀਹ ਦੀ ਕਲੀਸਿਯਾ ਹੈ। ਆਮੀਨ। ਨਹੀਂ... ਨਾਂ ਤੋਂ ਮੇਰਾ ਇਹ ਮਤਲਬ ਨਹੀਂ ਹੈ। ਮੇਰਾ ਮਤਲਬ ਜਨਮ ਤੋਂ, ਸੁਭਾਅ ਤੋਂ ਹੈ। ਕਾਹਦੇ ਤੋਂ...?... ਪ੍ਰਮੇਸ਼ੁਰ ਦੀ ਸਾਮਰਥ। ਹਿਰਦੇ ਵਿੱਚ ਪ੍ਰਮੇਸ਼ੁਰ ਦੀ ਸੱਚਾਈ ਦਾ ਭੇਤ ਖੁੱਲਣ ਰਾਹੀਂ, ਉਹ ਮਸੀਹੀ ਕਲੀਸਿਯਾ, ਮਹਾਨ ਸਰਵਵਿਆਪੀ ਚੇਲਿਆਂ ਵਾਲੀ ਮਸੀਹੀ ਕਲੀਸਿਯਾ ਬਣ ਜਾਂਦੀ ਹੈ। ਉਹ ਮਸੀਹ ਦਾ ਹਿੱਸਾ ਬਣਦੀ ਹੈ। ਜਦੋਂ ਉਹ ਅੰਜਿਹਾ ਕਰਦੀ ਹੈ, ਉਹ... ਮਸੀਹ ਉਹਦੇ ਅੰਦਰ ਆਪਣਾ ਆਤਮਾ, ਆਪਣਾ ਜੀਵਨ ਉਂਡੇਲਦਾ ਹੈ। ਅਤੇ ਉਥੋਂ ਵਰਨ ਨੇ ਆਦਮ ਅਤੇ ਹੱਵਾਹ ਨੂੰ ਆਪੀਖਾ ਸੀ, "ਹੁਣ ਤੁਸੀਂ ਦੋ ਨਹੀਂ ਬਲਕਿ ਇੱਕ ਹੋ।" ਅਤੇ ਜਦੋਂ ਇਹ ਔਰਤ, ਕਲੀਸਿਯਾ ਮਸੀਹ ਨਾਲ ਵਿਆਹੀ ਜਾਂਦੀ ਹੈ, ਤਾਂ ਉਹ ਦੋ ਨਹੀਂ ਹਨ। ਉਹ ਇੱਕ ਹਨ। ਮਸੀਹ ਤੁਹਾਡੇ ਵਿੱਚ ਹੈ! ਆਮੀਨ। ਅੰਜਿਹਾ ਹੀ ਹੈ। ਉਹਦਾ ਜੀਵਨ ਤੁਹਾਡੇ ਵਿੱਚ ਆਇਆ ਹੈ, ਤਦ ਤੁਸੀਂ ਲਾੜੀ ਬਣਦੇ ਹੋ।

97 ਸਾਰੇ ਹੀ ਵਾਈਦੇ ਆਦਿ ਕਰਨ ਤੋਂ ਬਾਦ, ਫੇਰ ਇੱਕ ਹੋਰ ਗੱਲ, ਇਹ ਵਿਆਹ ਦੀ ਰਸਮ ਅਖਵਾਉਂਦੀ ਹੈ।

98 ਜਿਵੇਂ ਕਿ ਵਿਆਹ ਤੋਂ ਪਹਿਲਾਂ ਮੇਰੀ ਪਤਨੀ ਦਾ ਨਾਂ ਬ੍ਰਾਏ ਸੀ। ਹੁਣ, ਉਹ ਬ੍ਰਾਏ ਨਹੀਂ ਹੈ। ਉਹ ਬ੍ਰਾਨਹਾਮ ਹੈ। ਹੁਣ, ਉਹ ਬ੍ਰਾਏ ਨਹੀਂ ਹੈ। ਉਹ ਬ੍ਰਾਨਹਾਮ ਹੈ।

99 ਜਦੋਂ ਤੁਸੀਂ ਮਸੀਹ ਵਿੱਚ ਆਉਂਦੇ ਹੋ, ਫੇਰ ਤੁਸੀਂ ਜਗਤ ਦੇ ਨਹੀਂ ਰੀਹਦੇ। ਤੁਸੀਂ ਮਸੀਹ ਦੇ ਹੋ। ਸਮਝੋ? ਫੇਰ ਤੁਸੀਂ ਸੰਸਾਰ ਦੀਆਂ ਚੀਜ਼ਾਂ ਦੀ ਪਰਵਾਹ ਨਹੀਂ ਕਰਦੇ। ਉਹ ਤੁਹਾਡੇ ਲਈ ਮਰੀਆਂ ਹੋਈਆਂ ਹਨ। “ਕਿਉਂਕਿ ਉਹ ਜਿਹੜਾ ਜਗਤ ਨੂੰ, ਜਾਂ ਜਗਤ ਦੀਆਂ ਵਸਤਾਂ ਨੂੰ ਪਿਆਰ ਕਰਦਾ ਹੈ, ਉਹਦੇ ਵਿੱਚ ਪ੍ਰਮੇਸ਼ੁਰ ਦਾ ਪਿਆਰ ਨਹੀਂ ਹੈ।”

100 ਇਸ ਲਈ, ਤੁਸੀਂ ਵੇਖੋ, ਕਿ ਤੁਸੀਂ ਇੱਕ ਨਕਲੀ ਮਸੀਹੀ ਹੋ ਸੱਕਦੇ ਹੋ। ਤੁਸੀਂ ਇੱਕ ਨਕਲੀ, ਝੂਠੇ ਮਸੀਹੀ ਹੋ ਸੱਕਦੇ ਹੋ।

101 ਪਰ ਤੁਸੀਂ ਉਦੋਂ ਤੱਕ ਮਸੀਹੀ ਨਹੀਂ ਹੋ ਸੱਕਦੇ, ਜਦੋਂ ਤੱਕ ਮਸੀਹ ਖੁਦ, ਪਵਿੱਤਰ ਆਤਮਾ ਦੇ ਬਧਾਤਿਸਮੇ ਰਾਹੀਂ ਤੁਹਾਡੇ ਅੰਦਰ ਨਹੀਂ ਆਉਂਦਾ। ਫੇਰ ਤੁਸੀਂ ਉਹਦੇ ਨਾਲ ਜੁੜੇ ਹੋਏ ਹੋ। ਫੇਰ ਤੁਸੀਂ ਦੇ ਨਹੀਂ ਹੋ। ਤੁਸੀਂ ਇੱਕ ਹੋ। ਮਸੀਹ ਨੇ ਸਾਡੇ ਵਿੱਚ ਰੀਹਣ ਦਾ ਵਾਅਦਾ ਕੀਤਾ ਹੈ, ਜਿਵੇਂ ਪਿਤਾ ਉਹਦੇ ਵਿੱਚ ਰੀਹਿੰਦਾ ਸੀ। “ਮੈਂ ਅਤੇ ਮੇਰਾ ਪਿਤਾ ਇੱਕ ਹਾਂ। ਤੁਸੀਂ ਅਤੇ ਮੈਂ ਇੱਕ ਹਾਂ।” ਸਮਝੋ? ਮਸੀਹ ਸਾਡੇ ਅੰਦਰ! ਸੱਭ ਕੁਝ ਜੋ ਖੁਦਾ ਦੇ ਅੰਦਰ ਸੀ, ਉਹਨੇ ਮਸੀਹ ਵਿੱਚ ਉਡੇਲ ਦਿੱਤਾ। ਅਤੇ ਖੁਸ਼ਬੁਰੀ ਦਾ ਕੰਮ ਜਾਰੀ ਰੀਹਣ ਲਈ ਸੱਭ ਕੁਝ ਜੋ ਮਸੀਹ ਦੇ ਅੰਦਰ ਸੀ, ਉਹਨੇ ਕਲੀਸਿਯਾ ਵਿੱਚ ਉਡੇਲ ਦਿੱਤਾ।

102 ਫੇਰ ਅਸੀਂ ਬਣੋ, ਨਕਲੀ ਨਾਮ ਰਾਹੀਂ ਨਹੀਂ, ਪਰ ਜੀਵਨ ਦੇ ਪਵਿੱਤਰ ਆਤਮਾ ਦੀ ਸੱਚਾਈ ਰਾਹੀਂ ਅਸੀਂ ਮਸੀਹ ਵਿੱਚ ਜੁੜ ਰਹੇ ਹਾਂ। ਫਿਰ ਉਹਦੇ ਜੀ ਉੱਠਣ ਦੀ ਸਾਮਰਥ ਰਾਹੀਂ, ਅਸੀਂ ਜਗਤ ਦੀਆਂ ਮਰੀਆਂ ਹੋਈਆਂ ਚੀਜ਼ਾਂ ਵਿੱਚੋਂ ਉਠਾਏ ਗਏ, ਅਤੇ ਸੁਰਗੀ ਸਥਾਨਾਂ ਵਿੱਚ ਉਹਦੇ ਨਾਲ ਬਿਠਾਏ ਗਏ। ਆਮੀਨ। ਮੈਂ ਇਹਨੂੰ ਪਸੰਦ ਕਰਦਾ ਹਾਂ। ਵੇਖੋ, ਅੱਜ ਰਾਤ ਅਸੀਂ ਯਿਸੂ ਮਸੀਹ ਵਿੱਚ ਸੁਰਗੀ ਸਥਾਨਾਂ ਵਿੱਚ ਬੈਠੇ ਹੋਏ ਹਾਂ, ਉਹਦੇ ਨਾਲ ਜੀ ਉੱਠੇ ਹਾਂ, ਸੰਸਾਰ ਦੀਆਂ ਵਸਤਾਂ ਤੋਂ ਮਰੇ ਗਏ ਹਾਂ ਅਤੇ ਮਸੀਹ ਨੂੰ ਲੈ ਲਿਆ ਹੈ। ਅਤੇ ਜਦੋਂ ਅਸੀਂ ਮਸੀਹ ਨੂੰ ਲੈ ਲੈਂਦੇ ਹਾਂ ਤਾਂ ਸੰਸਾਰ ਸਾਡੇ ਲਈ ਮਰ ਜਾਂਦਾ ਹੈ, ਫੇਰ ਅਸੀਂ ਬਿਲਕੁਲ ਵੀ ਸੰਸਾਰ ਦੀ ਪਰਵਾਹ ਨਹੀਂ ਕਰਦੇ। ਸੰਸਾਰ ਸਾਡੇ ਲਈ ਮਰ ਗਿਆ ਹੈ, ਅਤੇ ਅਸੀਂ... ਅਤੇ ਇਹ ਸਾਡੇ ਲਈ ਮਰ ਗਿਆ ਹੈ ਅਤੇ ਅਸੀਂ ਇਹ ਦੇ ਲਈ ਮਰ ਗਏ ਹਾਂ।

103 ਤੁਸੀਂ ਅਲੱਗਾ ਤਰ੍ਹਾਂ ਦੇ ਵਿਅਕਤੀ ਬਣ ਜਾਂਦੇ ਹੋ, ਕਿਉਂਕਿ ਤੁਸੀਂ ਇੱਕ ਨਵੀਂ ਰਚਨਾ ਹੋ। ਰਚਨਾ! ਪਾਲਿਸ਼ ਕੀਤੀ ਹੋਈ ਉਹੋ ਹੀ ਰਚਨਾ ਨਹੀਂ, ਇੱਕ ਅੰਜਿਹਾ ਮਨੁੱਖ ਨਹੀਂ ਜਿਹੜਾ ਨਵੇਂ ਪੱਤੇ ਵਾਂਗ ਹੋਵੇ। ਪਰ ਇੱਕ ਅੰਜਿਹਾ ਵਿਅਕਤੀ ਜਿਹੜਾ ਮਰ ਗਿਆ ਸੀ, ਨਵੇਂ ਸਿਰਿਉਂ ਜਨਮ ਲੈ ਕੇ ਯੇ ਯਿਸੂ ਮਸੀਹ ਵਿੱਚ ਨਵੀਂ ਰਚਨਾ ਬਣ ਗਿਆ, ਅਤੇ ਜੀਉਂਦੇ ਪ੍ਰਮੇਸ਼ੁਰ ਦਾ ਆਤਮਾ ਉਹਦੇ ਵਿੱਚ ਨਿਵਾਸ ਕਰਦਾ ਹੈ।

104 ਹੁਣ, ਇਸ ਔਰਤ ਵਾਂਗ ਜਿਹੜੀ ਹੁਣ ਬ੍ਰਾਏ ਨਹੀਂ ਰਹੀ, ਉਹ ਇੱਕ ਬ੍ਰਾਨਹਾਮ ਹੈ, ਇਹੋ ਹੀ ਉਹਦਾ ਨਾਂ ਹੈ।

105 ਅਤੇ ਕਲੀਸਿਯਾ ਹੁਣ ਸੰਸਾਰ ਦੀ ਨਹੀਂ ਹੈ, ਪਰ ਉਹ ਮਸੀਹ ਦੇ ਨਾਂ ਵਿੱਚ ਹੈ। ਉਹ ਮਸੀਹ ਦੇ ਜੀਵਨ ਰਾਹੀਂ ਉਹਦੇ ਨਾਲ ਜੁੜੀ ਹੋਈ ਹੈ।

106 ਕੀ ਤੁਸੀਂ ਵਚਨ ਵਿੱਚ ਕਦੇ ਪਹਿਲਾ ਹੈ ਕਿ ਕਿਵੇਂ ਪਹਿਲਾ ਆਦਮੀ ਜਿਹੜਾ ਪ੍ਰਮੇਸ਼ੁਰ ਨੇ ਬਣਾਇਆ ਸੀ, ਉਹ ਦੇ ਵਿਅਕਤੀਤੇਵਾਲਾ ਸੀ? ਆਤਮਿਕ ਢੰਗ ਨਾਲ ਬੋਲ ਰਿਹਾ ਹਾਂ, ਜਦੋਂ ਉਹਨੇ ਪਹਿਲਾ ਆਦਮੀ ਆਪਣੇ ਹੀ ਸਰੂਪ ਉੱਤੇ ਬਣਾਇਆ, ਤਾਂ ਆਦਮ, ਆਦਮ ਅਤੇ ਹੱਵਾਹ ਦੋਹਵੇਂ ਸੀ। ਅਤੇ ਪ੍ਰਮੇਸ਼ੁਰ ਇੱਕ ਆਤਮਾ ਹੈ। ਪਰ ਜਦੋਂ ਉਹਨੇ ਉਹਨਾਂ ਨੂੰ ਸ਼ਰੀਰ ਵਿੱਚ ਲਿਆਂਦਾ ਤਾਂ ਉਹਨੇ ਉਨ੍ਹਾਂ ਨੂੰ ਅਲੱਗ-ਅਲੱਗ ਕੀਤਾ। ਉਹਨੇ ਨਰ ਵਾਲੇ ਆਤਮਾ ਨੂੰ ਆਦਮੀ ਵਿੱਚ ਪਾ ਦਿੱਤਾ ਅਤੇ ਨਾਰੀ ਵਾਲੇ ਆਤਮਾ ਨੂੰ ਔਰਤ ਵਿੱਚ ਪਾ ਦਿੱਤਾ।

107 ਹੁਣ, ਜਦੋਂ ਤੁਸੀਂ ਕਿਸੇ ਔਰਤ ਨੂੰ ਇੱਕ ਆਦਮੀ ਵਾਂਗ ਵਿਹਾਰ ਕਰਦਿਆਂ ਵੇਖਦੇ ਹੋ, ਤਾਂ ਉਥੋਂ ਕੁਝ ਗਲਤ ਹੈ। ਜਦੋਂ ਤੁਸੀਂ ਕਿਸੇ ਆਦਮੀ ਨੂੰ ਇੱਕ ਔਰਤ ਵਾਂਗ ਵਿਹਾਰ ਕਰਦਿਆਂ ਵੇਖਦੇ ਹੋ, ਤਾਂ ਉਥੋਂ ਵੀ ਕੁਝ ਗਲਤ ਹੈ। ਇਸ ਲਈ ਅੱਜ ਸਾਰਾ ਹੀ ਸੰਸਾਰ ਗਲਤ ਹੈ। ਆਦਮੀ ਔਰਤਾਂ ਵਾਂਗ ਵਿਹਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਔਰਤਾਂ ਆਦਮੀਆਂ ਵਾਂਗ। ਇਹ ਠੀਕ ਗੱਲ ਹੈ। ਇਹ ਸੱਚਾਈ ਹੈ।

108 ਹੁਣ ਧਿਆਨ ਦਿਓ। ਜਦੋਂ ਪ੍ਰਮੇਸ਼ੁਰ ਨੇ ਆਦਮੀ ਨੂੰ ਬਣਾਇਆ ਤਾਂ ਉਹ ਕਿੰਨਾ ਸਿੱਧ ਸੀ। ਅਤੇ ਇਹ ਵਿਖਾਉਣ ਲਈ ਕਿ ਉਹ ਕਿਸੇ ਵੀ ਹੋਰ ਚੀਜ਼ ਵਿੱਚੋਂ ਨਹੀਂ ਚਾਹੁੰਦਾ ਸੀ, ਔਰਤ ਮੁੱਢਲੀ ਰਚਨਾ ਵਿੱਚ ਨਹੀਂ ਸੀ। ਇਸ ਲਈ ਉਹ ਰਚਨਾ ਵਿੱਚ ਨਹੀਂ ਹੈ, ਪਰ ਉਹ ਆਦਮ ਦਾ ਹਿੱਸਾ ਹੈ। ਉਹ ਉਪ-ਉਤਪਾਦ ਹੈ। ਉਹਨੇ ਕੋਈ ਹੋਰ ਦੂਸਰੀ ਰਚਨਾ ਬਣਾਉਣ ਲਈ ਆਦਮ ਦੀ ਵੱਖੀ ਨੂੰ ਨਹੀਂ ਖੋਲਿਆ, ਪਰ ਉਸਨੇ ਰਚਨਾ ਦਾ ਇੱਕ ਹਿੱਸਾ ਲਿਆ ਅਤੇ ਇਹਦੇ ਤੋਂ ਇੱਕ ਦੂਸਰੀ ਰਚਨਾ ਕੀਤੀ। ਅਤੇ ਉਹਨੇ ਨਰ ਵਾਲਾ ਆਤਮਾ ਆਦਮ ਵਿੱਚ ਪਾ ਦਿੱਤਾ... ਅਤੇ ਜਿਹੜਾ ਨਾਰੀ ਵਾਲਾ ਆਤਮਾ ਆਦਮ ਵਿੱਚ ਸੀ, ਉਹਨੂੰ ਨਾਰੀ ਵਿੱਚ ਪਾ ਦਿੱਤਾ। ਇਸ ਲਈ ਆਤਮਾ ਅਤੇ ਸ਼ਰੀਰ ਦੇਹਾਂ ਵਿੱਚ ਉਹ ਇੱਕ ਹੋ ਗਏ।

109 ਜੇ ਪ੍ਰਮੇਸ਼ੁਰ ਨੇ ਕਲਵਰੀ ਉੱਤੇ ਕੀਤਾ ਇਹ ਉਹਦਾ ਸੁੰਦਰ ਨਮੂਨਾ ਸੀ। ਉਹਨੇ ਮਸੀਹ ਨੂੰ ਲਿਆ ਅਤੇ ਉਹਨੂੰ ਕਲੀਸਿਯਾ ਨਾਲ ਜੋੜ ਦਿੱਤਾ, ਫਾੜੀ ਹੋਈ ਵੱਖੀ ਰਾਹੀਂ, ਉਹ ਉਸ ਲਹੂ ਨੂੰ ਲੈ ਕੇ ਆਇਆ ਜਿਹੜਾ ਮਨੁੱਖ ਨੂੰ ਸਾਰ ਕਰਦਾ ਹੈ, ਕਲੀਸਿਯਾ ਗੁਪੀ ਦੇਹ ਨੂੰ ਪਵਿੱਤਰ ਕਰਦਾ ਹੈ, ਅਤੇ ਜੀਉਂਦੇ ਪ੍ਰਮੇਸ਼ੁਰ ਦੇ ਆਤਮਾ ਨੂੰ ਉਹਦੇ ਵਿੱਚ ਪਾਉਂਦਾ ਹੈ, ਅਤੇ ਮਸੀਹ ਦੀ ਸਲੀਬ ਨੂੰ ਉੱਥੋਂ ਚੁੱਕ ਕੇ ਵਿਅਕਤੀ ਦੇ ਅੰਦਰ ਰੱਖਦਾ ਹੈ। ਫੇਰ ਉਹ ਇੱਕ ਹਨ। ਉਹ ਇੱਕ ਹੋ ਗਏ। ਮਸੀਹ ਅਤੇ ਤੁਸੀਂ ਇੱਕ ਹੋ।

110 ਤੁਸੀਂ ਅਤੇ ਤੁਹਾਡਾ ਪਤੀ ਇੱਕ ਹੋਣੇ ਚਾਹੀਦੇ ਹਨ। ਜੇਕਰ ਕਿਸੇ ਗੱਲ ਦੀ ਵਿਰੋਧਤਾ ਜਾਂ ਭਿੰਨਤਾ ਹੈ, ਤਾਂ ਤੁਹਾਡੀ ਏਕਤਾ ਵਿੱਚ ਕੋਈ ਗੜਬੜ ਹੈ।

111 ਅਤੇ ਜੇਕਰ ਸਾਡੀ ਮਸੀਹ ਦੇ ਨਾਲ ਕੋਈ ਵਿਰੋਧਤਾ ਹੈ, ਅਸੀਂ ਉਹਦੇ ਵਚਨ ਉੱਤੇ ਨਿਹਚਾ ਨਹੀਂ ਕਰਦੇ, ਆਖਦੇ ਹਾਂ, "ਅਹ, ਇਹ ਉਹਨਾਂ ਦਿਨਾਂ ਲਈ ਸੀ," ਤਾਂ ਉਹਦੇ ਨਾਲ ਤੁਹਾਡੀ ਏਕਤਾ ਵਿੱਚ ਕੁਝ ਖਰਾਬੀ ਹੈ। ਜੇਕਰ ਤੁਸੀਂ ਆਖਦੇ ਹੋ, "ਅੰਚੰਭਿਆਂ ਦੇ ਦਿਨ ਲੰਘ ਰਾਏ, ਕੋਈ ਰੱਬੀ ਚੰਗਾਈ ਨਹੀਂ ਹੈ, ਕੋਈ ਪਵਿੱਤਰ ਆਤਮਾ ਦਾ ਬਪਤਿਸਮਾ ਨਹੀਂ ਹੈ," ਅਜਿਹਾ ਕਿਤੇ ਹੋਰ ਲਾਗੂ ਹੁੰਦਾ ਹੈ, ਤਾਂ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਮਸੀਹ ਦਾ ਆਤਮਾ ਤੁਹਾਡੇ ਵਿੱਚ ਨਹੀਂ ਹੈ।

112 ਕਿਉਂਕਿ, "ਆਦਿ ਵਿੱਚ ਸ਼ਬਦ ਸੀ ਅਤੇ ਸ਼ਬਦ ਪ੍ਰਮੇਸ਼ੁਰ ਦੇ ਸੰਗ ਸੀ ਅਤੇ ਸ਼ਬਦ ਪ੍ਰਮੇਸ਼ੁਰ ਸੀ। ਅਤੇ ਸ਼ਬਦ ਦੇਹਧਾਰੀ ਗੇਇਆ।" ਅਤੇ ਫੇਰ ਜਦੋਂ ਵਚਨ ਤੁਹਾਡੇ ਵਿੱਚ ਪ੍ਰਗਟ ਹੁੰਦਾ ਹੈ ਤਾਂ ਤੁਸੀਂ ਵੇਖਦੇ ਹੋ ਕਿ ਮਸੀਹ ਅਤੇ ਤੁਸੀਂ ਇੱਕ ਹੋ। "ਜੇ ਤੁਸੀਂ ਮੇਰੇ ਵਿੱਚ ਬਣੇ ਰਹੋ ਅਤੇ ਮੇਰਾ ਵਚਨ ਤੁਹਾਡੇ ਵਿੱਚ ਬਣਿਆ ਰਹੇ ਤਾਂ ਤੁਸੀਂ ਜੋ ਚਾਹੇ ਮੰਗ ਸੱਕਦੇ ਹੋ," ਕਿਉਂਕਿ ਫੇਰ ਇਹ ਤੁਸੀਂ ਨਹੀਂ ਹੋ। ਇਹ ਪ੍ਰਮੇਸ਼ੁਰ ਦਾ ਵਚਨ, ਮਸੀਹ ਤੁਹਾਡੇ ਵਿੱਚ ਹੈ। ਤੁਸੀਂ ਇੱਕ ਹੋ ਰਾਏ ਹੋ। ਸੱਚਾਈ ਹੈ।

113 ਫੇਰ ਦੂਸਰੀ ਗੱਲ, ਉਹ ਅੰਜਿਹਾ ਕਰਨ ਤੋਂ ਬਾਦ, ਆਪਣੀਆਂ ਕਸਮਾਂ ਚੁੱਕਣ ਤੋਂ ਬਾਦ ਉਹ ਵਿਆਹ ਕਰਵਾਉਂਦੀ ਹੈ, ਆਪਣੇ ਪਤੀ ਦਾ ਨਾਮ, ਲਾੜੇ ਦਾ ਨਾਮ ਪ੍ਰਾਪਤ ਕਰਦੀ ਹੈ, ਤਦ ਉਹ ਪਤੀ ਦੀਆਂ ਸਾਰੀਆਂ ਵਸਤਾਂ ਦੀ ਵਾਰਿਸ ਬਣਦੀ ਹੈ। ਉਹ ਹਰੇਕ ਚੀਜ਼ ਦੀ ਵਾਰਿਸ ਹੁੰਦੀ ਹੈ। ਤੁਹਾਡੀ ਪਤਨੀ ਤੁਹਾਡੀਆਂ ਸਾਰੀਆਂ ਵਸਤਾਂ ਦੀ ਮਾਲਕਿਨ ਹੈ।

114 ਅਤੇ ਇਹੋ ਹੀ ਗੱਲ ਕਲੀਸਿਯਾ ਨਾਲ ਹੈ, ਜੇ ਉਹ ਸਿਰਫ਼ ਇਹ ਜਾਣਦੀ ਹੈ ਕਿ ਉਹਦਾ ਆਤਮਾ ਆਪਣੇ ਅੰਦਰ ਲੈ ਕੇ ਉਹਦਾ ਹਿੱਸਾ ਬਣਨਾ ਹੈ। ਉਹਨੇ ਕਿਹਾ, "ਜਿਹੜੇ ਕੰਮ ਮੈਂ ਕਰਦਾ ਹਾਂ ਤੁਸੀਂ ਵੀ ਕਰੋਗੇ। ਤੁਸੀਂ ਇਹਦੇ ਨਾਲੋਂ ਵੀ ਵੱਡੇ-ਵੱਡੇ ਕੰਮ ਕਰੋਗੇ, ਕਿਉਂਕਿ ਮੈਂ ਆਪਣੇ ਪਿਤਾ ਕੋਲ ਜਾਂਦਾ ਹਾਂ। ਕੁਝ ਸਮੇਂ ਤੋਂ ਬਾਦ, ਜਗਤ ਮੈਨੂੰ ਨਹੀਂ ਵੇਖੇਗਾ, ਤਾਂ ਵੀ ਤੁਸੀਂ ਮੈਨੂੰ ਵੇਖੋਗੇ, ਕਿਉਂਕਿ ਮੈਂ ਜਗਤ ਦੇ ਅੰਤ ਤੀਕ ਤੁਹਾਡੇ ਨਾਲ ਹੋਵਾਂਗਾ, ਬਲਕਿ ਤੁਹਾਡੇ ਅੰਦਰ ਹੋਵਾਂਗਾ।" ਤਦ ਇਹ ਮਸੀਹ ਤੁਹਾਡੇ ਵਿੱਚ ਹੈ। ਤੁਸੀਂ ਅਤੇ ਉਹ ਇੱਕ ਦੂਸਰੇ ਨਾਲ ਜੁੜੇ ਹੋਏ ਹੋ, ਅਤੇ ਤੁਸੀਂ ਉਹਦੇ ਨਾਲ ਵਾਰਿਸ ਹੋ।

115 ਅਤੇ ਜੇਕਰ ਉਹ ਇੱਥੋਂ ਧਰਤੀ ਉੱਤੇ ਹੁੰਦਾ, ਤਾਂ ਉਹ ਕੀ ਕਰਦਾ? ਉਹੋ ਹੀ ਕੰਮ ਜਿਹੜੇ ਉਹਨੇ ਉਦੋਂ ਕੀਤੇ ਸਨ, ਕਿਉਂਕਿ ਉਹ ਅੱਜ, ਕੱਲ ਅਤੇ ਯੁਗੋ-ਯੁਗ ਇੱਕੋ ਜਿਹਾ ਹੈ। ਉਸ ਦਾ ਧਿਆਨ ਪਿਤਾ ਦੇ ਕੰਮ ਵੱਲ ਹੈ। ਬਿਮਾਨਾਂ ਨੂੰ ਚੰਗਾ ਕਰਦਾ ਹੈ। ਅਚੰਭੇ ਕੰਮ ਕਰਦਾ ਹੈ। ਉਹ ਅੱਜ ਵੀ ਠੀਕ ਉਹੋ ਹੀ ਕੰਮ ਕਰ ਰਿਹਾ ਹੈ ਜਿਹੜੇ ਉਹਨੇ ਉਸ ਸਮੇਂ ਕੀਤੇ ਸਨ ਜਦੋਂ ਉਹ ਇਸ ਧਰਤੀ ਉੱਤੇ ਸੀ, ਕਿਉਂਕਿ ਉਹ ਅੱਜ, ਕੱਲ ਅਤੇ ਯੁਗੋ-ਯੁਗ ਇੱਕੋ ਜਿਹਾ ਹੀ ਬਣਿਆ ਰੀਣਾ ਚਾਹੁੰਦਾ ਹੈ। ਉਹ ਪੂਰੀ ਤਰ੍ਹਾਂ ਸਿੱਧੇ ਹੈ। ਇਹੋ ਹੀ ਵਿਆਹ ਹੈ।

116 ਪਰ ਹੁਣ, ਜੇਕਰ ਇਹ ਔਰਤ ਵਿਆਹ ਕਰਵਾਉਂਦੀ ਹੈ, ਅਤੇ ਇਹ ਸਾਰੇ ਵਾਅਦੇ ਕਰਦੀ ਹੈ ਅਤੇ ਸੱਭ ਕੁਝ ਕਰਦੀ ਹੈ, ਅਤੇ ਉਹ ਉਸ ਆਦਮੀ ਦੀ ਪਤਨੀ ਬਣਦੀ ਹੈ ਜਿਹੜੀਆਂ ਉਸ ਆਦਮੀ ਦੀਆਂ ਹਨ, ਫੇਰ ਉਹ ਅਸੌਭਿਆ (ਗੰਵਾਰ) ਬਣ ਜਾਂਦੀ ਹੈ? ਉਹ ਗੁਸੋਂ ਦਾ ਦੌਰ ਸ਼ੁਰੂ ਕਰਦੀ ਹੈ। ਉਹ ਹੋਰਨਾਂ ਆਦਮੀਆਂ ਦੇ ਪਿੱਛੇ ਦੌੜਨਾ ਸ਼ੁਰੂ ਕਰ ਦਿੰਦੀ ਹੈ। ਸਿਰਫ਼ ਅੰਜਿਹਾ ਹੀ ਨਹੀਂ, ਪਰ ਉਹ ਆਪਣਾ ਪਿਆਰ ਦੂਸਰੇ ਆਦਮੀਆਂ ਨੂੰ ਵੰਡਦੀ ਹੈ। ਆਦਮੀ ਅਤੇ ਉਹਦੀ ਪਤਨੀ ਨੇ ਇੱਕ ਦੂਸਰੇ ਨਾਲ ਉਹ ਸਾਰੇ ਵਾਅਦੇ ਕੀਤੇ ਸਨ, ਅਤੇ ਤਦ ਉਹ ਬਾਹਰ ਜਾਂਦੀ ਹੈ ਅਤੇ ਦੂਸਰਿਆਂ ਨਾਲ ਆਪਣਾ ਜੀਵਨ, ਆਪਣਾ ਪਿਆਰ, ਅਤੇ ਆਪਣੀ ਮੁਹੱਬਤ ਵੰਡਦੀ ਹੈ।

117 ਅੰਜਿਹਾ ਹੀ ਬਹੁਤ ਸਾਰੇ ਮਸੀਹੀ ਅਖਵਾਉਣ ਵਾਲੇ ਕਰਦੇ ਹਨ, ਤੁਸੀਂ ਆਪਣਾ ਪਿਆਰ ਜਗਤ ਨਾਲ ਵੰਡਦੇ ਹੋ, ਖੇਡਦੇ ਹੋ, ਨੱਚਦੇ ਹੋ, ਜੂਆ ਖੇਡਦੇ ਹੋ, ਸੰਗਤੀ ਵਿੱਚ ਜਾਣ ਦੀ ਬਜਾਈ ਟੈਲੀਵਿਜ਼ਨ ਵੇਖਣ ਲਈ ਘਰ ਠਹਿਰਦੇ ਹੋ, ਹਰ ਪ੍ਰਕਾਰ ਦੇ ਦੁਨੀਆਂ ਦੇ ਕੰਮ

ਕਰਦੇ ਹੋ, ਇਹ ਕੰਮ ਕਲੀਸਿਯਾ ਦੇ ਹਿਰਦੇ ਵਿੱਚ ਪ੍ਰਮੇਸ਼ੂਰ ਦੇ ਪਿਆਰ ਦਾ ਸਥਾਨ ਲੈਂਦੇ ਹਨ। ਉਹ ਗੁਸੇ ਦੇ ਦੌਰ ਵਿੱਚ ਆਉਂਦੀ ਹੈ। ਉਹ ਅਵਾਰਾ ਹੋ ਜਾਂਦੀ ਹੈ। ਉਹ ਹੋਰਨਾਂ ਮਨੁੱਖਾਂ ਦੇ ਪਿੱਛੇ ਜਾਂਦੀ ਹੈ। ਉਹ ਆਪਣਾ ਪਿਆਰ ਹੋਰਨਾਂ ਨਾਲ ਵੰਡ ਰਹੀ ਹੈ। ਜਿਹੜਾ ਦਸਵੰਧ ਉਹਨੂੰ ਚਰਚਾ ਨੂੰ ਦੇਣਾ ਚਾਹੀਦਾ ਹੈ, ਉਹ ਉਹਨੂੰ ਲਵੇਰੀ ਅਤੇ ਸੰਸਾਰਿਕ ਚੀਜ਼ਾਂ ਲੈਣ ਵਿੱਚ ਖਰਚੇਰੀ। ਉਹ... ਉਹਨੂੰ ਜਿਸ ਢੰਗ ਨਾਲ ਪ੍ਰਮੇਸ਼ੂਰ ਨਾਲ ਪਿਆਰ ਕਰਨਾ ਚਾਹੀਦਾ ਹੈ, ਅਤੇ ਪ੍ਰਮੇਸ਼ੂਰ ਲਈ ਜੀਣਾ ਚਾਹੀਦਾ ਹੈ, ਅਤੇ ਕਲੀਸਿਯਾ ਵਿੱਚ ਆਉਣ ਨੂੰ ਪਿਆਰਾ ਜਾਨਣਾ ਚਾਹੀਦਾ ਹੈ, ਇਹ ਦੀ ਬਜਾਏ ਤੁਹਾਨੂੰ ਉਹਨੂੰ ਕਲੀਸਿਯਾ ਵਿੱਚ ਲਿਆਉਣ ਲਈ ਕਾਇਲ ਕਰਨਾ ਪੈਂਦਾ ਹੈ।

118 ਕਿਉਂ, ਮੈਂ ਜਾਣਦਾ ਹਾਂ, ਜਿਆਦਾ ਸਮਾਂ ਨਹੀਂ ਹੋਇਆ, ਇੱਕ ਸੇਵਕ ਨੇ ਮੈਨੂੰ ਆਖਿਆ ਕਿ ਉਹਨੇ ਬਹੁਤ ਸਾਰੀਆਂ ਬੇਨਤੀਆਂ ਭੇਜੀਆਂ ਹਨ... ਬਹੁਤ ਸਾਰੇ ਕਾਰਡ ਲੋਕਾਂ ਨੂੰ ਭੇਜੇ ਹਨ ਕਿ ਉਹ ਇਹਦੇ ਉੱਤੇ ਦਸਤਖਤ ਕਰਨ ਕਿ ਉਹ ਇੱਕ ਸਾਲ ਵਿੱਚ ਘੱਟੋ ਘੱਟੋਂ ਛੇ ਮਹੀਨੇ ਸੰਡੇ ਸਕੂਲ ਆਉਣ ਦਾ ਵਾਅਦਾ ਕਰਦੇ ਹਨ।

119 ਹੇਠਾਂ ਪਹਾੜੀ ਵੱਲ ਜਿੱਥੇ ਮੈਂ ਕੰਮ ਕਰਦਾ ਹੁੰਦਾ ਸੀ, ਉੱਥੇ ਮੈਂ ਇੱਕ ਕੁੜੀ ਨੂੰ ਵੇੰਖਿਆ। ਅਤੇ ਉਹ ਉੱਥੋਂ ਬਾਹਰ ਆਈ। ਮੈਂ ਦਰਵਾਜ਼ੇ 'ਤੇ ਖੜਕ ਸੀ, ਦਰਵਾਜ਼ਾ ਖੜਕਾਈਆ, ਅਤੇ ਉਹ ਦਰਵਾਜ਼ੇ ਕੋਲ ਆਈ। ਅਤੇ ਤੁਸੀਂ ਜਾਣਦੇ ਹੋ, ਉਹ ਉਹਨਾਂ ਵਿਲਡਕੈਟ ਖਿਡਕੀਆਂ ਵਿੱਚੋਂ ਇੱਕ ਸੀ।

120 ਅੰਜਿਹੀ ਕਿਸਮ ਦੇ ਝੁੰਢ ਜਿਨ੍ਹਾਂ ਨੂੰ ਬੀਤੀ ਰਾਤ ਇੱਥੋਂ ਫੀਨਿਕਸ ਵਿੱਚ ਗਿਰਫਤਾਰ ਕੀਤਾ ਗਿਆ ਸੀ, ਮੈਂ ਵਿਸ਼ਵਾਸ ਕਰਦਾ ਕਿ ਇਹ ਇਸ ਗੱਕ ਐਂਡ ਰਾਲ ਅਤੇ ਅਤੇ ਟੰਡਸਟਰ ਜੋ ਕਦੇ ਪਹਿਲਾਂ ਰਹੀ ਸੀ ਦੀ ਨਵੀਂ ਕਿਸਮ ਦੀ ਮਿਲਾਵਟ ਕਰ ਰਹੇ ਹਨ ਹਾਂ, ਅਤੇ ਉਹਨਾਂ ਨੂੰ ਲੈ ਕੇ ਜਾਣ ਲਈ ਫੌਜ ਨੂੰ ਆਉਣਾ ਪਿਆ ਸੀ। ਜਵਾਨੇ, ਕੀ ਤੁਸੀਂ ਸਮਝਦੇ ਨਹੀਂ ਕਿ ਇਹ ਸ਼ੈਤਾਨ ਦਾ ਆਤਮਾ ਹੈ? ਇੱਕ ਪ੍ਰਭਾਵ ਹੇਠ ਅਤੇ ਉਹ ਨਹੀਂ ਜਾਣਦੇ ਕਿ ਉਹ ਕੀ ਸਨ, ਬਾਹਰ ਗਲੀਆਂ ਵਿੱਚ ਚਿਲਾਉਂਦੇ ਹੋਏ ਜਾ ਰਹੇ ਸਨ।

121 ਕੁਝ ਇਹਨਾਂ ਮਖੌਲੀਆਂ ਵਾਂਗ, ਜਾਂ ਇਹਨਾਂ ਰਿਕਾਰਡ ਵਜਾਉਣ ਵਾਲਿਆਂ ਜਾਂ ਜਾਕਰਾਂ ਆਇਦ ਵਾਂਗ ਜਿਹੜੇ ਸ਼ਹਿਰ ਵਿੱਚ ਥਾਂ-ਥਾਂ ਆਉਂਦੇ ਜਾਂਦੇ ਰਹਿੰਦੇ ਹਨ। ਅਤੇ ਜਵਾਨ ਐਰਤਾਂ ਆਪਣੇ ਅੰਦਰਲੇ ਕੱਪੜੇ ਲਾਹ ਕੇ ਪਲੈਟਫਾਰਮ ਵੱਲ ਸੁੱਟਦੀਆਂ ਹਨ ਕਿ ਉਹ ਮੁੰਡਾ ਉਹਨਾਂ ਦਾ ਆਟੋਗ੍ਰਾਫ ਲਵੇ। ਕੀ ਤੁਸੀਂ ਨਹੀਂ ਸਮਝਦੇ ਕਿ ਇਹ ਸ਼ੈਤਾਨ ਹੈ? ਇਹ ਆਖਰੀ ਦਿਨਾਂ ਦਾ ਆਤਮਾ ਹੈ। ਯਕੀਨ ਅੰਜਿਹਾ ਹੀ ਹੈ। ਇਹ ਬਹੁਤ ਹੀ ਸ਼ਰਮਨਾਕ ਗੱਲ ਹੈ। ਤੁਸੀਂ ਜੰਗਲੀਹੋ ਗਏ ਹੋ।

122 ਇਹ ਜਵਾਨ ਐਰਤ, ਇਸੇ ਹੀ ਤਰ੍ਹਾਂ ਬਾਹਰ ਆਈ। ਉਹਨੂੰ ਨਹੀਂ ਪਤਾ ਸੀ ਕਿ ਮੈਂ ਉੱਥੇ ਹਾਂ.... ਉਹ ਭੁੱਲ ਗਈ ਸੀ ਕਿ ਮੈਂ ਦਰਵਾਜ਼ੇ 'ਤੇ ਖੜਕ ਹਾਂ। ਅਤੇ ਉਹਨੇ ਕਿਹਾ, "ਏਹ, ਮੈਨੂੰ ਮਾਫ ਕਰਨਾ।" ਮੈਂ ਭੁੱਲ ਗਈ ਸੀ ਕਿ ਤੁਸੀਂ ਇੱਥੇ ਖੜ੍ਹੇ ਹੋ।" ਉਹਨੇ ਰੋਡਾਏ ਉੱਤੇ ਬੋਲਣ ਵਾਲੇ ਮੁੰਡੇ ਵੱਲ ਚੁੰਮਾ ਲਿਆ, ਜਾਂ ਅੰਜਿਹਾ ਹੀ ਕੁਝ ਸੀ, ਅਤੇ ਆਖਿਆ, "ਮੈਂ ਤੈਨੂੰ ਗ੍ਰੀਨ ਬੈਰੀਅਰ ਪੈਚ ਨਾਮਕ ਸਥਾਨ 'ਤੇ ਮਿਲਾਂਗੀ," ਜਾਂ ਅੰਜਿਹਾ ਹੀ ਕੁਝ। ਉਸ ਰਾਤ ਉਹਨਾਂ ਨੇ ਕਿਸੇ ਨੱਚਣ ਗਾਉਣ ਵਾਲੀ ਜਗ੍ਹਾ 'ਤੇ ਜਾਣਾ ਸੀ।

- ਅਤੇ ਮੈਂ ਡਾ. ਬਰਾਉਨ ਨੂੰ ਕਿਹਾ ਜੇ ਕਿ ਮੇਰੇ ਦੇਸਤ ਹਨ।
- 123 ਉਹਨੇ ਕਿਹਾ, "ਬਿਲੀ ਉੱਥੇ ਤੁਹਾਡੀ ਸੰਗਤੀ ਕਿਵੇਂ ਚੱਲ ਰਹੀ ਹੈ?"  
 ਕਿਹਾ, "ਠੀਕ-ਠਾਕ ਹੈ।" ਮੈਂ ਕਿਹਾ, "ਅਸੀਂ ਉਹਨਾਂ ਨੂੰ ਗੋਲੀਆਂ ਦੇ ਰਹੇ ਹਾਂ।"  
 ਉਹਨੇ ਕਿਹਾ, "ਕਿਸ ਤਰ੍ਹਾਂ ਦੀਆਂ ਗੋਲੀਆਂ?"
- 124 ਮੈਂ ਕਿਹਾ, "ਮੁਸ਼ਖਬਰੀ ਦੀਆਂ। ਇਹਦੇ ਨਾਲ ਪੱਕਾ ਉਹ ਸਾਰਾ ਸਮਾਂ ਆਉਂਦੇ ਰਹਿਣਗੇ।" ਸਮਝੇ?
- 125 ਅਤੇ ਉਹਨਾਂ ਨੇ ਮੈਨੂੰ ਦੌਸਿਆ ਕਿ ਉਹ ਉਹਨਾਂ ਵਾਅਦਿਆਂ ਨੂੰ ਗਾਉਂਦੇ ਹਨ। ਅਤੇ ਮੈਂ ਕਿਹਾ, "ਡਾ. ਬਰਾਉਨ, ਕੀ ਤੁਸੀਂ ਸੋਚਦੇ ਹੋ ਕਿ ਰੇਡੀਊ ਉੱਤੇ ਆਉਣ ਵਾਲੀ ਉਹ ਵਿਲਡਕੈਟ ਦੀ ਖਿਡਾਰੀ ਵਾਅਦਾ ਕਰੇਗੀ ਕਿ ਉਹ ਉਸ ਰਾਤ ਉੱਥੇ ਹੋਵੇਗੀ? ਬਿਲਕੁਲ ਵੀ ਨਹੀਂ। ਉਹ ਜਾ ਕੇ ਪਹਿਨਣ ਲਈ ਉਹਨਾਂ ਕੱਪੜਿਆਂ ਨੂੰ ਖਰੀਦੇਗੀ।" ਕਿਉਂ? ਉਹਦੇ ਅੰਦਰ ਕੋਈ ਚੀਜ਼ ਹੈ, ਜਿਹਦੇ ਨਾਲ ਉਹ ਆਤਮਾ, ਦੁਨਿਆਵੀ ਮਨ-ਪ੍ਰਚਾਵਾ ਕਰਨ ਲਈ ਜੁੜਦਾ ਹੈ।
- 126 ਅਤੇ ਜਦੋਂ ਤੱਕ ਜੀਉਂਦੇ ਪ੍ਰਮੇਸ਼ੁਰ ਦੀ ਕਲੀਸਿਯਾ, ਜਿਹੜੀ ਮਸੀਹ ਦੀ ਲਾੜੀ ਅਖਵਾਉਂਦੀ ਹੈ, ਆਪਣੇ ਆਪ ਨੂੰ ਪ੍ਰਮੇਸ਼ੁਰ ਨਾਲ ਇਸ ਤਰ੍ਹਾਂ ਨਾਲ ਨਹੀਂ ਜੋੜਦੀ, ਉਹ ਅਜੇ ਤੱਕ ਵੀ ਸੰਸਾਰ ਦੇ ਚਿੱਕੜ ਵਿੱਚ ਹੈ, ਪਾਪ ਦੀ ਚੀਕਣੀ ਮਿੱਟੀ ਵਿੱਚ ਹੈ, ਜਦੋਂ ਤੱਕ ਕਿ ਉਹ ਪ੍ਰਮੇਸ਼ੁਰ ਨਾਲ ਅਜਿਹੇ ਢੰਗ ਨਾਲ ਨਹੀਂ ਜੁੜਦੀ, ਜਦੋਂ ਤੱਕ ਕਿ ਉਹਦਾ ਹਿਰਦਾ ਪ੍ਰਮੇਸ਼ੁਰ ਦੀ ਮੀਹਿਮਾ ਅਤੇ ਸ਼ਕਤੀ ਨਾਲ ਨਹੀਂ ਭਰਦਾ, ਜਦੋਂ ਤੱਕ ਕਿ ਉਹ ਮਸੀਹ ਦੇ ਇਲਾਵਾ ਕਿਸੇ ਹੋਰ ਨੂੰ ਨਾਵੇਖ ਸਕੇ। ਇਹ ਸੱਚੀ ਗੱਲ ਹੈ।
- 127 ਸਾਨੂੰ ਅਜਿਹਾ ਹੀ ਕਰਨਾ ਪੈਣਾ ਹੈ। ਪ੍ਰਮੇਸ਼ੁਰ ਦੀ ਸਿਰਫ ਇਹੋ ਹੀ ਯੋਜਨਾ ਹੈ, ਇਹੋ ਹੀ ਵਿਵਸਥਾ ਹੈ, ਕਿ ਤੁਸੀਂ ਅਜਿਹਾ ਹੀ ਕਰਨਾ ਪੈਣਾ ਹੈ। ਤੁਸੀਂ ਨਕਲੀ ਢੰਗ ਨਾਲ ਅੰਦਰ ਨਹੀਂ ਆਉਂਦੇ। ਤੁਸੀਂ ਇਹਦੇ ਵਿੱਚ ਜਨਮ ਲੈਂਦੇ ਹੋ, ਨਾ ਕਿ ਹੱਥ ਮਿਲਾਉਣ ਨਾਲ, ਨਾ ਚਰਚ ਵਿੱਚ ਚਿੱਠੀ ਦੇਣ ਨਾਲ। ਪ੍ਰੰਤੂ ਜੀਉਂਦੇ ਪ੍ਰਮੇਸ਼ੁਰ ਦੀ ਕਲੀਸਿਯਾ ਵਿੱਚ ਜਨਮ ਲੈਣ ਨਾਲ, ਨਵੇਂ ਜਨਮ ਰਾਹੀਂ, ਯਿਸੂ ਮਸੀਹ ਦੇ ਜੀ ਉੱਠਣ ਦੀ ਸਮਰੱਥਾ ਰਾਹੀਂ, ਤੁਸੀਂ ਉਹਦੇ ਵਿੱਚ ਨਵੀਂ ਸ਼੍ਰੀਮਟੀ ਬਣਦੇ ਹੋ। ਆਮੀਨ। ਇਹ ਤੁਹਾਨੂੰ ਬਿਲਕੁਲ ਸਿੱਧਾ ਕਰ ਦਿੰਦਾ ਹੈ। ਯਕੀਨਨ ਇਹ ਅਜਿਹਾ ਹੀ ਕਰਦਾ ਹੈ। ਸਹੀ ਗੱਲ ਹੈ।
- 128 ਉਹ ਵਾਹਿਗੀ ਹੋ ਜਾਂਦੀ ਹੈ। ਉਹ ਆਪਣਾ ਪਿਆਰ ਦੂਸਰੀਆਂ ਨਾਲ, ਸੰਸਾਰਿਕ ਚੀਜ਼ਾਂ ਨਾਲ, ਦੁਨਿਆਵੀ ਮਨ-ਪ੍ਰਚਾਵਿਆਂ ਨਾਲ ਵੰਡਣਾ ਸ਼ੁਰੂ ਕਰਦੀ ਹੈ, ਉਹਨਾਂ ਬਾਵੇਂ 'ਤੇ ਜਾਂਦੀ ਹੈ ਜਿੱਥੇ ਉਹਨੂੰ ਨਹੀਂ ਜਾਣਾ ਚਾਹੀਦਾ, ਉਹ ਗੱਲਾਂ ਆਖਦੀ ਹੈ ਜਿਹੜੀਆਂ ਉਹਨੂੰ ਨਹੀਂ ਆਖਣੀਆਂ ਚਾਹੀਦੀਆਂ।
- 129 ਇੱਕ ਵਾਰੀ ਮੈਂ... ਉੱਥੇ ਕੁਝ ਔਰਤਾਂ ਸਨ... ਪੌੜੀਆਂ ਤੋਂ ਉਤਾਂਹ ਕਿਸੇ ਪ੍ਰਕਾਰ ਦੀ ਚਰਚ ਪਾਰਟੀ ਸੀ। ਮੈਂ ਕਿਸੇ ਕੰਮ ਲਈ ਇਸ ਘਰ ਦੇ ਤਹਿਖਾਨੇ ਵਿੱਚ ਗਿਆ। ਅਤੇ ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਮੈਂ ਇੱਕ ਪਾਪੀ ਸੀ ਤਾਂ ਮੈਂ ਕੁਝ ਬੇਹੁਦਾ ਗੱਲਾਂ ਸੁਣੀਆਂ ਸਨ, ਪਰ ਉਹਨਾਂ ਔਰਤਾਂ ਦੇ ਝੁੰਢ ਵਿੱਚ ਮੈਂ ਜਿਸ ਤਰ੍ਹਾਂ ਦੇ ਭੱਦੇ ਮਜ਼ਾਕ ਸੁਣੇ ਉਸ ਤਰ੍ਹਾਂ ਦੇ ਮੈਂ ਆਪਣੇ ਜੀਵਨ

ਵਿੱਚ ਪਹਿਲਾਂ ਕਦੇ ਵੀ ਨਹੀਂ ਸੁਣੇ। ਕੀ ਤੁਸੀਂ ਕਲਪਨਾ ਕਰ ਸੱਕਦੇ ਹੋ ਕਿ ਇੱਕ ਵਿਅਕਤੀ ਜਿਹੜਾ ਆਪਣੇ ਆਪ ਨੂੰ ਮਸੀਹੀ ਆਖਦਾ ਹੈ ਉਹ ਆਪਣੇ ਵਿੱਚੋਂ ਅਜਿਹੀਆਂ ਰੰਦੀਆਂ ਗੱਲਾਂ ਕੱਢੇਗਾ?

130 ਤੁਸੀਂ ਇੱਕੋ ਹੀ ਚੁਬੱਚੇ ਵਿੱਚੋਂ ਮਿੱਠਾ ਅਤੇ ਵਧੀਆ ਪਾਣੀ ਨਹੀਂ ਕੱਢ ਸੱਕਦੇ। ਤੁਸੀਂ ਖੂਹ ਵਿੱਚ ਬਾਲਟੀ ਪਾਉਂਦੇ ਹੋ, ਅਤੇ ਰੰਦੀ ਦੀ ਬਾਲਟੀ ਭਰ ਕੇ ਬਾਹਰ ਆਉਂਦੀ ਹੈ, ਅਸੀਂ ਇਸਨੂੰ ਕਹਿੰਦੇ ਹਾਂ। ਅਤੇ ਜਦੋਂ ਤੁਸੀਂ ਦੁਬਾਰਾ ਬਾਲਟੀ ਨੂੰ ਖੂਹ ਵਿੱਚ ਪਾਉਂਦੇ ਹੋ, ਇਹ ਉਸੇ ਹੀ ਚੀਜ਼ ਨੂੰ ਬਾਹਰ ਲਿਆਵੇਗੀ। ਚੁਬੱਚੇ ਨੂੰ ਚੰਗੀ ਤਰ੍ਹਾਂ ਰਗੜ ਕੇ ਸਾਫ਼ ਕਰਨ ਦੀ ਅਤੇ ਸਾਫ਼-ਸ਼ੁੱਧ ਪਾਣੀ ਨਾਲ ਭਰਨ ਦੀ ਲੋੜ ਹੈ।

131 ਅੱਜ ਕਲੀਸਿਯਾ ਨਾਲ ਵੀ ਇਹੋ ਹੀ ਮਾਮਲਾ ਹੈ, ਵਿਸ਼ਵਾਈਆਪਿਕ ਤੌਰ 'ਤੇ ਬੋਲ ਰਿਹਾ ਹਾਂ ਕਿ ਉਹਨੂੰ ਰਗੜ ਕੇ ਸਾਫ਼ ਕਰਨ ਦੀ ਅਤੇ ਸਵਰਗ ਤੋਂ ਪ੍ਰਮੇਸ਼ੁਰ ਦੇ ਪਵਿੱਤਰ ਪਾਣੀਆਂ ਨਾਲ ਭਰਨ ਦੀ ਲੋੜ ਹੈ। ਉਹਦਾ ਹਿਰਦਾ ਰੰਦੀਆਂ ਚੀਜ਼ਾਂ ਆਦਿ ਦਾ ਚੁਬੱਚਾ ਬੀਣਲਾ ਹੋਇਆ ਹੈ। ਉਹਦੇ ਹਰ ਪ੍ਰਕਾਰ ਦੇ ਪ੍ਰੇਮੀ ਹਨ। ਬਾਈਬਲ ਆਖਦੀ ਹੈ ਕਿ ਉਹਦੇ ਪ੍ਰੇਮੀ ਹਨ। “ਪ੍ਰਮੇਸ਼ੁਰ ਦੇ ਪ੍ਰੇਮੀ ਨਹੀਂ ਪਰ ਭੇਗ ਬਿਲਾਸ ਦੇ ਪ੍ਰੇਮੀ ਹਨ, ਪੱਥਰ ਦਿਲ, ਪਰਾਈ ਨਿੰਦਿਆ ਕਰਨ ਵਾਲੇ, ਅਸੰਜਮੀ ਅਤੇ ਨੇਕੀ ਦੇ ਵੈਰੀ।”

132 ਇੱਕ ਔਰਤ ਵੱਲ ਵੇਖੋ ਜਿਹੜੀ ਠੀਕ ਢੰਗ ਨਾਲ ਜੀਣਾ ਚਾਹੁੰਦੀ ਹੈ, ਇੱਕ ਆਦਮੀ ਜਿਹੜਾ ਠੀਕ ਢੰਗ ਨਾਲ ਜੀਣ ਦੀ ਕੋਸ਼ਿਸ਼ ਕਰਦਾ ਹੈ, ਉਹ ‘ਪਵਿੱਤਰ ਪਖੰਡੀ’ ਅਖਵਾਉਂਦਾ ਹੈ, ਉਹ ‘ਕੱਟੜ’ ਜਾਂ ‘ਪੁਰਾਣੇ ਫੈਸ਼ਨ’ ਦੀ ਬਣ ਜਾਂਦੀ ਹੈ। ਉਹ ਬਾਹਰ ਕੱਢ ਦਿੱਤੀ ਜਾਂਦੀ ਹੈ। ਉਹ ਜਗਤ ਦੇ ਲੋਕਾਂ ਰਾਹੀਂ ਤੁੱਛ ਸਮਝੀ ਜਾਂਦੀ ਅਤੇ ਰੱਦ ਕਰ ਦਿੱਤੀ ਜਾਂਦੀ ਹੈ। ਇਹ ਠੀਕ ਗੱਲ ਹੈ।

133 ਪਰ ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਅਸਲੀ ਕਲੀਸਿਯਾ ਨੂੰ ਕਿਸ ਤਰ੍ਹਾਂ ਦੀ ਹੋਣਾ ਚਾਹੀਦਾ ਹੈ? ਪੁਰਾਣੇ ਨੇਮ ਵਿੱਚ ਜਦੋਂ ਉਹ ਕੁਰਬਾਨੀ ਚੜਾਉਂਦੇ ਸਨ, ਉਹ ਇੱਕ ਪੰਛੀ ਨੂੰ ਮਾਰਦੇ ਸਨ, ਅਤੇ ਉਹਦਾ ਲਹੂ ਦੁਸਰੇ ਉੱਤੇ ਲਗਾਉਂਦੇ ਸਨ, ਅਤੇ ਉਹ ਮਰੇ ਹੋਏ ਸਾਥੀ ਦੇ ਲਹੂ ਨੂੰ ਡਿੜਕਦਾ ਹੋਇਆ ਦੂਰ ਉੱਡ ਜਾਂਦਾ ਸੀ। ਜਦੋਂ ਕਲੀਸਿਯਾ ਯਿਸੂ ਮਸੀਹ ਦੀ ਸੱਚੀ ਲਾੜੀ ਬਣਦੀ ਹੈ, ਉਹ ਯਿਸੂ ਮਸੀਹ ਦਾ ਲਹੂ ਆਪਣੇ ਕੋਲ ਲੈਂਦੀ ਹੈ, ਅਤੇ ਉਹਨੂੰ ਧਰਤੀ ਉੱਤੇ ਡਿੜਕਦੀ ਹੋਈ ਪੁਕਾਰਦੀ ਜਾਂਦੀ ਹੈ, “ਪਵਿੱਤਰ, ਪਵਿੱਤਰ, ਪਵਿੱਤਰ, ਯਹੋਵਾਹ ਹੈ।” ਉਹਦਾ ਵਾਤਾਵਰਣ, ਉਹਦੀ ਹਰੇਕ ਚੀਜ਼ ਪ੍ਰਮੇਸ਼ੁਰ ਦੀ ਹੋ ਜਾਂਦੀ ਹੈ। ਉਹਦਾ ਸਾਰਾ ਰੰਗ-ਢੰਗ ਪ੍ਰਮੇਸ਼ੁਰ ਦਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਤੁਸੀਂ ਕਿਸੇ ਹੋਰ ਚੀਜ਼ ਦੀ ਆਸ ਨਹੀਂ ਰੱਖ ਸਕਦੇ।

134 ਇਸੇ ਹੀ ਕਾਰਣ ਲਈ ਵੀ ਲੋਕ ਚਰਚ ਆਉਂਦੇ ਹਨ। ਨਾ ਕਿ ਤਾਸ ਖੇਡਣ ਲਈ, ਕਾਰਡ ਖੇਡਣ ਲਈ, ਤਹਿਖਾਨੇ ਵਿੱਚ ਨੱਚਣ ਲਈ, ਨਾ ਹੀ ਰਾਤ ਦੇ ਖਾਣੇ ਆਦਿ ਖਾਣ ਲਈ। ਅਜਿਹਾ ਜਗਤ ਦੇ ਲਈ ਹੈ। ਅਤੇ ਅਸੀਂ ਕਦੇ ਵੀ ਉਹਨਾਂ ਨਾਲ ਤੁਲਨਾ ਕਰਨ ਦੇ ਯੋਗ ਨਹੀਂ ਹੋਵਾਂਗੇ, ਜੇ ਅਸੀਂ ਅਜਿਹਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਨੂੰ ਸ਼ਰਮ ਆਉਣੀ ਚਾਹੀਦੀ ਹੈ। ਸਾਨੂੰ ਪਵਿੱਤਰ ਆਤਮਾ ਦਾ, ਸਮਰੱਥਾ ਦਾ ਅਤੇ ਮਸੀਹ ਦੇ ਜੀ ਉੱਠਣ ਦਾ ਪ੍ਰਚਾਰ ਕਰਨਾ ਚਾਹੀਦਾ

ਹੈ। ਸਾਡੇ ਕੋਲ ਕੁਝ ਹੈ ਜਿਹੜਾ ਉਹਨਾਂ ਦੇ ਕੋਲ ਨਹੀਂ ਹੈ। ਆਉ ਇਸ ਤਰ੍ਹਾਂ ਦਾ ਜੀਵਨ ਜੀਏ, ਉਹਨਾਂ ਦੀ ਨਕਲ ਕਰਨ ਦੀ ਕੋਸ਼ਿਸ਼ ਨਾ ਕਰੀਏ। ਜੇ ਠੀਕ ਹੈ ਉਸ ਢੰਗ ਦਾ ਜੀਵਨ ਗੁਜਾਰੀਏ। ਮਸੀਹ ਵਿੱਚ ਜੀਵੇ। ਯਿਸੂ ਮਸੀਹ ਨੇ ਆਖਿਆ, "ਜੇ ਮੈਂ ਉਤਾਂਹ ਚੁੰਕਿਆ ਜਾਂਵਾਂ, ਤਾਂ ਮੈਂ ਸਾਰੇ ਮਨੁੱਖਾਂ ਨੂੰ ਆਪਣੇ ਵੱਲ ਖਿੱਚਾਂਗਾ। ਤੁਸੀਂ ਧਰਤੀ ਦੇ ਲੂਣ ਹੋ। ਪਰ ਜੇ ਲੂਣ ਬੇਸੁਆਦ ਹੋ ਜਾਵੇ, ਤਾਂ ਉਹ ਫੇਰ ਕਿਸੇ ਕੰਮ ਦਾ ਨਹੀਂ ਪਰ ਇਹ ਕਿ ਬਾਹਰ ਸੌਟਿਆ ਅਤੇ ਮਨੁੱਖਾਂ ਦੇ ਪੈਰਾਂ ਹੇਠ ਮੀਂਧਾ ਜਾਵੇ।" ਸਾਡੀ ਗਵਾਹੀ!

135 ਹੁਣ ਹੈਰਾਨੀ ਦੀ ਗੱਲ ਨਹੀਂ, ਮੈਨੂੰ ਇਹ ਆਖਣਾ ਚੰਗਾ ਨਹੀਂ ਲੱਗਦਾ ਕਿ ਸਾਡੇ ਪੈਂਟੀਕਾਸਟਲ ਗਾਰੂਪ ਐਨੇ ਭੈੜੇ ਹੋ ਰਹੇ ਹਨ, ਸਾਡੇ ਪੈਂਟੀਕਾਸਟਲ ਗਾਰੂਪ ਵੀ ਉਸੇ ਹੀ ਚੀਜ਼ ਵੱਲ ਝੁਕਦੇ ਜਾ ਰਹੇ ਹਨ, ਉਸੇ ਹੀ ਰੁਝਾਨ ਵਿੱਚ ਹਨ। ਇਸ ਪੈਂਟੀਕਾਸਟਲ ਕਲੀਸਿਯਾ ਦਾ ਅੰਦੋਲਨ ਸਰਵ ਸ਼ਕਤੀਮਾਨ ਪ੍ਰਮੇਸ਼ੁਰ ਦੀ ਸਾਮਰਥ ਨਾਲ ਇੰਨਾ ਜਿਆਦਾ ਜੁੜਿਆ ਹੋਣਾ ਚਾਹੀਦਾ ਹੈ ਕਿ ਯਿਸੂ ਮਸੀਹ ਦਾ ਜੀਵਨ ਪੂਰੀ ਤਰ੍ਹਾਂ ਇਸ ਵਿੱਚ ਦੀ ਝਲਕਣਾ ਚਾਹੀਦਾ ਹੈ।

136 ਪ੍ਰੰਤੂ ਅਸੀਂ ਸੰਸਾਰਕ ਤਰੀਕੇ ਦੇ ਹੋਣਾ ਚਾਹੁੰਦੇ ਹਾਂ। "ਅਸੀਂ ਕਿਸੇ ਵੀ ਤਰ੍ਹਾਂ ਇਹ ਕਰਨ ਜਾ ਰਹੇ ਹਾਂ।" ਵੇਖਿਆ? "ਅਸੀਂ ਇਸ ਲਈ ਆਪਣਾ ਹੀ ਤਰੀਕਾ ਚਾਹੁੰਦੇ ਹਾਂ।" ਪਰ ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਇਸ ਤਰ੍ਹਾਂ ਕਰਨਾ ਗਲਤ ਹੈ। ਕਲੀਸਿਯਾਵਾਂ ਅੰਰਤਾਂ ਵਾਂਗ ਹਨ, ਜੋ ਜੰਗਲੀ ਹੋ ਰਾਈਆਂ ਹਨ।

137 ਪਹਿਲੀ ਗੱਲ ਤੁਹਾਨੂੰ ਪਤਾ ਹੋਵੇ, ਜਦ ਪ੍ਰਮੇਸ਼ੁਰ ਨੇ ਇਸ ਪੈਂਟੀਕਾਸਟਲ ਕਲੀਸਿਯਾ ਨੂੰ ਚਾਲੀ ਜਾਂ ਪੰਜਾਹ ਸਾਲ ਪਹਿਲਾਂ ਜਨਮ ਦਿੱਤਾ ਸੀ ਤਦ ਇਹ ਸ਼ੁਰੂ ਵਿੱਚ ਬਿਲਕੁਲ ਠੀਕ ਸੀ। ਉਹ ਪਵਿੱਤਰ ਚਾਲ ਚੱਲਦੀ ਸੀ। ਉਹ ਪਵਿੱਤਰ ਸੀ। ਪ੍ਰਮੇਸ਼ੁਰ ਦੀ ਸਾਮਰਥ ਉਸਦੇ ਨਾਲ ਸੀ। ਪਰ ਜਦ ਅਸੀਂ ਅੱਗੇ ਵੱਧਦੇ ਗਏ, ਅਸੀਂ ਦੁਨੀਆਂ ਦੇ ਅਨੁਸਾਰ ਹੋਣਾ ਸ਼ੁਰੂ ਕਰ ਦਿੱਤਾ।

138 ਪਹਿਲੀ ਚੀਜ਼ ਜੋ ਕਿ ਤੁਸੀਂ ਜਾਣਦੇ ਹੋ, ਸਾਡੇ ਕੋਲ ਇੱਕ ਬਹੁਤ ਵੱਡੀ ਇਮਾਰਤ ਹੋਣੀ ਚਾਹੀਦੀ ਹੈ, ਇਹ ਮੈਥੋਡਿਸਟਾਂ ਤੋਂ ਜੋ ਕਿ ਉਥੇ ਨੁਕਰ ਵਿੱਚ ਹਨ ਵੱਧ ਚਮਕਦਾਰ ਹੋਣੀ ਚਾਹੀਦੀ ਹੈ। ਸਾਡੇ ਕੋਲ ਕੋਈ ਬਹੁਤ ਵੱਡੀ ਚੀਜ਼ ਹੋਣੀ ਚਾਹੀਦੀ ਹੈ, ਬਹੁਤ ਵੱਡੀ ਚੀਜ਼, ਅਤੇ ਉਸ ਤੋਂ ਵੀ ਵੱਡੀ ਅਤੇ ਸੱਭ ਤੋਂ ਵੱਡੀ ਚੀਜ਼ ਹੋਣੀ ਚਾਹੀਦੀ ਹੈ। ਇਹ ਸ਼ਰਮ ਦੀ ਗੱਲ ਹੈ। ਸਾਡੇ ਵਿੱਚੋਂ ਬਹੁਤ ਸਾਰੇ ਲੇਕ ਆਪਣੇ ਆਪ ਵਿੱਚ ਢੁੱਲ ਜਾਂਦੇ ਹਨ ਜਦ ਸਾਡੇ ਕੋਲ ਹੁੰਦੀ ਹੈ ... ਪੈਂਟੀਕਾਸਟਲ ਭਾਈ ਜਦ ਕਿਸੇ ਛੋਟੇ ਨੂੰ, ਛੋਟੇ ਮਿਸ਼ਨ ਦੇ ਕੰਮ ਨੂੰ ਵੇਖਦੇ ਹਨ, ਜਾਂ ਛੋਟੇ ਚਰਚ ਨੂੰ, ਤਾਂ ਉਹ ਵੱਡੇ ਚਰਚ ਵਿੱਚ ਜਾਂਦੇ ਹਨ। "ਟਸੀਂ ਪਹਿਲੀ ਕਲੀਸਿਯਾ ਨਾਲ ਜਾਂ ਸੱਭ ਤੋਂ ਵੱਡੀ ਕਲੀਸਿਯਾ ਨਾਲ ਸਬੰਧ ਰੱਖਦੇ ਹਾਂ," ਜਾਂ ਇਸੇ ਤਰ੍ਹਾਂ ਕੁਝ ਹੋਰ, ਉਹਨਾਂ ਵੱਲ ਵੇਖੋ।

139 ਤੁਹਾਨੂੰ ਜਿਸ ਚੀਜ਼ ਦੀ ਲੋੜ ਹੈ ਉਹ ਪਵਿੱਤਰ ਆਤਮਾ ਹੈ ਜੋ ਤੁਹਾਡੀ ਥੋੜ੍ਹੀ ਹਵਾ ਕੱਢੇ, ਇਹ ਠੀਕ ਹੈ, ਤੁਹਾਨੂੰ ਦੱਸਦਾ ਹਾਂ ਕਿ ਪਵਿੱਤਰ ਆਤਮਾ ਦਾ ਸੱਚਾ ਬਪਤਿਸਮਾ ਤੁਹਾਨੂੰ ਖਾਣਾ ਖਾਣ ਵਾਲਾ ਲਿਬਾਸ ਪਹਿਨਾ ਉਂਦਾ ਹੈ, ਜਿਸ ਵਿੱਚ ਆਪਣੀਆਂ ਬਾਹਾਂ ਪਾ ਕੇ ਤੁਸੀਂ ਕਹਿੰਦੇ ਹੋ, "ਭਾਈ ਜੀ।" ਠੀਕ ਹੈ। ਸੱਚੀ, ਪੁਰਾਣੇ ਢੰਗ ਦੀ ਮੁਕਤੀ, ਸਰਵ ਸ਼ਕਤੀਮਾਨ ਖੁਦਾਵੰਦ ਦੀ ਸ਼ਕਤੀ, ਜੀ ਹਾਂ, ਸ਼੍ਰੀਮਾਨ, ਰੇਸ਼ਮ ਦੇ ਕੱਪੜੇ ਦੇ ਪਹਿਰਾਵੇ ਵਾਲੇ ਨੂੰ ਬਣਾਵੇਗੀ ਕਿ ਉਹ ਸੂਤੀ ਕੱਪੜੇ ਦੁਆਲੇ ਆਪਣੀਆਂ ਬਾਹਾਂ ਪਾਵੇ ਅਤੇ ਕਹੋ, "ਭੈਣ ਜੀ ਮੈਂ ਤੁਹਾਨੂੰ ਪਿਆਰ ਕਰਦੀ ਹਾਂ।" ਪੱਕਾ ਇਹ ਕਰੇਗਾ।

140 ਪਰ ਅਸੀਂ ਉਤਰਾਅ, ਚੜਾਅ ਦੇ ਬਹਾਵ ਵਿੱਚ, ਸੰਸਾਰ ਨਾਲ ਬਾਹਰ ਜਾਣਾ ਸ਼ੁਰੂ ਕਰ ਦਿੱਤਾ। ਇਹ ਸਾਡੇ ਚਰਚ ਵਿੱਚ ਹੈ। ਸਾਨੂੰ ਅੱਗੇ ਤੋਂ ਮੈਥੈਡਿਸਟਾਂ ਅਤੇ ਬੈਪਟਿਸਟਾਂ ਬਾਰੇ ਗੱਲ ਕਰਨ ਦੀ ਲੋੜ੍ਹ ਨਹੀਂ ਹੈ। ਇਹ ਸਾਡੀਆਂ ਆਪਣੀਆਂ ਜਮਾਤਾਂ ਵਿੱਚ ਹੈ। ਇਹ ਹੀ ਕਾਰਨ ਹੈ ਕਿ ਪੀਵਿੱਤਰ ਆਤਮਾ ਕੰਮ ਨਹੀਂ ਕਰ ਸਕਦਾ। ਇਸੇ ਲਈ ਹੀ ਮੈਂ ਕਹਿੰਦਾ ਹਾਂ ਕਿ ਅੱਜ ਰਾਤ ਪ੍ਰਮੇਸ਼ੁਰ ਕਿਸੇ ਵੀ ਸੰਸਥਾਂ ਨੂੰ ਆਪਣੀ ਨਹੀਂ ਕਹਿੰ ਸਕਦਾ ਹੈ। ਕਿਉਂਕਿ ਪਰਾਈਆਂ ਜਾਤੀਆਂ ਨੂੰ ਇੱਕ ਦੇਸ਼ ਦੇ ਤੌਰ ਤੇ ਨਹੀਂ ਬੁਲਾਇਆ ਗਿਆ ਸੀ। ਉਹ ਪਰਾਈਆਂ ਜਾਤੀਆਂ ਵਿੱਚੋਂ, ਪ੍ਰਮੇਸ਼ੁਰ ਦੇ ਨਾਮ ਤੇ ਨਿੱਕਲੇ ਹੋਏ ਲੋਕ ਸਨ। ਪ੍ਰਮੇਸ਼ੁਰ ਹਰੇਕ ਨੂੰ ਵਿਅਕਤੀਗਤ ਤਰੀਕੇ ਨਾਲ ਲੈਂਦਾ ਹੈ।

141 ਹੁਣ, ਮੈਂ ਸੋਚਦਾ ਹਾਂ ਕਿ ਸਾਡੀਆਂ ਸੰਸਥਾਵਾਂ ਚੰਗਾ ਕੰਮ ਕਰਦੀਆਂ ਹਨ। ਇਹ ਸੱਭ ਠੀਕ ਹੈ। ਪਰ ਤੁਸੀਂ ਇਸ ਉੱਤੇ ਨਿਰਭਰ ਨਹੀਂ ਰਹਿ ਸਕਦੇ ਹੋ, ਕਹੋ, "ਮੈਂ ਪੈਂਟੀਕਾਸਟਲ ਹਾਂ, ਕਿਉਂਕਿ ਮੈਂ ਪੈਂਟੀਕਾਸਟਲ ਸੰਸਥਾ ਨਾਲ ਸਬੰਧਿਤ ਹਾਂ।" ਤੁਸੀਂ ਪੈਂਟੀਕਾਸਟਲ ਹੋ ਜਦ ਤੁਸੀਂ ਪੈਂਟੀਕਾਸਟਲ ਤਜ਼ਰਬਾ ਹਾਸਲ ਕਰਦੇ ਹੋ। ਮੈਂਨੂੰ ਪ੍ਰਵਾਹ ਨਹੀਂ ਭਾਵੇਂ ਤੁਸੀਂ ਕੈਥੋਲਿਕ ਚਰਚ ਦੇ ਹੋਵੇ, ਤੁਸੀਂ ਪੈਂਟੀਕਾਸਟਲ ਹੋ। ਤੁਸੀਂ ਪੈਂਟੀਕਾਸਟ ਨੂੰ ਜਥੋਬੰਦ ਨਹੀਂ ਕਰ ਸਕਦੇ ਹੋ। ਪੈਂਤੀਕਾਸਟ ਇੱਕ ਤਜ਼ਰਬਾ ਹੈ, ਸੰਸਥਾ ਨਹੀਂ। ਅਤੇ ਇਹ ਠੀਕ ਹੈ।

142 ਪਰ ਅਸੀਂ ਪੈਂਟੀਕਾਸਟਲਾਂ ਨੇ ਇਹ ਸੋਚਣਾ ਸ਼ੁਰੂ ਕਰ ਦਿੱਤਾ ਹੈ, ਕਿਉਂਕਿ ਸਾਡਾ ਨਾਮ ਪੈਂਤੀਕਾਸਟ ਹੈ, ਅਸੀਂ ਅੱਗੇ ਵਧ ਕੇ ਸੰਸਾਰਕ ਜੀਵਨ ਜੀ ਸੱਕਦੇ ਹਾਂ, ਅਤੇ ਜੋ ਚਾਹੀਏ ਅਸੀਂ ਕਰ ਸਕਦੇ ਹਾਂ। ਅਸੀਂ ਨਿਮਰੋਦ ਦੇ ਬੁਰਜ ਉੱਤੇ ਚੱਡ ਰਹੇ ਲੱਗਦੇ ਹਾਂ, ਇਹ ਯੂੜ ਵਿੱਚ ਮਿਲ ਜਾਵੇਗਾ। ਜਿਵੇਂ ਆਦਮ ਦੇ ਫੰਗੂੜੀ ਦੇ ਪੌਤਾਂ ਦੇ ਕੱਪੜੇ ਸਨ, ਉਹ ਪਿਛੇ ਮੁੜੇਗੀ। ਫਰਾਂਸ ਦੀ ਸੀਜ਼ਫਾਇਰ ਲਾਈਨ ਅਤੇ ਅਤੇ ਜਰਮਨ ਦੀ ਮੈਰੀਨਾਈਟ ਲਾਈਨ ਵਾਂਗ ਉਹ ਤਬਾਹ ਹੋਵੇਗੀ।

143 ਕਿਉਂਕਿ ਕੋਈ ਹੋਰ ਬੁਰਜ ਖੜਾ ਨਹੀਂ ਹੈ, ਕੋਈ ਹੋਰ ਖੜਾ ਨਹੀਂ ਰਹੇਗਾ। "ਪੰਤੂ ਯਹੋਵਾਹ ਦਾ ਨਾਮ ਇੱਕ ਪੱਕਾ ਬੁਰਜ ਹੈ, ਧਰਮੀ ਭੱਜ ਕੇ ਉਹ ਦੇ ਵਿੱਚ ਜਾਂਦਾ ਤੇ ਬਚਿਆਰੀ ਹੈ।" ਜਦੋਂ ਤੁਸੀਂ ਭੱਜ ਕੇ ਇਸ ਵਿੱਚ ਜਾਂਦੇ ਹੋ, ਤੁਸੀਂ ਨਾਮ ਕਬੂਲ ਕਰਦੇ ਹੋ, ਨਾਮ, ਬਸਸਿਰਫ਼ ਨਾਮ ਹੀ ਨਹੀਂ ਲੈਂਦੇ ਪੰਤੂ ਨਾਮ ਅਤੇ ਵਿਅਕਤੀ ਜੋ ਤੁਸੀਂ ਹੋ, ਜੀਵਨ ਵਿੱਚ ਮਸੀਹ ਵਾਂਗ ਰਥਣਦੇ ਹੋ। ਅਮੀਨ। ਉਹ ਅਦਭੁਤ ਹੈ। ਜੀਹਾਂ।

144 ਚਰਚ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਹੈ, ਆਤਮਿਕ ਜਨਾਹਕਾਰੀ ਕੀਤੀ ਹੈ, ਜਿਵੇਂ ਇੱਕ ਅੰਰਤ ਆਪਣੇ ਪਤੀ ਨੂੰ ਛੱਡ ਕੇ ਆਪਣਾ ਪਿਆਰ ਕਿਸੇ ਹੋਰ ਆਦਮੀ ਨਾਲ ਸਾਂਝਾ ਕਰਦੀ ਹੈ। ਉਹ ਅੰਰਤ ਵਸਾਉਣ ਦੇ ਯੋਗ ਨਹੀਂ ਹੈ। ਤੁਹਾਨੂੰ ਇਹਦਾ ਪਤਾ ਹੈ। ਅਤੇ ਜਦ ਕਲੀਨਿਯਾ ਆਪਣੀ ਸੰਗਤੀ ਸੰਸਾਰ ਨਾਲ ਸਾਂਝੀ ਕਰਨੀ ਸ਼ੁਰੂ ਕਰਦੀ ਹੈ, ਫਿਰ ਪ੍ਰਮੇਸ਼ੁਰ ਅਣਖੀ ਪ੍ਰਮੇਸ਼ੁਰ ਹੈ। ਇਸੇ ਕਰਕੇ ਹੀ ਉਸਨੇ ਇਸਗਾਏਲ ਨੂੰ ਤਿਆਗ ਦਿੱਤਾ ਸੀ, ਅਤੇ ਉਸਦਾ ਪੁੱਤਰ ਵੀ ਇਸ ਤਰ੍ਹਾਂ ਦੀ ਚੀਜ਼ ਨੂੰ ਤਿਆਗ ਦੇ ਵੇਗਾ।

145 ਉਹ ਇਸ ਤਰ੍ਹਾਂ ਦੀ ਦੁਲਹਨ ਲੈਣ ਲਈ ਜਾ ਰਿਹਾ ਹੈ ਜਿਸ ਵਿੱਚ ਕੋਈ ਵੀ ਝੁਰੜੀ

ਨਹੀਂ ਹੈ। ਅਮੀਨ। ਉਹ ਪੂਰੀ ਤਰ੍ਹਾਂ ਉਸਦੇ ਆਪਣੇ ਹੀ ਲਹੂ ਨਾਲ ਧੋਤੀ ਹੋਈ ਹੈ। ਇਹ ਸਹੀ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਅਸੀਂ ਕਿੱਥੇ ਖੜ੍ਹੇ ਹਾਂ, ਵਿਆਹ ਆਉਣ ਵਾਲਾ ਹੈ।

146 ਹੁਣ, ਅਸੀਂ ਵੇਖਦੇ ਹਾਂ ਕਿ ਸੰਸਾਰ ਨਾਲ ਬਾਹਰ ਚਲੇ ਜਾਣ ਦੁਆਰਾ, ਇਕਰਾਰ ਕੁਝ ਹੋਰ ਕਰਨ, ਅਤੇ ਜੀਵਨ ਕਿਸੇ ਹੋਰ ਤਰ੍ਹਾਂ ਦਾ ਜੀਉਣ ਦੁਆਰਾ ਉਸਨੇ ਆਤਮਿਕ ਜਨਾਹਕਾਰੀ ਕੀਤੀ ਹੈ। ਇਹ ਕਦੇ ਵੀ ਕੰਮ ਨਹੀਂ ਕਰੇਗਾ। ਅੱਜ ਕਲੀਸਿਯਾ ਨੂੰ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਅਸਤਰ ਨੇ ਕੀਤਾ ਸੀ। ਅਸਤਰ ਨੇ ਦੁਨੀਆਂ ਦੇ ਮਿੰਗਾਰ ਤੋਂ ਨਾਂਹ ਕਰ ਦਿੱਤੀ ਸੀ।

147 ਅਸੀਂ ਜਾਣਦੇ ਹਾਂ ਕਿ ਅਸਤਰ ਦੀ ਛੋਟੀ ਜਿਹੀ ਕਿਤਾਬ ਵਿੱਚ, ਕਿਸ ਤਰ੍ਹਾਂ ਮਾਰਦਕਈ ... ਉਸਦੇ ਚਾਚੇ ਦੀ ਲੜਕੀ ਸੀ। ਅਤੇ ਇਹ ਮਾਦਾ ਫਾਰਸ ਦੇ ਸ਼ਾਸਨ ਦੌਰਾਨ ਉੱਥੇ ਸੀ। ਇਹ ਉੱਥੇ ਬਹੁਤ ਹੀ ਸੁੰਦਰ ਨਮੂਨਾ ਹੈ। ਮਾਦਾ ਫਾਰਸ ਦਾ ਰਾਜਾ, ਉਸ ਸਮੇਂ ਦੇ ਮਹਾਨ ਰਾਜਿਆਂ ਵਿੱਚੋਂ ਸੱਭ ਤੋਂ ਮਹਾਨ ਰਾਜਾ ਸੀ, ਉਸਨੇ ਇੱਕ ਮਹਾਨ ਭੋਜ ਕੀਤਾ। ਅਤੇ ਉਸਨੇ ਰਾਣੀ ਨੂੰ ਬੁਲਾਇਆ ਕਿ ਉਹ ਆ ਕੇ ਉਸਦੇ ਨਾਲ ਬੈਠੋ, ਪਰ ਉਸਨੇ ਇਸ ਤਰ੍ਹਾਂ ਨਹੀਂ ਕੀਤਾ। ਉਸਨੇ ਇਸ ਤਰ੍ਹਾਂ ਕਰਨ ਤੋਂ ਇਨਕਾਰ ਕਰ ਦਿੱਤਾ। ਤਾਂ ਫਿਰ ਉਸਨੇ ਅਥਵਾ ਰਾਜੇ ਨੇ ਕੀ ਕੀਤਾ? ਉਹ ਇੰਨਾ ਅਪਮਾਨਿਤ ਹੋਇਆ, ਉਸਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਉਹ ਕੀ ਕਰੇ, ਉਸ ਦੀ ਆਪਣੀ ਪਤਨੀ ਨੇ ਆਉਣ ਤੋਂ ਨਾਂਹ ਕਰ ਦਿੱਤੀ ਸੀ।

148 ਮੈਂ ਸੋਚਦਾ ਹਾਂ ਕਿ ਅੱਜ ਇਹ ਸਾਰਾ ਮਸੀਹ ਦੇ ਵਾਂਗ ਹੈ। ਮਸੀਹ ਨੇ ਸਾਨੂੰ ਸੱਦਾ ਦਿੱਤਾ ਹੈ ਕਿ ਅਸੀਂ ਉਸ ਦੇ ਨਾਲ ਸੁਰੱਗੀ ਸਥਾਨਾਂ ਵਿੱਚ ਬੈਠੀਏ, ਅਤੇ ਅਸੀਂ ਇਸ ਤੋਂ ਸ਼ਰਮਾਉਂਦੇ ਹਾਂ। ਬਹੁਤ ਸਾਰੇ ਲੋਕ ਇਹ ਕਹਿਣ ਤੋਂ ਸ਼ਰਮਾਉਂਦੇ ਹਨ ਕਿ ਉਹਨਾਂ ਨੇ ਪਵਿੱਤਰ ਆਤਮਾ ਦਾ ਬਪੀਤਸਮਾ ਪਾਇਆ ਹੈ। ਪੈਟੀਕਾਸਟਲ ਲੋਕ, ਉਹ ਇਹ ਕਹਿਣ ਤੋਂ ਸ਼ਰਮਾਉਂਦੇ ਹਨ, ਇਹ ਸਹੀ ਗੱਲ ਹੈ। ਅਸੀਂ ਉਸ ਤੋਂ ਸ਼ਰਮਾਉਂਦੇ ਹਾਂ।

149 ਸੋ ਰਾਣੀ ਨਹੀਂ ਅਈ। ਉਸਨੇ ਆਉਣ ਤੋਂ ਨਾਂਹ ਕਰ ਦਿੱਤੀ। ਇਸਨੇ ਉਸਨੂੰ (ਰਾਜੇ ਨੂੰ) ਅਪਮਾਨਿਤ ਕਰ ਦਿੱਤਾ। ਉਸਦਾ ਚਿਹਰਾ ਲਾਲ ਹੋ ਗਿਆ। ਸੱਭ ਲੋਕਾਂ ਨੇ ਇਸ ਵੱਲ ਧਿਆਨ ਦਿੱਤਾ।

150 ਮੈਂ ਹੈਰਾਨ ਹਾਂ ਕਿ, ਜੇ ਯਿਸੂ ਦਾ ਚਿਹਰਾ ਵੀ ਬੋੜਾ ਜਿਹਾ ਲਾਲ ਨਹੀਂ ਹੁੰਦਾ ਹੈ, ਜਦੋਂ ਉਹ ਸਾਨੂੰ ਕੰਮ ਲਈ ਬੁਲਾਉਂਦਾ ਹੈ, ਭਾਈਚਾਰੇ ਦੀ ਸੰਗਤ ਲਈ, ਸਾਨੂੰ ਪੈਂਟੀਕਾਸਟਲ ਦੀ ਲਹੀਰ ਲਈ ਸੱਦਦਾ ਹੈ, ਅਤੇ ਅਸੀਂ ਛੋਟੇ - ਛੋਟੇ ਗਰੁੱਪਾਂ ਵਿੱਚ ਇੰਨਾ ਕੱਸ ਕੇ ਜੱਬੇਬੰਦ ਹੋਏ ਹੋਏ ਹਾਂ ਕਿ ਅਸੀਂ ਦੂਸਰੇ ਲਈ ਝੁਕਣਾ ਨਹੀਂ ਚਹੁੰਦੇ ਹਾਂ। ਅਸੀਂ ਇੰਨੇ ਜਿਆਦਾ ਦੁਨੀਆਵੀ ਅਤੇ ਇਸੇ ਤਰ੍ਹਾਂ ਦੇ ਹੋ ਗਏ ਹਾਂ ਕਿ ਅਸੀਂ ਪੈਂਤੀਕੁਸਤ ਦੇ ਨਾਮ ਤੋਂ ਸ਼ਰਮਾ ਰਹੇ ਹਾਂ। ਕੁਝ ਲੋਕ ਇਹ ਕਹਿਣ ਤੋਂ ਡਰਦੇ ਹਨ। ਕਹਿਣ ਤੋਂ ਕਿ, "ਚੰਗਾ, ਮੇਰਾ ਇਸ ਨਾਲ ਸਬੰਧ ਹੈ। ਮੈਂ ਇੱਕ ਮਸੀਹੀ ਹਾਂ, ਪਰ ..." ਮੈਂ ਖੁਸ਼ ਹਾਂ ਕਿ ਮੈਂ ਪੈਂਟੀਕਾਸਟਲ ਤਜਰਬਾ ਪ੍ਰਾਪਤ ਕੀਤਾ ਹੈ। ਆਮੀਨ। ਮੈਂ ਯਿਸੂ ਮਸੀਹ ਦੇ ਨਾਮ ਨੂੰ ਅਪਨਾਇਆ ਹੈ। ਮੇਰੇ ਲਈ ਇਹ ਕਹਿਣਾ, ਬਹੁਤ ਹੀ ਵੱਡੀ ਖੁਸ਼ੀ ਦੀ ਗੱਲ ਹੈ ਕਿ ਮੈਂ ਉਸਦਾ ਹਿੱਸਾ ਹਾਂ।

151 ਹੁਣ ਅਸੀਂ ਵੇਖਦੇ ਹਾਂ ਕਿ, ਫਿਰ ਉਸਨੇ ਕੁਝ ਸਲਾਹੂਆਂ ਕੋਲੋਂ ਪੁੱਛਿਆ ਕਿ ਉਸਨੂੰ ਕੀ

ਕਰਨਾ ਚਾਹੀਦਾ ਹੈ ਅਤੇ ਉਹਨਾਂ ਨੇ ਕਿਹਾ, "ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ, ਦੇਸ਼ ਵਿੱਚ ਰੀਹਣ ਵਾਲੀਆਂ ਬਾਕੀ ਸਾਰੀਆਂ ਔਰਤਾਂ ਪਹਿਲੀ ਔਰਤ ਦਾ ਨਮੂਨਾ ਅਪਨਾ ਲੈਣਗੀਆਂ।"

152 ਅਸਲ ਵਿੱਚ, ਅੱਜ ਰਾਤ ਇਹ ਹੀ ਹੋ ਰਿਹਾ ਹੈ ਮੈਂ ਇਹਨਾਂ ਵਿੱਚੋਂ ਕੁਝ ਔਰਤਾਂ ਵੱਲ ਵੇਖਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਮੈਂ ਤੁਹਾਡੀਆਂ ਭਾਵਨਾਵਾਂ ਨੂੰ ਚੇਟ ਨਹੀਂ ਮਾਰ ਰਿਹਾ ਹਾਂ, ਅਤੇ ਫਿਰ ਵੀ ਮੈਨੂੰ ਉਮੀਦ ਹੈ ਮੈਂ ਚੇਟ ਕਰਦਾ ਹਾਂ। ਅਹ-ਹਹ। ਠੀਕ ਹੈ। ਇਹਨਾਂ ਵਾਟਰ ਹੈਡ ਹੋਅਰ ਕਟਿੰਗ ਕਰਨ ਦੁਆਰਾ, ਪਹਿਲੀ ਔਰਤ ਦੇ ਤਰੀਕੇ ਵਾਂਗ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਮੈਂ ਆਪਣੇ ਸਾਰੇ ਜੀਵਨ ਵਿੱਚ ਇਸ ਤਰ੍ਹਾਂ ਦੀ ਚੀਜ਼ ਕਦੇ ਨਹੀਂ ਵੇਖੀ।

153 ਇੱਕ ਦਿਨ ਇੱਕ ਤੀਵੰਂ ਇੱਕ ਦੁਕਾਨ ਵਿੱਚ ਆਈ ਜਿੱਥੇ ਮੈਂ ਆਪਣੀ ਪਤਨੀ ਦੀ ਉਡੀਕ ਕਰ ਰਿਹਾ ਸੀ, ਅਤੇ ਉਸ ਔਰਤ ਦਾ ਸਿਰ ਇੰਨਾ ਵੱਡਾ ਸੀ, ਅਤੇ ਉਸ ਨੇ ਆਪਣੀਆਂ ਅੱਖਾਂ ਦੇ ਹੇਠਾਂ ਹਰਾ ਰੰਗ ਲਗਾਇਆ ਹੋਇਆ ਸੀ। ਮੈਂ ਕਿਹਾ, "ਭੱਦੇ ਆਕਰਸ਼ਣ ਵਾਲੇ ਪਿੱਛੇ ਚਲਾ ਜਾਹ। ਮੈਂ ਠੀਕ ਬਣਿਆ ਰਹਾਂਗਾ।" ਇਹ ਬਹੁਤ ਹੀ ਕਿਆਨਕ ਦ੍ਰਿਸ਼ ਸੀ। ਇਹ ਤੁਹਾਨੂੰ ਡਰਾ ਦਿੰਦਾ। ਇਹ ਕੀ ਹੈ? ਇਹ ਪ੍ਰਚਮ ਇਸਤਰੀ ਹੈ। ਇਹ ਪਹਿਲੀ ਇਸਤਰੀ ਹੈ। ਇਸੇ ਤਰ੍ਹਾਂ ਹੀ ਹੈ। ਅਤੇ ਉਹ ਇਸ ਤੋਂ ਆਪਣੇ ਲਈ ਉਦਾਹਨ ਲੈਂਦੇ ਹਨ।

154 ਅਤੇ ਹੁਣ ਮੈਨੂੰ ਇਹ ਕਹਿ ਲੈਣ ਦਿਓ। ਮੈਂ ਇਹ ਮਜ਼ਾਕ ਲਈ ਨਹੀਂ ਕਿਹਾ ਹੈ, ਪਰ ਦ੍ਰਿਸ਼ਟਾਂਤ ਵਿੱਚ ਕਿਹਾ ਹੈ ਕਿ ਤੁਸੀਂ ਵੇਖ ਸਕੋ। ਬਿਲਕੁਲ ਇਹ ਹੀ ਤੁਸੀਂ ਪੁਰਾਣੇ ਮਸੀਹੀ, ਇਹਨਾਂ ਛੋਟਿਆਂ ਲਈ ਕਰ ਰਹੇ ਹੋ। ਬਿਲਕੁਲ ਠੀਕ। ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਤੁਸੀਂ ਉਦਾਹਰਣਾਂ ਬਣੋ। ਤੁਸੀਂ ਪੈਂਟੀਕਾਸਟਲ ਜਿਹੜੇ ਇਹ ਮੰਨਦੇ ਹਨ ਕਿ ਤੁਸੀਂ ਪਵਿੱਤਰ ਆਤਮਾ ਪਾਇਆ ਹੈ, ਤੁਹਾਨੂੰ ਮੈਥੋਡਿਸਟਾਂ, ਅਤੇ ਬੈਪਟਿਸਟਾਂ, ਪ੍ਰੈਸਬਾਈਟੀਰੀਅਨਾਂ, ਲਈ ਉਦਾਹਰਨ ਬਣਨਾ ਚਾਹੀਦਾ ਹੈ। ਪਹਿਲੀ ਸ਼੍ਰੇਣੀ ਦੀ ਔਰਤ ਵਾਂਗ ਨਹੀਂ, ਬਲਕਿ ਤੁਹਾਡੇ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਯਿਸੂ ਵਾਂਗ ਬਣੋ। ਉਹ ਤੁਹਾਨੂੰ ਇੱਥੇ ਦੱਸ ਰਿਹਾ ਹੈ ਕਿ ਕੀ ਕਰਨਾ ਹੈ, ਕਿਸ ਤਰ੍ਹਾਂ ਇਸਨੂੰ ਕਰਨਾ ਹੈ। ਸਾਨੂੰ ਜ਼ਰੂਰ ਉਸਦੇ ਤਰੀਕੇ ਅਤੇ ਨਿਯਮਾਂ ਨੂੰ ਮੰਨਣਾ ਚਾਹੀਦਾ ਹੈ। ਪ੍ਰੰਤੂ ਇਹ ਢੰਗ ਹੈ ਜਿਹੜਾ ਅਸੀਂ ਵੇਖਦੇ ਹਾਂ। ਅਸਤਰ ...

155 ਇਹ ਗਾਣੀ, ਉਸਨੇ ਇਸ ਗੱਲ ਨੂੰ ਨਹੀਂ ਸੁਣਿਆ। ਉਹ ਨਹੀਂ ਆਈ, ਉਸਨੇ ਉਸਨੂੰ ਬੇਇੱਜਤ ਕੀਤਾ। ਆਖਿਆ, "ਜੇ ਦੇਸ਼ ਦੀ ਇਹ ਪਹਿਲੀ ਇਸਤਰੀ ਇਸ ਤਰ੍ਹਾਂ ਦੀ ਉਦਾਹਰਨ ਪੇਸ਼ ਕਰਦੀ ਹੈ, ਬਾਕੀ ਦੀਆਂ ਸਾਰੀਆਂ ਇਸਤਰੀਆਂ ਵੀ ਇਸੇ ਤਰ੍ਹਾਂ ਹੀ ਕਰਨਗੀਆਂ। ਇਸ ਲਈ ਜੇ ਕੋਈ ਆਦਮੀ ਆਪਣੀ ਤੀਵੰਂ ਨੂੰ ਸੱਦਦਾ ਹੈ, ਉਹ ਕਹੇਗੀ, "ਜਾ ਕੇ ਨਦੀ ਵਿੱਚ ਛਾਲ ਮਾਰ।" ਵੇਖਿਆ? ਮੁੰਡਿਆ, ਉਸਨੇ ਸੱਚ ਮੁੱਚ ਪਹਿਲਾਂ ਹੀ ਅਮਰੀਕਾ ਦੇ ਬਾਰੇ ਦੱਸ ਦਿੱਤਾ, ਕਿ ਉਸਨੇ ਨਹੀਂ ਦੌਸਿਆ? ਹੁਣ, ਅਸੀਂ ਵੇਖਦੇ ਹਾਂ ਕਿ, ਇਸ ਤਰ੍ਹਾਂ ਕਰਨ ਕਰਕੇ, ਫਿਰ ਉੱਥੇ ਇੱਕ ਆਦਮੀ ਸੀ ਜਿਸ ਕੋਲ ਉਸ ਦੇ ਬਾਰੇ ਕੁਝ ਅਕਲ ਸੀ, ਆਉਂਦਾ ਹੈ ਅਤੇ ਰਾਜੇ ਨਾਲ ਸਲਾਹ ਕਰਦਾ ਹੈ। ਉਸਨੇ ਕਿਹਾ, "ਕੰਮ ਜੇ ਕਰਨ ਵਾਲਾ ਹੈ ਉਸਨੂੰ ਤਿਆਗ ਦੇ। ਅਤੇ ਸਾਰੇ ਦੇਸ਼ ਵਿੱਚ ਹੋਕਾ ਫਿਰਵਾ, ਅਤੇ ਜਿੰਨੀਆਂ ਵੀ ਕੁਆਰੀਆਂ ਹਨ, ਜਵਾਨ ਕੁਆਰੀਆਂ, ਉਹਨਾਂ ਨੂੰ ਬੁਲਵਾ, ਅਤੇ ਉਹਨਾਂ ਵਿੱਚੋਂ ਆਪਣੇ ਲਈ ਪਤਨੀ ਚੁਣ ਲੈ।"

156 ਰਾਜੇ ਨੂੰ ਇਹ ਗੱਲ ਚੰਗੀ ਲੱਗੀ। ਇਸ ਲਈ ਉਸਨੇ ਘੌਲਆ, ਅਤੇ ਉਸਨੇ ਮਹਿਲ ਦੀਆਂ ਦਾਸੀਆਂ, ਆਦਿ ਨੂੰ ਘੌਲਆ, ਜਿਹਨਾਂ ਨੇ ਬਾਹਰ ਜਾ ਕੇ ਸਾਰੀਆਂ ਕੁਆਰੀਆਂ ਨੂੰ ਲਿਆ ਜਿਨ੍ਹਾਂ ਨੂੰ ਲਿਆ ਜਾ ਸੱਕਦਾ ਸੀ, ਉਹਨਾਂ ਨੇ ਸ਼ਹਿਰ ਦੀਆਂ ਉਹਨਾਂ ਕੁਆਰੀਆਂ ਨੂੰ ਜੋ ਕਿ ਬਹੁਤ ਸੁੰਦਰ ਸਨ ਰਾਜ ਦੇ ਸਾਰੇ ਹਿੱਸਿਆਂ ਅਤੇ ਪ੍ਰਾਂਤਾਂ ਵਿੱਚੋਂ ਲਿਆ ਜਿਹੜੇ ਉਸਦੇ ਅਧੀਨ ਸਨ, ਜੋ ਕਿ ਸੰਸਾਰ ਵਿੱਚ ਸੱਭਤਾਂ ਤੋਂ ਵੱਡੇ ਸਨ।

157 ਅਤੇ ਜਦ ਉਸਨੇ ਸੱਦ ਲਿਆ, ਇਹ ਛੋਟੀ ਯਹੂਦੀ ਲੜਕੀ ਵੀ ਆਉਂਦੀ ਹੈ। ਉਹ ਅਸਲ ਵਿੱਚ ਇੱਕ ਤਰ੍ਹਾਂ ਨਾਲ, ਪਰਾਈਆਂ ਜਾਤੀਆਂ ਵਾਂਗ ਬਹਿਸ਼ਕਾਰ ਕੀਤੀ ਹੋਈ ਸੀ, ਤੁਸੀਂ ਸਮਝੋ, ਉਹ ਧੱਕ ਕੇ ਇੱਕ ਪਾਸੇ ਕੀਤੀ ਹੋਈ ਸੀ। ਅਤੇ ਉਸਦਾ ਮਾਂ ਬਾਪ ਨਹੀਂ ਸੀ। ਅਤੇ ਮਾਰਦਕਈ, ਉਸਦਾ ਚਾਚਾ ਉਸਨੂੰ ਪਾਲ ਰਿਹਾ ਸੀ। ਅਤੇ ਉਸਨੂੰ ਯੋਗ ਠਹਿਰਨ ਲਈ ਜਾਣਾ ਪੈਣਾ ਸੀ।

158 ਅਤੇ ਫਿਰ ਉਹਨਾਂ ਨੇ ਕੀ ਕੀਤਾ, ਅਤੇ ਉਹਨਾਂ ਨੇ ਇਹਨਾਂ ਲੜਕੀਆਂ ਨੂੰ ਕਈ ਮਹੀਨਿਆਂ ਤੱਕ ਸ਼ੁਧੀਕਰਣ ਲਈ ਲੈਣਾ ਸੀ। ਉਹਨਾਂ ਨੇ ਉਨ੍ਹਾਂ ਤੇ ਅਤਰ ਲਗਾਉਣੇ ਸਨ ਅਤੇ ਕਈ ਤਰ੍ਹਾਂ ਦੇ ਸ਼ਿੰਗਾਰ ਕਰਨੇ ਸਨ, ਅਤੇ ਉਹਨਾਂ ਨੂੰ ਚੰਗੀ ਤਰ੍ਹਾਂ ਤਿਆਰ ਕਰਨਾ ਸੀ, ਤਾਂ ਕਿ ਉਹ ਰਾਜੇ ਦੇ ਸਾਹਮਣੇ ਜਾ ਸਕਣ।

159 ਹੁਣ, ਇਹ ਬਿਲਕੁਲ ਇਸੇ ਢੰਗ ਨਾਲ ਹੈ ਜਿਸ ਤਰ੍ਹਾਂ ਸੰਸਾਰ ਕਲੀਸਿਯਾ ਨੂੰ ਤਿਆਰ ਕਰਨਾ ਚਾਹੁੰਦਾ ਹੈ। ਸੰਸਾਰ ਨਾਲ ਇਸਦੀ ਸਜਾਵਟ ਕਰਨੀ, ਦੁਨਿਆਵੀ ਚੀਜ਼ਾਂ ਦੇ ਤਰੀਕੇ ਅਨੁਸਾਰ ਕਰਨਾ; ਹੋਰ ਮੈਂਬਰ ਇਕੱਠੇ ਕਰਨ ਦਾ ਯਤਨ ਕਰਨਾ, ਆਪਣੀ ਸੰਗਤੀ ਵਿੱਚ ਕਿਸੇ ਵੀ ਤਰ੍ਹਾਂ ਦੀ ਚੀਜ਼ ਨੂੰ ਲੈ ਲੈਣਾ। ਮੇਰੇ ਖੁਦਾ! ਇਹ ਇੱਕ ਘਿਰਣਾਯੋਗ ਗੱਲ ਹੈ। ਇੱਕ ਸੰਸਥਾ ਦੂਸਰੀ ਨੂੰ ਪਛਾੜਨ ਦੀ ਕੋਸ਼ਿਸ਼ ਕਰ ਰਹੀ ਹੈ, ਮੈਂਬਰ ਬਣਾਉਣ ਲਈ ਕਿਸੇ ਵੀ ਤਰ੍ਹਾਂ ਦੇ ਆਦਮੀ ਨੂੰ ਲੈ ਲੈਂਦੀ ਹੈ। ਤੁਸੀਂ ਉਹਨਾਂ ਨੂੰ ਇਸ ਸੰਸਥਾ ਵਿੱਚ ਲੈ ਸੱਕਦੇ ਹੋ, ਪਰ ਉਹ ਕਦੇ ਵੀ ਮਸੀਹ ਦੀ ਸੰਗਤ ਵਿੱਚ ਨਹੀਂ ਆਉਣਗੇ ਜਦ ਤੱਕ ਕਿ ਉਹ ਪ੍ਰਮੇਸ਼ੁਰ ਦੇ ਆਤਮਾ ਨਾਲ ਸ਼ੁਧ ਅਤੇ ਨਵਾਂ ਜਨਮ ਪ੍ਰਾਪਤ ਨਹੀਂ ਕਰ ਲੈਂਦੇ। ਇਹ ਸੱਚ ਹੈ। ਹੋ ਸੱਕਦਾ ਹੈ, ਉਹਨਾਂ ਦਾ ਨਾਮ ਇੱਥੋਂ ਪੁਸਤਕ ਵਿੱਚ ਹੋਵੇ, ਪਰ ਉਥੋਂ ਉੱਪਰ, ਲੇਕਿ ਜੀਵਨ ਦੀ ਪੁਸਤਕ ਵਿੱਚ ਨਹੀਂ, ਜਦ ਤੱਕ ਕਿ ਇਹ ਪ੍ਰਭੂ ਯਿਸੂ ਦੇ ਲਹੂ ਨਾਲ ਨਹੀਂ ਲਿਖਿਆ ਜਾਂਦਾ ਹੈ।

160 ਸਾਰੀਆਂ ਅੰਰਤਾਂ ਨੇ, ਉਹਨਾਂ ਨੇ ਸੁਹਣੀਆਂ ਵਿਖਣ ਲਈ ਆਪਣੇ ਆਪ ਨੂੰ ਤਿਆਰ ਕੀਤਾ। ਅਤੇ, ਐਹ, ਮੈਂ ਕਲਪਨਾ ਕਰਦਾ ਹਾਂ ਕਿ ਉਹ ਅਸਲ ਵਿੱਚ ਕਿਸੇ ਵਰਗੀਆਂ ਲਗਣਾ ਚਾਹ ਰਹੀਆਂ ਸਨ, ਹੋ ਸੱਕਦਾ ਹੈ ਸ਼ਾਇਦ ਪਹਿਲੀ ਇਸਤਰੀ ਜਾਂ ਕਿਸੇ ਹੋਰ ਵਾਂਗ। ਉਹਨਾਂ ਸਾਰੀਆਂ ਨੇ ਆਪਣੇ ਆਪ ਨੂੰ ਤਿਆਰ ਕਰਨਾ ਸੀ, ਕਿਉਂਕਿ ਉਹ ਰਾਜੇ ਦੇ ਸਾਹਮਣੇ ਹਾਜ਼ਰ ਹੋਣ ਜਾ ਰਹੀਆਂ ਸਨ।

161 ਮੈਂ ਕਲਪਨਾ ਕਰਦਾ ਹਾਂ ਕਿ ਅੱਜ ਇਹ ਹੀ ਹਾਲ ਸਾਡੇ ਸੱਭ ਚਰਚਾਂ ਦਾ ਹੈ। ਉਹ ਆਪਣੇ ਆਪ ਨੂੰ ਦੁਨੀਆਵੀ ਤਰੀਕੇ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਦੁਨਿਆਵੀ ਮਨੋਰੰਜਨ ਅਤੇ ਦੁਨੀਆਵੀ ਚੀਜ਼ਾਂ ਅੰਦਰ ਹਨ, ਉਹ ਕੰਮ ਕਰ ਰਹੇ ਹਨ ਜਿਹੜੇ ਦੁਨੀਆਵੀ ਹਨ, ਸੰਸਾਰ ਨਾਲ ਸਬੰਧ ਰੱਖ ਰਹੇ ਹਨ, ਸੋਚ ਰਹੇ ਹਨ ਕਿ ਉਹ ਮਹਾਰਾਜਾ ਨੂੰ ਮਿਲ ਸੱਕਦੇ ਹਨ। ਪ੍ਰਮੇਸ਼ੁਰ ਇਸ ਦੀ ਪ੍ਰਵਾਹ ਨਹੀਂ ਕਰਦਾ ਹੈ। ਉਹ ਇਸ ਨੂੰ ਨਫਰਤ ਕਰਦਾ ਹੈ। ਪਰ ਅਸੀਂ ਦੁਨੀਆਂ ਵਰਗੇ ਕੰਮ ਕਰਨਾ ਚਾਹੁੰਦੇ ਹਾਂ।

162 ਸਾਡੇ ਕਈ ਚਰਚ, ਜਿਵੇਂ ਮੈਂ ਕਿਹਾ ਹੈ, ਉਹਨਾਂ ਨੇ ਹੱਦਾਂ ਨੂੰ ਹੋਠਾਂ ਕਰ ਦਿੱਤਾ ਹੈ, ਡੀਕਨਾਂ ਅਤੇ ਹੋਰ ਕਈਆਂ ਨੂੰ, ਚਰਚ ਦੇ ਅੰਦਰ ਲਿਆ ਰਹੇ ਹਨ, ਅਤੇ ਕਈ ਵਾਰ ਪਾਦਰੀਆਂ ਨੂੰ ਜਿਹਨਾਂ ਨੇ ਚਾਰ ਜਾਂ ਪੰਜ ਵਾਰ ਵਿਆਹ ਕਰਵਾਇਆ ਹੋਇਆ ਹੈ, ਅਤੇ - ਅਤੇ ਉਹਨਾਂ ਵਿੱਚੋਂ ਕਈ ਉਹ ਹਨ ਜਿਹੜੇ ਸਿਗਰਟਾਂ ਪੀਂਦੇ ਹਨ। ਕਹਿੰਦੇ ਹਨ, "ਉਹ ਇਸ ਤੇ ਕਾਬੂ ਪਾ ਲੈਣਗੇ। ਉਹ ਠੀਕ ਹੋ ਜਾਣਗੇ।" ਅੱਜ ਰਾਤ ਇੱਕ ਆਦਮੀ ਨੂੰ ਸ਼ਰਾਬ ਦੇ ਅਹਾਤੇ ਤੋਂ ਲੈਂਦੇ ਹਨ ਅਤੇ ਅਗਲੀ ਗਤ ਉਸਨੂੰ ਪੁਲਪਿਟ ਤੇ ਖੜ੍ਹਾ ਕਰ ਦਿੰਦੇ ਹਨ। ਮੈਂ ਇਸ ਤਰ੍ਹਾਂ ਦੀ ਕਿਸੇ ਚੀਜ਼ ਵਿੱਚ ਵਿਸ਼ਵਾਸ ਨਹੀਂ ਕਰਦਾ ਹਾਂ। ਮੈਂ ਵਿਸ਼ਵਾਸ ਕਰਦਾ ਹਾਂ ਆਦਮੀ ਨੂੰ ਪਹਿਲਾਂ ਪਰਖਿਆ ਜਾਣਾ ਚਾਹੀਦਾ ਹੈ, ਇਹ ਸਹੀ ਹੈ, ਉਸਨੂੰ ਪਰਖਿਆ ਜਾਣਾ ਚਾਹੀਦਾ ਹੈ। ਮੈਂ ਤੁਹਾਨੂੰ ਦੱਸਦਾ ਹਾਂ, ਬਹੁਤ ਵਾਰ ਅਸੀਂ ਬੁਲਾਉਂਦੇ ਹਾਂ ...

163 ਮੈਂ ਪਵਿੱਤਰ ਆਤਮਾ ਦੇ ਬਪਤਿਸਮੇ ਵਿੱਚ ਨਿਹਚਾ ਕਰਦਾ ਹਾਂ। ਮੈਂ ਪਰਾਈਆਂ ਭਾਖਿਆਂ ਬੋਲਣ ਵਿੱਚ ਨਿਹਚਾ ਕਰਦਾ ਹਾਂ, ਪਰ ਮੈਂ ਸੋਚਦਾ ਹਾਂ ਅਸੀਂ ਇਸ ਉਤੇ ਜਰੂਰਤ ਤੋਂ ਜਿਆਦਾ ਧਿਆਨ ਦੇ ਰਹੇ ਹਾਂ। ਇੱਕ ਆਦਮੀ ਪਰਾਈ ਭਾਖਿਆ ਬੋਲ ਸੱਕਦਾ ਹੈ, ਅਤੇ ਇੱਕ ਅੰਰਤ ਪਰਾਈ ਭਾਖਿਆ ਬੋਲ ਸੱਕਦੀ ਹੈ, ਅਤੇ ਜੇ ਉਸ ਆਦਮੀ ਜਾਂ ਅੰਰਤ ਦਾ ਜੀਵਨ ਉਸ ਪਰਾਈ ਭਾਖਿਆ ਨਾਲ ਮੇਲ ਨਹੀਂ ਖਾ ਰਿਹਾ ਜੋ ਤੁਸੀਂ ਬੋਲ ਰਹੇ ਹੋ, ਤਾਂ ਫਿਰ ਇਹ ਗਲਤ ਪਰਾਈ ਭਾਖਿਆ ਹੈ, ਕਿਉਂਕਿ ਪਵਿੱਤਰ ਆਤਮਾ ਤੁਹਾਨੂੰ ਬਾਈਬਲ ਵਰਗੇ ਕੰਮ ਕਰਨ ਵਾਲਾ ਬਣਾਵੇਗਾ ਹੈ। ਇਹ ਤੁਹਾਨੂੰ ਮਸੀਹ ਦੇ ਢਾਂਚੇ ਦੀ ਭਰਪੂਰੀ ਤੱਕ ਲੈ ਕੇ ਆਵੇਗਾ।

164 ਤੁਸੀਂ ਉਸ ਆਦਮੀ ਨੂੰ ਲਓ ਜਿਹੜਾ ਪਰਾਈ ਭਾਖਿਆ ਬੋਲਦਾ ਹੈ, ਅਤੇ ਉਸ ਅੰਦਰ ਇੰਨਾ ਗੁੱਸਾ ਹੈ ਕਿ ਲੜਨ ਵਾਲੀਆਂ ਮੱਖੀਆਂ ਵਾਂਗ, ਅਤੇ ਗੁਆਂਢੀਆਂ ਬਾਰੇ ਗੱਲਾਂ ਕਰਦਾ ਹੈ, ਅਤੇ ਇਸੇ ਤਰ੍ਹਾਂ ਦੇ ਕਈ ਹੋਰ ਕੰਮ ਕਰਦਾ ਹੈ। ਕਿਵੇਂ, ਕੀ ਤੁਸੀਂ ਇਸ ਨੂੰ ਪਵਿੱਤਰ ਆਤਮਾ ਕਹਿੰਦੇ ਹੋ? ਇਹ ਨਹੀਂ ਹੋ ਸੱਕਦਾ ਹੈ। ਜੀਨਹੀਂ, ਸ਼੍ਰੀਮਾਨ।

165 ਪਵਿੱਤਰ ਆਤਮਾ, ਨਰਮਾਈ, ਅਨੰਦ, ਸ਼ਾਂਤੀ, ਧੀਰਜ, ਭਲਿਆਈ, ਹਲੀਮੀ, ਸੰਜਮ, ਨਿਹਚਾ ਹੈ। ਪਵਿੱਤਰ ਆਤਮਾ, ਇਹ ਆਤਮਾ ਦੇ ਫਲ ਹਨ, ਜਿਹੜੇ ਪਵਿੱਤਰ ਆਤਮਾ ਜੀਵਤ ਪ੍ਰਮੇਸ਼ਰ ਦੀ ਕਲੀਸਿਯਾ ਵਿੱਚ ਪੈਦਾ ਕਰਦਾ ਹੈ, ਮਿਠਾਸ, ਅਤੇ ਹਲੀਮੀ, ਦੀਨਤਾ, ਇੱਕ ਦੂਸਰੇ ਲਈ ਪਿਆਰ, ਧੀਰਜ।

166 ਜੇ ਭਾਈ ਗਲਤ ਚਲਾ ਜਾਂਦਾ ਹੈ, ਉਸਨੂੰ ਬੱਸ ਕੁੱਟਣ ਨਾ ਲੱਗ ਜਾਓ, ਜਾਂ ਕੁਝ ਹੋਰ ਨਾ ਕਰੋ। ਉਸਦੇ ਪਿੱਛੇ ਜਾਓ ਅਤੇ ਵੇਖੋ ਜੇ ਤੁਸੀਂ ਉਸਨੂੰ ਵਾਪਿਸ ਲਿਆ ਸਕੋ। ਪ੍ਰਚਾਰਕ ਇਹ ਕੰਮ ਕਰੇ ਉਸਦੀ ਉਡੀਕ ਨਾ ਕਰੋ। ਤੁਸੀਂ ਇਹ ਕਰੋ, ਕੋਈ ਹੋਰ ਇਹ ਕਰੋ। ਪ੍ਰਚਾਰਕ ਇਹ ਸਾਰਾ ਕੁਝ ਨਹੀਂ ਕਰ ਸੱਕਦਾ ਹੈ, ਅਤੇ ਨਾ ਹੀ ਡੀਕਨ ਕਰ ਸੱਕਦੇ ਹਨ। ਹਰ ਕੋਈ ਇਸ ਮਸੀਹ ਦੀ ਦੇਰ ਦਾ ਮੈਂਬਰ ਹੈ, ਉਸਨੂੰ ਦੂਸਰੇ ਦੇ ਪਿੱਛੇ ਜਾਣਾ ਚਾਹੀਦਾ ਹੈ। ਸਾਡੇ ਕੋਲ ਹੈ ... ਅਤੇ ਜੇ ਸਾਡੇ ਅੰਦਰ ਮਸੀਹ ਦਾ ਆਤਮਾ ਹੈ ਤਾਂ ... ਉਸਨੇ ਮਹਾਨ ਦ੍ਰਿਸ਼ਟਾਂਤ ਸਿਖਾਇਆ ਹੈ। ਉਹਨਾਂ ਨੇ ਨਿੱਜੀਨਿੱਵਾਂ ਨੂੰ ਛੱਡ ਦਿੱਤਾ ਅਤੇ ਉਸ ਇੱਕ ਦੇ ਪਿੱਛੇ ਗਏ। ਸਾਡੇ ਕੋਲੋਂ ਇਹ ਹੀ ਕਰਨ ਦੀ ਉਮੀਦ ਕੀਤੀ ਜਾਂਦੀ ਹੈ ਪ੍ਰਿਤੁ ਅਸੀਂ ਕਹਿੰਦੇ ਹਾਂ, "ਔਹ, ਉਹਨਾਂ ਨੂੰ ਜਾਣ ਦਿਓ।" ਸਾਨੂੰ ਕਦੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਹੈ। ਸਾਨੂੰ ਹਲੀਮ, ਮਾਫ ਕਰਨ ਵਾਲੇ, ਧੀਰਜ ਕਰਨ ਵਾਲੇ, ਹੋਣਾ ਚਾਹੀਦਾ ਹੈ। ਇਹ ਪਵਿੱਤਰ ਆਤਮਾ ਦਾ ਫਲ ਹੈ।

167 ਹੁਣ, ਅਸੀਂ ਆਪਣੇ ਆਪ ਵਿੱਚ ਵੇਖਦੇ ਹਾਂ ਕਿ, ਅਸਤਰ, ਜਦ ਉਸਨੇ ... ਉਹਨਾਂ ਨੇ ਉਸਨੂੰ ਇਹਨਾਂ ਕਿਸੇ ਬਾਵਾਂ ਵਿੱਚ ਪੂਰੀ ਤਰ੍ਹਾਂ ਤਿਆਰ ਕਰਨ ਲਈ ਰੱਖ ਦਿੱਤਾ, ਉਸਨੂੰ ਅੰਜਿਹੀ ਬਣਾਉਣ ਲਈ ਕਿ ਉਹ ਰਾਜੇ ਦੇ ਸਾਹਮਣੇ ਲਿਆਂਦੀ ਜਾ ਸਕੇ। ਹੋ ਮੇਰੇ! ਉਸਨੇ ਇਹਦਾ ਇਨਕਾਰ ਕਰ ਦਿੱਤਾ। ਉਹ ਇਹ ਨਹੀਂ ਚਾਹੁੰਦੀ ਸੀ। ਉਹ ਜਿਸ ਤਰ੍ਹਾਂ ਦੀ ਸੀ ਉਸੇ ਤਰ੍ਹਾਂ ਦੀ ਹੀ ਬਾਹਰ ਜਾਣਾ ਚਾਹੁੰਦੀ ਸੀ। ਅਮੀਨ।

168 ਸਾਡੇ ਕੋਲ ਅੱਜ ਅਜਿਹੇ ਚਰਚ ਹਨ ਜਿਹੜੇ ਦੁਨੀਆਂ ਵਾਂਗ ਕੰਮ ਕਰਨਾ ਚਾਹੁੰਦੇ ਹਨ, ਜਾਂ ਕਿਉਂਕਿ ਅਸੀਂ ਬਹੁਤ ਜਿਆਦਾ ਹਾਂ। ਪ੍ਰਮੇਸ਼ਰ ਨੇ ਕਿਹਾ, “ਇੱਕ ਵਾਰ ਉਹ ਛੋਟਾ ਸੀ, ਉਹਨਾਂ ਉਸ ਦੀ ਸੇਵਾ ਕੀਤੀ। ਪਰ ਜਦ ਉਹ ਵੱਡਾ ਹੋ ਗਿਆ, ਫਿਰ ਉਹ ਉਸਨੂੰ ਭੁਲ ਗਏ।” ਇਹ ਸਹੀ ਹੈ।

169 ਜਦ ਸਾਡੇ ਕੋਲ ਇੱਥੋਂ ਹੇਠਾਂ ਗਲੀ ਵਿੱਚ ਕਿਸੇ ਬਾਂ ਟੀਨ ਦਾ ਡੱਬਾ ਸੀ, ਅਤੇ ਇਸਨੂੰ ਖੰਜਰੀ ਵਾਂਗ ਹੱਥਾਂ ਨਾਲ ਵਜਾਇਆ ਜਾਂਦਾ ਸੀ, ਅਤੇ ਇਸ ਨਾਲ ਪੁਰਾਣੀ ਗਿਟਾਰ ਝੰਕਾਰ ਦਿੰਦੀ ਸੀ, ਅਤੇ ਗਲੀਆਂ ਵਿੱਚ ਸੰਗਤੀਆਂ ਹੁੰਦੀਆਂ ਸਨ, ਤੁਸੀਂ ਹਲੀਮ ਸਾਓ। ਪਰ ਜਦ ਸਾਡੇ ਕੋਲ ਤੀਹ ਜਾਂ ਚਾਲੀ ਲੱਖ ਡਾਲਰ ਦੀਆਂ ਇਮਾਰਤਾਂ ਹੋਣ, ਅਤੇ ਇਸੇ ਤਰ੍ਹਾਂ ਦੀਆਂ ਵੱਡੀਆਂ ਚੀਜ਼ਾਂ ਹੋਣ, ਫਿਰ ਅਸੀਂ ਇੰਨੇ ਘਮੰਡੀ ਹੋ ਜਾਂਦੇ ਹਾਂ ਕਿ ਅਸੀਂ ਉਸ ਬਾਰੇ ਭੁਲ ਜਾਂਦੇ ਹਾਂ, ਸੰਸਾਰ ਦਾ ਰੰਗ ਚੜ੍ਹ ਜਾਂਦਾ ਹੈ।

170 ਮੈਂ ਇੱਕ ਦਿਨ ਕਿਸੇ ਜਗ੍ਹਾ, ਹੌਲੀਨੈਸ ਵਾਲੇ ਭਾਈ ਕੋਲ ਸੀ, ਉੱਥੋਂ ਕੁਝ ਲੋਕ ਸਨ ਜਿਹੜੇ ਉਸ ਲਈ ਕੰਮ ਕਰਦੇ ਸਨ। ਅਤੇ ਜੇ ਹਰ ਇੱਕ ਔਰਤ ਉੱਥੋਂ ਕਾਂਢੀ ਪੀਣ ਦੇ ਸਮੇਂ ਆਉਂਦੀ, ਉੱਥੋਂ ਹਰੇਕ ਔਰਤ ਦੇ ਵਾਲ ਕੱਟੇ ਹੋਏ ਸਨ ਅਤੇ ਲਿਪਸਟਿਕ ਲਈ ਹੋਈ ਸੀ। ਹੁਣ, ਤੁਸੀਂ ਕਹਿੰਦੇ ਹੋ, “ਭਾਈ ਬ੍ਰਾਨਹਮ ਤੁਹਾਡਾ ਇਸ ਤਰ੍ਹਾਂ ਕੀਹਣ ਦਾ ਕੰਮ ਨਹੀਂ ਹੈ।” ਮੇਰਾ ਕੰਮ ਹੈ। ਬਾਈਬਿਲ ਇਹ ਕਹਿੰਦੀ ਹੈ। ਇਹ ਸਹੀ ਹੈ।

171 ਜਿਆਦਾ ਤਰ ਪੈਂਟੀਕਾਸਟਲ ਔਰਤਾਂ ਉਹ ਕੱਪੜੇ ਪਾਉਂਦੀਆਂ ਹਨ ਜਿਹੜੇ ਆਦਮੀਆਂ ਦੇ ਹਨ, ਅਤੇ ਪ੍ਰਮੇਸ਼ਰ ਕਹਿੰਦਾ ਹੈ ਕਿ ਇਹ ਉਸਦੀ ਨਜ਼ਰ ਵਿੱਚ ਘਿਣਾਉਣਾ ਹੈ। ਇਹ ਠੀਕ ਹੈ। ਇਸ ਤਰ੍ਹਾਂ ਤੁਸੀਂ ਕਿਵੇਂ ਸੁਰਗ ਵਿੱਚ ਜਾਣ ਦੀ ਉਮੀਦ ਕਰਦੇ ਹੋ? ਇਹ ਵਿਖਾਉਂਦਾ ਹੈ ਕਿ ਪਵਿੱਤਰ ਆਤਮਾ ਉੱਥੇ ਨਹੀਂ ਹੈ। ਜੇ ਉਸਦੇ ਵਿੱਚ ਉੱਥੋਂ ਪਾਵਿੱਤਰ ਆਤਮਾ ਹੁੰਦਾ ਤਾਂ ਇਹ ਤੁਹਾਨੂੰ ਦੇਸ਼ੀ ਠਹਿਰਾਉਂਦਾ। ਠੀਕ ਹੈ। ਅੱਹ, ਤੁਸੀਂ ਚੀਕਾਂ ਮਾਰ ਸੱਕਦੇ ਹੋ, ਪਰਾਈਆਂ ਭਾਖਿਆਂ ਬੋਲ ਸੱਕਦੇ ਹੋ, ਉੱਪਰ ਹੇਠਾਂ ਦੌੜ ਸੱਕਦੇ ਹੋ, ਆਤਮਾ ਵਿੱਚ ਡਾਨਸ ਕਰ ਸੱਕਦੇ ਹੋ। ਮੈਂ ਹਿੰਦੂਆਂ ਨੂੰ ਅਤੇ ਭਾਰਤੀਆਂ ਨੂੰ ਇਹ ਕਰਦੇ ਵੇਖਿਆ ਹੈ, ਅਤੇ ਇਸੇ ਤਰ੍ਹਾਂ ਸੱਭ ਕੁਝ ਹੁੰਦਾ ਹੈ। ਉਸਦਾ ਕੁਝ ਮਤਲਬ ਨਹੀਂ ਹੈ, ਜਦ ਤੱਕ ਜੇ ਤੁਸੀਂ ਕਹਿ ਰਹੇ ਹੋ, ਉਸਦਾ ਪ੍ਰਮਾਣ ਦੇਣ ਲਈ ਉੱਥੋਂ ਜੀਵਨ ਨਹੀਂ ਹੈ, ਪਾਵਿੱਤਰ ਆਤਮਾ ਦੀ ਸ਼ਕਤੀ ਲੋਕਾਂ ਦੇ ਰੱਬੀ ਜੀਵਨ ਜੀਣ ਲਈ ਹੁੰਦੀ ਹੈ। ਇਹ ਹੀ ਮਸੀਹ ਦੀ ਲਾੜੀ ਹੈ।

172 ਅਸਤਰ ਲਾੜੀ ਬਣਨ ਵਾਲੀ ਸੀ, ਇਸ ਲਈ ਉਹ ਸੰਸਾਰ ਦੇ ਕਿਸੇ ਵੀ ਸ਼ਿੰਗਾਰ ਨੂੰ ਨਹੀਂ ਚਹੁੰਦੀ ਸੀ। ਉਹ ਰਾਜੇ ਕੋਲ ਅੰਦਰ ਜਾਣਾ ਚਾਹੁੰਦੀ ਸੀ, ਬਸ ਉਸੇ ਤਰ੍ਹਾਂ ਜਿਸ ਤਰ੍ਹਾਂ ਪੈਂਟੀਕਾਸਟਲ ਔਰਤਾਂ ਨੂੰ ਆਪਣੇ ਆਪ ਨੂੰ ਸ਼ਾਅਰਨਾ ਚਾਹੀਦਾ ਹੈ, ਹਲੀਮ ਦੀਨ ਆਤਮਾ ਨਾਲ। ਅਤੇ ਜਦ ਇਹ

ਸਾਰੀਆਂ ਆਕਰਸ਼ਕ, ਵਸਟ ਲੇਡੀਜ, ਆਪਣੀਆਂ ਸਾਰੀਆਂ ਨਵੀਆਂ ਫੈਸ਼ਨ ਵਾਲੀਆਂ ਚੀਜ਼ਾਂ ਨਾਲ ਆਈਆਂ, ਰਾਜੇ ਨੇ ਉਹਨਾਂ ਨੂੰ ਵੇਖਿਆ, ਅਤੇ ਉਹਨਾਂ ਨੂੰ ਰਖੇਲਾਂ ਨਾਲ ਉਹਨਾਂ ਦੇ ਕਮਰਿਆਂ ਵਿੱਚ ਭੇਜ ਦਿੱਤਾ। ਪਰ ਜਦ ਇਹ ਅਸਤਰ ਉਸਦੀ ਨਜ਼ਰ ਸਾਹਮਣੇ ਆਈ, ਅਤੇ ਜਦ ਉਸਨੇ ਉਸ ਮਿਠੇ, ਨਮਰ ਹਲੀਮ ਆਤਮਾ ਤੇ ਝਾਤੀ ਮਾਰੀ, ਉਸਨੇ ਕਿਹਾ, “ਇਹ ਹੀ ਉਹ ਹੈ। ਜਾਓ ਜਾਕੇ ਮੁਕਟ ਲਿਆਓ ਅਤੇ ਉਸਦੇ ਸਿਰ ਉੱਤੇ ਰੱਖ ਦਿਓ। ਇਹ ਉਹ ਹੀ ਹੈ।”

173 ਉਹਨਾਂ ਨੂੰ ਉਸ ਕਿਸਮ ਦੇ ਆਤਮਾ ਨਾਲ ਝਿੰਗਾਰਨ ਦਿਓ, ਸਿਰਫ ਔਰਤਾਂ ਨੂੰ ਹੀ ਨਹੀਂ, ਪਰ ਆਦਮੀਆਂ ਨੂੰ ਵੀ, ਆਪਣੇ ਆਪ ਨੂੰ ਉਸ ਕਿਸਮ ਦੇ ਆਤਮਾ ਨਾਲ ਝਿੰਗਾਰਨ ਦਿਓ। ਪਵਿੱਤਰ, ਮਿਠੇ, ਤਦ ਤੁਸੀਂ ਲਾੜੀ ਬਣਨ ਲਈ ਤਿਆਰ ਹੋ ਰਹੇ ਹੋ। ਅਸਤਰ ਨੇ ਆਪਣੇ ਦਿਲ ਨੂੰ ਸ਼ੁਧ ਕੀਤਾ।

174 ਇਸ ਬਾਹਰਲੇ ਦੀ ਅਸੀਂ ਬਹੁਤ ਜਿਆਦਾ ਪ੍ਰਵਾਹ ਕਰਦੇ ਹਾਂ, ਅੱਹ, ਇਸ ਉੱਤੇ ਤਾਂ ਝੁਰੜੀਆਂ ਹਟਾਉਣ ਵਾਲੇ ਬਹੁਤ ਸਾਰੇ ਪਦਾਰਥ ਚਾਹੀਦੇ ਹਨ, ਅਤੇ ਇਸਦੇ ਬਾਰੇ ਬਹੁਤ ਕੁਝ - ਹੈ ਇਸਦੇ ਨਾਲ ਜਾਣ ਲਈ।

175 ਇੱਥੇ ਕੁਝ ਸਮੇਂ ਪਹਿਲਾਂ ਦੀ ਗੱਲ ਹੈ, ਮੈਂ ਟੈਨੈਸੀ ਦੇ ਅਜਾਇਬ ਘਰ ਵਿੱਚ ਖੜਾ ਸੀ। ਮੈਂ ਇੱਕ ਛੇਟੀ ਜਿਹੀ ਥਾਂ ਰਾਹੀਂ ਲੰਘਿਆ ਅਤੇ ਉੱਤੇ ਮਨੁੱਖੀ ਸ਼ਰੀਰ ਦਾ ਵਿਸ਼ਲੇਸ਼ਣ ਵਿਖਾਇਆ ਗਿਆ ਸੀ। ਇਹ ਇਸ ਬਾਰੇ ਸੀ ਕਿ ਇੱਕ ਮਨੁੱਖੀ ਸ਼ਰੀਰ ਦਾ ਭਾਰ ਇੱਕ ਸੌ ਪੰਜਾਹ ਪੈੱਡ, ਪਰ ਰਸਾਇਣ ਵਿੱਚ ਉਸਦੀ ਕੀਮਤ ਚੁਰਾਸੀ ਸੈਂਟ। ਹਣ, ਤੁਸੀਂ ਕੁਝ ਹੋ, ਕੀ ਤੁਸੀਂ ਚੁਰਾਸੀ ਸੈਂਟ ਨਹੀਂ ਹੋ? ਅਤੇ ਕੁਝ ਇਸਤਰੀਆਂ, ਪੈਂਟੀਕਾਸਟਲ ਇਸਤਰੀਆਂ, ਪੰਜ ਸੌ ਡਾਲਰ ਦਾ ਫਰ ਵਾਲਾ ਕੋਟ ਪਾ ਕੇ ਅਤੇ ਆਪਣਾ ਸਿਰ ਚੁੱਕ ਕੇ ਤੁਰਦੀਆਂ ਹਨ, ਜੇ ਮੀਂਹ ਪਵੇ ਤਾਂ ਇਹ ਉਹਨਾਂ ਨੂੰ ਭਬਾ ਦੇਵੇਗਾ, ਅਤੇ ਕੈਮੀਕਲ ਵਿੱਚ, ਉਹ ਚੁਰਾਸੀ ਸੈਂਟ ਦੇ ਵੀ ਯੋਗ ਨਹੀਂ ਹਨ, ਇਹ ਸਰੀ ਹੈ। ਇਹ ਸੱਚ ਹੈ, ਇਹ ਮਜ਼ਾਕ ਨਹੀਂ ਹੈ। ਇਹ ਸੱਚਾਈ ਹੈ। ਚੁਰਾਸੀ ਸੈਂਟ, ਮੁਸ਼ਕਿਲ ਨਾਲ ਮੁਰਗੀਆਂ ਦੇ ਖੁੱਚੇ ਵਿੱਚ ਸਫੈਦੀ ਕੀਤੀ ਜਾ ਸੱਕਦੀ ਹੈ, ਅਤੇ ਥੋੜਾ ਜਿਹਾ ਕੈਲਸੀਅਮ ਆਦਿ। ਚੁਰਾਸੀ ਸੈਂਟ, ਤੁਸੀਂ ਵੇਖਦੇ ਹੋ ਇਸ ਭਿਆਨਕ ਅੰਤ ਨੂੰ।

176 ਤੁਸੀਂ ਰੈਸਟੋਰੈਂਟ ਵਿੱਚ ਜਾਂਦੇ ਅਤੇ ਵੇਖਦੇ ਹੋ ... ਇੱਕ ਸੂਪ ਦੀ ਕਟੋਰੀ ਲੈਂਦੇ ਹੋ, ਅਤੇ ਉਸ ਵਿੱਚ ਮੱਕੜੀ ਹੋਵੇ, ਤੁਸੀਂ ਰੈਸਟੋਰੈਂਟ ਤੇ ਮੁਕੱਦਮਾ ਕਰ ਦਿੰਦੇ ਹੋ।

177 ਪ੍ਰੰਤੂ ਤੁਸੀਂ ਸ਼ੈਤਾਨ ਨੂੰ ਆਪਣੇ ਨੱਕ ਦੇ ਹੇਠ ਉਸ ਗੰਦੇ ਟੈਲੀਵਿਜਨ ਅਤੇ ਤਾਜ਼ ਦੇ ਰਾਹੀਂ ਆਉਣ ਦਿੱਗੇ ਅਤੇ ਇਸ ਨੂੰ ਨਿੱਗਲ ਜਾਓਗੇ, ਅਤੇ ਉਹ ਤੁਹਾਡੇ ਤੋਂ ਗੰਦੇ ਕੱਪੜੇ ਪੁਆਏਗਾ, ਇਹਨਾਂ ਅੱਤਰਾਂ ਤੋਂ ਟਾਈਟ ਕੱਪੜੇ ਪੁਆਏਗਾ, ਜਿਹੜੇ ਕਿ ਉਹਨਾਂ ਦੀ ਚਮੜੀ ਨਾਲ ਚਿੰਬੜੇ ਹੁੰਦੇ ਹਨ, ਅਤੇ ਇਸ ਹਾਲਤ ਵਿੱਚ ਗਲੀ ਵਿੱਚ ਚਲੀਆ ਜਾਂਦੀਆਂ ਹਨ। ਅਤੇ ਮੇਰੀ ਭੈਣ ਕੀ ਤੂੰ ਜਾਣਦੀ ਹੈਂ, ਮੈਂ ਇਹ ਮਜ਼ਾਕ ਕਰਨ ਲਈ ਨਹੀਂ ਕਹਿ ਰਿਹਾ ਹਾਂ। ਤੁਸੀਂ ਮੈਨੂੰ ਰਾਲਤ ਸਮਝਦੇ ਹੋ।

178 ਸਣੋ! ਮੈਂ ਇਹ ਕਹਿ ਰਿਹਾ ਹਾਂ। ਤੁਸੀਂ ਇਸ ਤਰ੍ਹਾਂ ਕਰ ਰਹੀਆਂ ਹੋ, ਨਿਆਂ ਵਾਲੇ ਦਿਨ ਤੁਸੀਂ ਵਿਭਚਾਰਨ ਗਿਣੀਆਂ ਜਾਓਗੀਆ। ਠੀਕ ਹੈ। ਯਿਸੂ ਨੇ ਕਿਹਾ, “ਜਿਹੜਾ ਕਿਸੇ ਔਰਤ ਨੂੰ ਬੁਰੀ ਨਿਗਾਹ ਨਾਲ ਵੇਖਦਾ ਹੈ, ਉਹ ਆਪਣੇ ਮਨ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਾ।” ਅਤੇ ਜਦ ਉਸ ਪਾਪੀ ਨੂੰ ਵਿਭਚਾਰ ਕਰਨ ਲਈ ਜਵਾਬ ਦੇਣਾ ਪਵੇਗਾ, ਇਹ ਕੌਣ ਹੈ? ਤੁਸੀਂ

ਹੋ। ਤੁਸੀਂ ਇਸਦਾ ਕਾਰਨ ਹੋ। ਤੁਸੀਂ। ਇਹ ਸਹੀ ਹੈ। ਜੇ ਤੁਸੀਂ ਆਪਣੇ ਆਪ ਨੂੰ ਸੰਸਾਰ ਵਾਂਗ ਪੇਸ਼ ਕੀਤਾ, ਅਤੇ ਸੰਸਾਰਕ ਕੱਪੜੇ ਪਹਿਨੇ, ਕਿ ਆਦਮੀ ਤੁਹਾਨੂੰ ਵੇਖਣ।

**179** ਮੈਂਇਹਇੱਕ ਵਾਰਇਸ ਤਰ੍ਹਾਂਕਿਹਾ, ਲੂਈਵਿਲੇ, ਕੰਨਟਕੀ ਦੀਇੱਕ ਅੰਰਤ ਨੇਕਿਹਾ, "ਚੰਗਾ। ਸ਼੍ਰੀਮਾਨਬ੍ਰਾਨਹਾਮ ਇੱਧਰਸੁਣ। ਮੈਂਤੈਨੂੰਹੁਣੇਹੀਸਮਝਾਉਂਦੀਹਾਂ!"

ਮੈਂਕਿਹਾ, "ਜੀਹਾਂ, ਮੈਡਮ?"

ਉਸਨੇ ਕਿਹਾ, "ਉਹ ਸਿਰਫ ਇਸ ਕਿਸਮ ਦੇ ਹੀ ਕੱਪੜੇ ਬਣਾਉਂਦੇ ਹਨ।"

ਮੈਂਕਿਹਾ, "ਉਹ ਸਿਲਾਈ ਮਸ਼ੀਨਾਂ ਵੀ ਬਣਾਉਂਦੇ ਹਨ ਅਤੇ ਸਮਾਨ ਵੇਚਦੇ ਹਨ।"

**180** ਇਹ ਇਸ ਲਈ ਹੈ ਕਿਉਂਕਿ ਤੁਸੀਂ ਇਸ ਤਰ੍ਹਾਂ ਚਹੁੰਦੇ ਹੋ। ਤੁਹਾਡੇ ਵਿੱਚ ਕੋਈ ਖਰਾਬੀ ਹੈ। ਇਹ ਬਿਲਕੁਲ ਠੀਕ ਹੈ। ਤੁਸੀਂ ਇਹ ਇਸ ਲਈ ਨਹੀਂ ਕਰਦੇ ਕਿਉਂਕਿ ਇਹ ਫੈਸ਼ਨ ਹੈ। ਤੁਸੀਂ ਇਸ ਲਈ ਨਹੀਂ ਕਰਦੇ ਕਿ ਤੁਹਾਨੂੰ ਕਰਨਾ ਚਾਹੀਦਾ ਹੈ। ਤੁਸੀਂ ਇਹ ਕਰਦੇ ਹੋ ਕਿਉਂਕਿ ਤੁਸੀਂ ਕਰਨਾ ਚਾਹੁੰਦੇ ਹੋ।

**181** ਤੁਸੀਂ ਤੰਬਾਕੂਨੋਸ਼ੀ ਕਰਦੇ ਹੋ ਕਿਉਂਕਿ ਤੁਸੀਂ ਕਰਨਾ ਚਹੁੰਦੇ ਹੋ। ਤੁਹਾਨੂੰ ਕਰਨਾ ਜ਼ਰੂਰੀ ਨਹੀਂ ਹੈ। ਮੈਂ ਸੋਚਦਾ ਹਾਂ, ਸੱਭ ਤੋਂ ਮੂਰਖਾਂ ਵਾਲੀ ਗੱਲ ਜੋ ਮੈਂ ਕਰਦੇ ਵੇਖੀ ਇਹ ਹੈ ਕਿ ਜਨਾਨੀ ਗਲੀ ਵਿੱਚ ਜਾ ਰਹੀ ਹੈ, ਜਿਵੇਂ ਤੁਸੀਂ ਸਾਰੇ ਵੇਖਦੇ ਹੋ, ਮੋਟਰ ਕਾਰ ਵਿੱਚ ਜਾਂਦੇ ਉਹਨਾਂ ਨੇ ਆਪਣੀਆਂ ਉੱਗਲਾਂ ਵਿੱਚ ਸਿਰਾਰਟਾਂ ਫੜੀਆਂ ਹੁੰਦੀਆਂ ਹਨ। ਕਿਵੇਂ, ਇਹ ਨਿਰਾਦਰ ਵਾਲੀ ਗੱਲ ਹੈ। ਇਹ ਸੱਭ ਤੋਂ ਵੱਡਾ ਪੰਜਵਾਂ ਸਤੰਭ ਲੇਖਕ ਦਾ ਅੰਦੇਲਨ ਸੀ ਜੋ ਕਿ ਸਾਡੇ ਦੇਸ਼ ਵਿੱਚ ਹੋਇਆ ਸੀ, ਜਦ ਡਾਕਟਰ ਅਤੇ ਮੈਡੀਕਲ ਸਾਈੰਸ ਕੀਹ ਰਹੀ ਹੈ, ਇਹ ਕੈਂਸਰ ਅਤੇ ਸੱਭ ਕਾਸੇ ਨਾਲ ਭਰਿਆ ਹੋਇਆ ਹੈ। ਪਰ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਸਾਰਾ ਸਮਾਂ ਸੇਵਨ ਕਰਦੇ ਰਹਿੰਦੇ ਹਨ।

**182** ਇੱਕ ਅੰਰਤ ਨੂੰ ਵੇਖੋ, ਜਿਸਨੂੰ ਮਸ਼ੀਨੀ ਹੋਣਾ ਚਾਹੀਦਾ ਹੈ, ਉਹ ਕਿਨਾਰੇ ਤੇ ਰਲੇ ਮਿਲੇ ਨਹਾਉਣ ਵਾਲੇ ਥਾਵਾਂ ਤੇ, ਨਹਾਉਣ ਵਾਲੇ ਕੱਪੜੇ ਪਹਿਨੇ, ਉੱਥੇ ਲੇਟੀਆਂ ਹੋਈਆਂ ਹਨ। ਮੈਨੂੰ ਦੋ ਲੜਕੀਆਂ ਮਿਲੀਆਂ। ਮੈਂਇਹ ਨਹੀਂ ਕਹਿੰਦਾ ਕਿ ਉਹਨਾਂ ਨੂੰ ਇਹ ਨਹੀਂ ਕਰਨਾ ਚਾਹੀਦਾ। ਉਹਨਾਂ ਕਿਹਾ ਕਿ ਉਹ ਯੂਪ (SUN) ਵਿੱਚ ਬੈਠ ਕੇ ਸਨਾਨ ਕਰ ਰਹੀਆਂ ਹਨ। ਉਹ ਪੁੱਤਰ (SON) ਦਾ ਸਨਾਨ ਕਰਨਗੀਆਂ, ਜੇ ਮੈਂ ਜੀਉਂਦਾ ਰਿਹਾ। ਉਹ ਪੁੱਤਰ ਹੈ। ਸਮਝੇ? ਉਹ ਸ਼੍ਰੀਮਾਨ ਬ੍ਰਾਨਹਾਮ ਦਾ ਪੁੱਤਰ ਹੋਵੇਗਾ, ਜੋ ਕਿ ਉਸ ਵੱਡੇ ਸਮੂਹ ਵਿੱਚ ਹੋਵੇਗਾ। ਮੈਂ ਨਿਹਚਾ ਕਰਦਾ ਹਾਂ, ਇਹ ਗਲਤ ਹੈ।

**183** ਫਿਰ ਅਸੀਂ ਆਪਣੇ ਆਪ ਨੂੰ ਆਖਦੇ ਹਾਂ, "ਅੱਹ, ਅਸੀਂ ਤਾਂ ਪੈਂਟੀਕਾਸਟਲ ਚਰਚ ਦੇ ਮੈਂਬਰ ਹਾਂ।" ਅੱਹ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।" ਠੀਕ ਹੈ। ਪੈਂਟੀਕਾਸਟਲ ਚਰਚ ਨੂੰ, ਅੱਗੇ ਤੋਂ ਲੈ ਕੇ ਪਿੱਛੇ ਤੱਕ, ਤੱਹਿਖਾਨੇ, ਭੁਗ੍ਗੀਹਿ ਤੋਂ ਛੱਡ ਤੱਕ ਸਫ਼ਾਈ ਦੀ ਲੋੜ ਹੈ। ਇਹ ਸਹੀ ਹੈ। ਅਤੇ ਤਾਂ ਵੀ, ਇਸ ਸਾਰੇ ਦੇ ਵਿੱਚ, ਇਹ ਸੱਭ ਤੋਂ ਵਧੀਆ ਹੈ ਜੋ ਸਾਡੇ ਕੋਲ ਹੈ। ਪਰ ਇਹ ਸੱਕਦਾ ਹੈ...

**184** ਜਿਵੇਂ ਕ੍ਰਾਂਤੀਕਾਰੀ ਅਤੇ ਜਾਨ ਆੱਡ ਆਰਕ ਦੇ ਸਮੇਂ ਵਿੱਚ ਹੋਇਆ ਸੀ। ਫਰਾਂਸ ਨੂੰ ਕ੍ਰਾਂਤੀਕਾਰੀ ਦੀ ਲੋੜ ਸੀ, ਫਿਰ ਉਹਨਾਂ ਨੂੰ ਵਿਰੋਧੀ ਕ੍ਰਾਂਤੀਕਾਰੀ ਚਾਹੀਦੇ ਸਨ ਤਾਂ ਕਿ ਉਹ ਉਹਨਾਂ ਕੁਝ ਗੱਲਾਂ ਨੂੰ ਠੀਕ ਕਰ ਸਕਣ ਜਿਹਨਾਂ ਦਾ ਉਹ ਵਿਰੋਧ ਕਰ ਰਹੇ ਸਨ।

185 ਅਤੇ ਪੈਟੀਕਾਸਟਲ ਚਰਚ ਨੂੰ ਕ੍ਰਾਂਤੀਕਾਰੀ ਲੋੜ ਹੈ। ਠੀਕ ਹੈ। ਯਕੀਨਨ ਲੋੜ ਹੈ। ਉਹਨਾਂ ਚੀਜ਼ਾਂ ਦਾ ਵਿਰੋਧ ਜਿਹੜੀਆਂ ਗਲਤ ਹਨ, ਅਤੇ ਜਿਹੜੀਆਂ ਠੀਕ ਹਨ ਉਹਨਾਂ ਨੂੰ ਕਬੂਲ ਕਰਨਾ, ਅਮੀਨ, ਪੰਵੱਤਰ ਆਤਮਾ ਦਾ ਤਾਜ਼ਾ ਬਪੀਤਸਮਾ : "ਇੱਕ ਕਲੀਸਿਯਾ ਜੋ ਆਪਣੇ ਆਪ ਨੂੰ ਤਿਆਰ ਕਰਦੀ ਹੈ!"

186 ਯਾਦ ਰੱਖੋ, ਇਹ ਕਦੇ ਨਹੀਂ ਹੋਵੇਗਾ ... ਤੁਸੀਂ ਨਹੀਂ ਕਹਿ ਸੱਕਦੇ, "ਚੰਗਾ, ਹੁਣ, ਮੈਂ ਇਸ ਨਾਲ ਸਬੰਧ ਰੱਖਦਾ ਹਾਂ, ਅਸੰਬਲੀਜ਼ਨਾਲ। ਮੈਂ ਫੌਰਸਕੇਅਰ ਨਾਲ ਸਬੰਧ ਰੱਖਦਾ ਹਾਂ, ਜਾਂ ਚਰਚ ਆਂਡ ਗਾੱਡ ਨਾਲ, ਜਾਂ ਜੀਸਸ ਨੇਮ ਨਾਲ", ਜਾਂ - ਜਾਂ ਬਾਕੀ ਸਾਰਿਆਂ ਵਿੱਚੋਂ ਕਿਸੇ ਨਾਲ। ਨਾਹ! ਤੁਸੀਂ ਉਹਨਾਂ ਵਿੱਚੋਂ ਕਿਸੇ ਵਿੱਚ ਨਹੀਂ ਜਾ ਸੱਕਦੇ ਹੋ।

187 ਪ੍ਰਮੇਸ਼ਰ ਨੇ ਤੁਹਾਨੂੰ ਵਿਅਕਤੀਗਤ ਬੁਲਾਇਆ ਹੈ। ਅਤੇ ਇਹ ਤੁਸੀਂ ਹੋ ਜਿਹਨਾਂ ਨੇ ਸਾਫ਼ ਹੋਣਾ ਹੈ, ਕਿਉਂਕਿ, "ਉਹ ਪਰਾਈਆਂ ਜਾਤੀਆਂ ਵਿੱਚੋਂ ਲੋਕਾਂ ਨੂੰ ਲੈ ਰਿਹਾ ਹੈ, ਆਪਣੇ ਨਾਮ ਲਈ, ਆਪਣੀ ਲਾਜ਼ੀ ਹੋਣ ਲਈ, ਪਰਾਈ ਜਾਤੀ ਵਿੱਚੋਂ।"

188 ਅਸਤਰ ਨੇ ਆਪਣੇ ਆਪ ਨੂੰ ਸਾਫ਼ ਕੀਤਾ। ਉਸਨੇ ਆਪਣੇ ਹਿਰਦੇ ਨੂੰ ਸਾਫ਼ ਕੀਤਾ। ਇਹ ਹੀ ਸੀ ਜੋ ਉਸਨੇ ਸਾਫ਼ ਕੀਤਾ। ਇਹ ਹੀ ਹੈ ਜਿਹਦੀ ਕਲੀਸਿਯਾ ਨੂੰ ਜਰੂਰਤ ਹੈ : ਹਿਰਦਾ ਸਾਫ਼ ਕਰਨ ਦੀ।

"ਤੁਸੀਂ ਆਪਣਾ ਹਿਰਦਾ ਕਿਸ ਤਰ੍ਹਾਂ ਸਾਫ਼ ਕਰਦੇ ਹੋ, ਭਾਈ ਬ੍ਰਾਨਹਾਮ?"

189 "ਬਾਣੀ ਦੇ ਜਲ ਨਾਲ ਧੋਤੇ ਜਾਣ ਰਾਹੀਂ, ਯਿਸੂ ਮਸੀਹ ਦੇ ਲਹੂ ਦੇ ਰਾਹੀਂ।"

190 ਬਾਈਬਲ ਆਖਦੀ ਹੈ ਕਿ ਇੱਕ ਔਰਤ ਲਈ ਇਸ ਤਰ੍ਹਾਂ ਦਾ ਕੰਮ ਕਰਨਾ ਗਲਤ ਹੈ, ਅਤੇ ਆਦਮੀ ਲਈ ਉਸ ਨੂੰ ਕਰ ਲੈਣ ਦੇਣਾ। ਇਹ ਤੁਸੀਂ ਦੇਣੋਂ ਹੋ। ਉਹ ਆਦਮੀ ਜਿਹੜਾ ਆਪਣੀ ਪਤਨੀ ਨੂੰ ਬਾਹਰ ਗਲੀ ਵਿੱਚ ਨੰਗੀ ਜਾਣ ਦਿੰਦਾ ਹੈ, ਇਸ ਤਰ੍ਹਾਂ ਦੇ ਕੱਪੜੇ ਪੰਹਿਨ ਕੇ, ਮੇਰੇ ਕੋਲ ਉਸ ਨੂੰ ਆਦਮੀ ਕਹਿਣ ਲਈ ਜਗ ਜਿੰਨਾ ਵੀ ਆਦਰ ਨਹੀਂ ਹੈ। ਉਹ ਕਠਪੁਤਲੀ ਹੈ। ਉਹ ਉਸ ਨੂੰ ਕਲੰਕ ਲਾਵਾਉਣ ਲਈ ਵਰਤ ਰਹੀ ਹੈ। ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ। ਤੁਹਾਨੂੰ ਆਦਮੀ ਹੋਣਾ ਚਾਹੀਦਾ ਹੈ।

191 ਅਤੇ ਇੱਕ ਪਾਸਟਰ ਆਪਣੇ ਚਰਚ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਲੈ ਲਵੇਗਾ, ਬਚਾਈ ਇਸਦੇ ਕਿ ਉਹ ਮੰਚ ਉੱਤੋਂ ਧਮਾਕਾ ਕਰਕੇ ਉਸ ਵਿੱਚੋਂ ਸਾਰੀ ਕਾਲਖ ਬਾਹਰ ਕੱਢੇ। ਉਹ ਕਮਜ਼ੋਰ ਹੈ। ਸਾਨੂੰ ਜਿਸਦੀ ਲੋੜ ਹੈ, ਉਹ ਹੈ ਖੁਸ਼ਬੁਖਰੀ ਦੇ ਆਦਮੀ, ਰਬੜ ਦੇ ਦਸਤਾਨਿਆਂ ਵਾਲੇ ਨਹੀਂ, ਬਲਕਿ ਵਚਨ ਨਾਲ, ਪੰਵੱਤਰ ਆਤਮਾ ਦੀ ਸਾਮਰਥ ਅਤੇ ਪ੍ਰਮਾਣ ਵਾਲੇ। ਬਾਈਬਲ ਕਹਿੰਦੀ ਹੈ ਕਿ ਇਹ ਚੀਜ਼ਾਂ ਗਲਤ ਹਨ। ਲੋਕਾਂ ਲਈ ਇਸ ਤਰੀਕੇ ਨਾਲ ਕਰਨਾ, ਇਸ ਤਰ੍ਹਾਂ ਦਾ ਕੰਮ ਕਰਨਾ ਗਲਤ ਹੈ। ਅਤੇ ਹਰੇਕ ਥਾਂ, ਇਸ ਦਾ ਪ੍ਰਚਾਰ ਹੋਣਾ ਚਾਹੀਦਾ ਹੈ, ਅਤੇ ਜੀਉਣਾ ਚਾਹੀਦਾ ਹੈ। ਜਾਂ ਕਲੀਸਿਯਾ ਨੂੰ ਸ਼ੁੱਧ ਹੋਣ ਦੀ, ਸਾਫ਼ ਹੋਣ ਦੀ ਜਰੂਰਤ ਹੈ।

192 ਅਸਤਰ ਨੇ ਪ੍ਰਮੇਸ਼ਰ ਅੱਗੇ ਆਪਣੇ ਦਿਲ ਨੂੰ ਸ਼ੁੱਧ ਕੀਤਾ, ਹਲੀਮ ਅਤੇ ਨਮਰ ਆਤਮਾ ਨਾਲ ਚੱਲੀ, ਇੱਕ ਕਲੀਸਿਯਾ ਜਿਹੜੀ ਯਿਸੂ ਮਸੀਹ ਦੀ ਲਾਜ਼ੀ ਬਣਨ ਜਾ ਰਹੀ ਹੈ। ਹੁਣ, ਯਾਦ ਰੱਖੋ, ਅਸਤਰ ਨੇ ਦੁਨੀਆਵੀ ਗਹਿਣੇ ਪੰਹਿਨਣ ਤੋਂ ਇਨਕਾਰ ਕਰ ਦਿੱਤਾ। ਰਾਜੇ ਦੇ ਸਾਹਮਣੇ ਜਾਣ ਲਈ, ਉਸਨੇ ਆਪਣੇ ਦਿਲ ਵਿੱਚ ਆਤਮਾ ਲਿਆ।

193 ਅਤੇ ਅੱਜ ਔਰਤ, ਉਹ ਕਲੀਸਿਯਾ ਜਿਹੜੀ ਸੋਚਦੀ ਹੈ ਕਿ ਉਹ ਅੰਦਰ ਜਾ ਰਹੀ ਹੈ, ਕਿਉਂਕਿ ਉਸ ਕੋਲ ਵੱਧ ਗਿਣਤੀ ਹੈ, ਉਹ ਸੱਭ ਤੋਂ ਵਧੀਆ ਕੱਪੜੇ ਪਹਿਨਣ ਵਾਲੇ ਲੋਕ ਹਨ, ਉਹਨਾਂ ਦੀ ਜਥੇਬੰਦੀ ਸੱਭ ਤੋਂ ਵੱਡੀ ਹੈ, ਸ਼ਹਿਰ ਦਾ ਸੱਭ ਤੋਂ ਵੱਡਾ ਚਰਚ ਉਹਨਾਂ ਦਾ ਹੈ, ਅਤੇ ਇਸੇ ਤਰ੍ਹਾਂ ਦੀਆਂ ਹੋਰ ਗੱਲਾਂ, ਜੇ ਤੁਸੀਂ ਇਸ ਉੱਤੇ ਨਿਰਭਰ ਹੋ ਤਾਂ ਤੁਸੀਂ ਇਸ ਤੋਂ ਲੱਖਾਂ ਮੀਲ ਢੂਰ ਖੁੰਝ ਜਾਓਗੇ।

194 ਇਹ ਮਿਠੀ, ਪੰਵੱਤਰ, ਭਲੀ ਵਚਨ ਦੀ ਆਤਮਾ ਹੈ, "ਬਾਣੀ ਦੇ ਜਲ ਨਾਲ ਧੋਤੀ ਹੋਈ," ਅਤੇ ਵਚਨ ਤੁਹਾਡੇ ਅੰਦਰ। ਇਹ ਨਲ੍ਹਾਏ ਅਥਵਾ ਧੋਤੇ ਜਾਣਾ ਹੈ, ਆਮੀਨ। ਕਲੀਸਿਯਾ ਨੂੰ ਧੋਤੇ ਜਾਣ ਦੀ ਲੋੜ ਹੈ, ਸੰਪੂਰਣ ਵਚਨ ਨਾਲ ਧੋਤੇ ਜਾਣ ਦੀ ਜ਼ਰੂਰਤ ਹੈ। ਇਹ ਸਹੀ ਹੈ। ਬਸ ਇੱਕ ਹਿੱਸੇ ਦੇ ਧੋਤੇ ਜਾਣ ਦੀ ਨਹੀਂ, ਬਲਕਿ ਪੂਰੇ ਵਚਨ ਨਾਲ ਧੋਤੇ ਜਾਣ ਦੀ, ਸਾਫ਼ ਕਰਨ ਦੀ ਲੋੜ ਹੈ, "ਮਸੀਹ ਵਿੱਚ ਨਵੀਂ ਸਹਿਜ ਬਣਨਾ।"

195 ਯਿਸੂ ਮਸੀਹ ਦੀ ਲਾੜੀ ਰੰਦੀ ਲਾੜੀ ਨਹੀਂ ਹੈ। ਉਹ ਆਪਣੇ ਲਈ ਰੰਦੀ ਲਾੜੀ ਨਹੀਂ ਲਵੇਗਾ।

196 ਜੇਕਰ ਕੋਈ ਔਰਤ ਸ਼ਾਦੀ ਕਰਾਉਣ ਲਈ ਆਉਂਦੀ ਹੈ, ਅਤੇ ਉਹ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਬਾਹਰੋਂ ਸੂਰਾਂ ਦੇ ਵਾੜੇ ਵਿੱਚੋਂ ਆਈ ਹੋਵੇ, ਕੋਈ ਆਦਮੀ ਜਿਹੜਾ ਆਪਣੇ ਆਪ ਵਿੱਚ ਕੁਝ ਮਾਣ ਮੰਨਿਆ ਦਾ ਰੱਖਦਾ ਹੈ ਉਸ ਨਾਲ ਸ਼ਾਦੀ ਨਹੀਂ ਕਰਾਏਗਾ।

197 ਅਤੇ ਜਦ ਯਿਸੂ ਮਸੀਹ ਦੀ ਕਲੀਸਿਯਾ ਸ਼ਾਦੀ ਲਈ ਆਉਂਦੀ ਹੈ, ਸਾਰੇ ਸੰਸਾਰ ਨੂੰ ਆਪਣੇ ਨਾਲ ਚਿਪਕਾਏ ਹੋਏ, ਸੋਚਦੀ ਹੈ ਉਹ ਲਾੜੀ ਬਣਨ ਲਈ ਜਾ ਰਹੀ ਹੈ, ਮਸੀਹ ਦੀ ਲਾੜੀ ਇਸ ਤਰ੍ਹਾਂ ਦੀ ਨਹੀਂ ਹੋਵੇਗੀ। ਨਹੀਂ, ਸ਼੍ਰੀਮਾਨ ਜੀ।

ਮੈਨੂੰ ਜਲਦੀ ਕਰਨੀ ਚਾਹੀਦੀ ਹੈ।

198 ਨਾ ਹੀ ਮਸੀਹ ਦੀ, ਪ੍ਰਭੂ ਯਿਸੂ ਮਸੀਹ ਦੀ ਕਲੀਸਿਯਾ, ਉਹ ਕਲੀਸਿਯਾ ਅਪੂਰਣ (ਚਿੱਥੜੇ) ਨਹੀਂ ਹੈ, ਨਾ ਹੀ ਸੰਸਥਾਵਾਂ ਦੇ ਚਿੱਥੜੇ ਕੱਪੜੇ ਪਹਿਨੇ ਹੋਏ ਹੈ। ਉਸ ਨੂੰ ਕਿਸੇ ਵੱਡੀ ਸੰਸਥਾ ਦਾ ਮੈਂਬਰ ਹੋਣ ਦੀ ਜ਼ਰੂਰਤ ਨਹੀਂ ਹੈ। ਉਸ ਨੂੰ ਲਹੂ ਨਾਲ ਧੋਏ ਹੋਣ, ਲਹੂ ਨਾਲ ਖਰਿਦੇ ਹੋਏ ਹੋਣ ਦੀ ਲੋੜ ਹੈ। ਇਹ ਨਹੀਂ ਕਿਹੜੀ ਰਹੀ ਕਿ ਅਸੀਂ ਸੱਭ ਤੋਂ ਵੱਡੇ ਚਰਚ, ਸੱਭ ਤੋਂ ਵੱਡੀ ਸੰਸਥਾ ਨਾਲ ਸਬੰਧ ਰੱਖਦੇ ਹਾਂ, ਜਾਂ ਇਸ ਨਾਲ ਜਾਂ ਉਸ ਨਾਲ ਜਾਂ ਕਿਸੇ ਹੋਰ ਨਾਲ ਸਬੰਧ ਰੱਖਦੇ ਹਾਂ। ਉਸਨੇ ਆਪਣੇ ਮੁਕਤੀ ਦਾ ਤੇ ਯਿਸੂ ਮਸੀਹ ਦੇ ਲਹੂ ਨਾਲ ਸ਼ੁਧ ਹੋਣਾ ਹੈ, ਪਾਕ, ਪੰਵੱਤਰ, ਬਿਨਾ ਝੁਰੜੀ ਜਾਂ ਦਾਗ ਦੇ ਹੋਣਾ ਹੈ।

199 ਅਸਤਰ ਵਾਂਗੂੰ, ਗੁਪਤ ਮਨੁੱਖ ਹਿਰਦੇ ਦੇ ਅੰਦਰ, ਛੂਪਿਆ ਹੋਇਆ ਆਦਮੀ, ਮਨੁੱਖ ਦੇ ਦਿਲ ਵਿੱਚ, ਪ੍ਰਮੇਸ਼ੁਰ ਦੇ ਆਤਮਾ ਦੀ ਹਲੀਮੀ ਅਤੇ ਨਰਮਾਈ, ਦੁਨੀਆ ਦੀ ਸ਼ਾਨ ਜਾਂ ਸ਼ੈਕਤ ਨਹੀਂ।

200 ਮੈਂ ਹਮੇਸ਼ਾਂ ਹੀ ਕਿਹਾ ਹੈ, ਸੰਸਾਰ ਚਮਕਦਾ ਹੈ, ਖੁਸ਼ਬੁਰੀ ਭਖਦੀ ਹੈ। ਅੱਗ, ਇਹ ਲੱਖਾਂ ਹੀ ਮੀਲ ਢੂਰ ਹੈ, ਹਾਲੀਵੱਡ ਚਮਕਦਾ ਹੈ, ਜੀਵਤ ਪ੍ਰਮੇਸ਼ੁਰ ਦੀ ਕਲੀਸਿਯਾ ਸੁੰਦਰਤਾ, ਹਲੀਮੀ, ਮਿਠਾਸ, ਭੀਲਿਆਈ ਨਾਲ ਭਖਦੀ ਹੈ। ਇਹ ਸਹੀ ਹੈ।

201 ਅਸਤਰ ਆਪਣੇ ਆਪ ਨੂੰ ਦੁਨੀਆਂ ਦੇ ਸਾਰੇ ਅਧੁਨਿਕ ਕੱਪੜਿਆਂ ਨਾਲ ਸ਼ਿੰਗਾਰਨਾ ਨਹੀਂ ਚਾਹੁੰਦੀ ਸੀ। ਇਹ ਰਾਜੇ ਦੀ ਪਤਨੀ ਵਾਂਗ ਲੱਗਣਾ ਨਹੀਂ ਹੋਵੇਗਾ।

202 ਅਤੇ ਕੀ ਅਸੀਂ, ਸੰਸਾਰ ਦੇ ਵਾਂਗ ਹੋਣਾ ਚਾਹੁੰਦਾ ਹਾਂ, ਕੀ ਇਹ ਪਵਿੱਤਰ ਪੁਰਖ ਦੀ ਪਤਨੀ ਵਾਂਗ ਲੱਗੇਗਾ? ਅਸੀਂ, ਜੀਵਤ ਪ੍ਰਮੇਸ਼ੁਰ ਦੀ ਕਲੀਸਿਯਾ ਹੋਣ ਕਾਰਨ, ਆਪਣੇ ਆਪ ਨੂੰ ਦੁਨੀਆਂ ਦੀਆਂ ਚੀਜ਼ਾਂ ਨਾਲ ਸ਼ਿੰਗਾਰੀਏ, ਅਤੇ ਫਿਰ ਪਵਿੱਤਰ ਪੁਰਖ ਦੀ ਪਤਨੀ ਵਾਂਗ ਲੱਗੇਇਏ? ਕੀ ਇਹ ਸੁਭਾਵਕ ਲੱਗਦਾ ਹੈ?

203 ਜੇ ਤੁਸੀਂ ਅੱਜ ਕਿਸੇ ਆਦਮੀ ਨੂੰ ਵੇਖੋ, ਜਿਸਨੂੰ ਕਿ ਇੱਕ ਪਵਿੱਤਰ ਆਦਮੀ ਹੋਣਾ ਚਾਹੀਦਾ ਹੈ, ਅਤੇ ਉਸਦੀ ਪਤਨੀ ਇੱਥੋਂ ਪਹਿਲੀ ਇਸਤਰੀ ਵਾਂਗ ਆਉਂਦੀ ਹੈ, ਅਤੇ ਉਸਦੇ ਵਾਲ ਕਿਸੇ ਬਹੁਤ ਵੱਡੇ ਵਾਲ ਸੰਵਾਰਨ ਵਾਲੇ ਦੇ ਅਨੁਸਾਰ ਬਣਾਏ ਹੋਏ ਹੋਣ, ਇੱਕ ਪਾਸੇ ਤੋਂ ਲਾਲ ਅਤੇ ਦੂਸਰੇ ਪਾਸੇ ਤੋਂ ਹਰੇ ਹੋਣ, ਅਤੇ ਇੱਥੋਂ ਲੱਗਦਾ ਹੋਵੇ ਕਿ ਉਸਦੇ ਮੂੰਹ ਤੇ ਰੰਗ ਦੇ ਬੁਰਜ਼ ਦੀ ਟੱਕਰ ਲੱਗ ਗਈ ਹੋਵੇ, ਅਤੇ ਇਸੇ ਤਰ੍ਹਾਂ ਦੀਆਂ ਹੋਰ ਕਈ ਵਸਤਾਂ ਹੋਣ, ਗਲੀ ਵਿੱਚ ਬਹੁਤ ਹੀ ਤੰਗ ਚਮੜੀ ਨਾਲ ਚਿਪਕੇ ਕੱਪੜੇ ਪਾਏ ਹੋਏ, ਅਤੇ ਬਹੁਤ ਹੀ ਉੱਚੀ ਅੱਡੀ ਵਾਲੀਆਂ ਜੁੱਤੀਆਂ ਪਾ ਕੇ, ਵਲੋਟੇ ਖਾਂਦੇ ਹੋਏ, ਵਿਖਾਵਾ ਕਰਦੀ ਗਲੀ ਵਿੱਚ ਆਵੇ, ਅਤੇ ਕਹੋ, “ਇਹ ਪਵਿੱਤਰ ਆਦਮੀ ਦੀ ਪਤਨੀ ਹੈ?” ਮੈਂ ਮਜ਼ਾਕ ਨਹੀਂ ਕਰ ਰਿਹਾ ਹਾਂ। ਮੈਂ ਤਾਂ ਬਸ ਟਿੱਪਣੀ ਕਰ ਰਿਹਾ ਹਾਂ।

204 ਮੈਂ ਆਪਣੇ ਇੱਕ ਬਹੁਤ ਵੱਡੇ ਪੈਂਟੀਕਾਸਟਲ ਅੰਦੋਲਨ 'ਤੇ ਆਉਂਦਾ ਹਾਂ, ਜੇ ਇੱਥੋਂ ਕੁਝ ਸਮਾਂ ਪਹਿਲਾਂ ਹੋਇਆ ਸੀ। ਮੈਂ ਆਪਣਾ ਟੈਂਟ ਲਗਾਇਆ ਹੋਇਆ ਸੀ। ਅਤੇ ਪਾਸਟਰ ਨੇ ਮੈਨੂੰ ਕਿਹਾ, ਆਖਣ ਲੱਗਾ, “ਮੇਰੀ ਪਤਨੀ ਪਿਆਨੇ ਵਜਾਉਂਦੀ ਹੈ।”

ਮੈਂ ਕਿਹਾ, “ਭਾਈ ਜੀ ਇਹ ਬਹੁਤ ਵਧੀਆ ਗੱਲ ਹੈ।”

“ਉਸਦੇ ਪਿਆਨੇ ਵਜਾਉਣ ਤੇ ਤੁਹਾਨੂੰ ਕੋਈ ਇਤਰਾਜ਼ ਹੈ?”

ਮੈਂ ਕਿਹਾ, “ਨਹੀਂ, ਨਹੀਂ, ਸ੍ਰੀਮਾਨ। ਯਕੀਨਨ ਮੈਨੂੰ ਕੋਈ ਇਤਰਾਜ ਨਹੀਂ।”

205 ਅਤੇ ਉਹ ਪ੍ਰਬੰਧਕ ਕੋਲ ਚਲਾ ਗਿਆ। ਪ੍ਰਬੰਧਕ ਨੇ ਕਿਹਾ, ਭਾਈ ਬੈਕਸਟਰ, ਕਿਹਾ, “ਇਹ ਬਿਲਕੁਲ ਠੀਕ ਹੈ।”

206 ਉਸਨੇ ਕਿਹਾ, “ਭਾਈ ਬ੍ਰਾਨਹਾਮ, ਇੱਧਰ ਇੱਥੋਂ ਆਓ। ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੀ ਪਤਨੀ ਨੂੰ ਮਿਲੋ।” ਅਤੇ ਮੈਂ ਉੱਥੋਂ ਗਿਆ।

207 ਕਿਰਪਾ ਕਰਕੇ ਮੈਨੂੰ ਮੁਆਫ ਕਰਨਾ। ਸਮਝੋ? ਮੈਂ ਇਸਨੂੰ ਵਿਸ਼ੇਸ਼ ਕਥਨ ਬਣਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਮੈਂ ਇੱਕ ਟਿੱਪਣੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਸਮਝੋ?

208 ਅਤੇ ਉਸ ਅੰਗਰ ਨੇ ਇੱਥੋਂ ਇੱਕ ਕਿਸਮ ਦੀ ਹੱਥਾਂ ਅਤੇ ਨਹੂੰਅਂ ਨੂੰ ਪਾਲਿਸ਼ ਲਗਾਈ ਹੋਈ ਸੀ। ਮੈਨੂੰ ਨਹੀਂ ਪਤਾ। ਤੁਹਾਨੂੰ ਪਤਾ ਹੈ, ਉਹ ਸੱਭ ਵਸਤਾਂ, ਲਗਾਈਆਂ ਹੋਈਆਂ ਸਨ, ਅਤੇ ਮੈਂ ਆਪਣੇ ਜੀਵਨ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਕਦੇ ਨਹੀਂ ਵੇਖਿਆ, ਅਤੇ ਸੂਟ ਜੋ ਇੰਨਾ ਹੇਠਾਂ ਤੱਕ ਸੀ ਕਿ ਉਸਦੇ ਪਿਛੇ ਕੁਝ ਨਹੀਂ ਸੀ, ਅਤੇ ਮੁਸ਼ਕਿਲ ਨਾਲ ਕੁਝ ਵੀ ਹੇਠਾਂ ਨਹੀਂ ਸੀ। ਅਤੇ ਮੈਂ— ਮੈਂ ਆਪਣੀ ਜਿੰਦਗੀ ਵਿੱਚ ਪਹਿਲਾਂ ਇਸ ਤਰ੍ਹਾਂ ਦਾ ਕਦੇ ਨਹੀਂ ਵੇਖਿਆ। ਅਤੇ ਉਸਨੇ ਆਪਣੇ ਕੰਨਾਂ ਵਿੱਚ ਬਹੁਤ ਵੱਡੀਆਂ ਇਸ ਤਰ੍ਹਾਂ ਵਾਲੀਆਂ ਲਟਕਾਈਆਂ ਹੋਈਆਂ ਸਨ, ਅਤੇ ਉਸ ਤੇ ਬਹੁਤ ਕੁਝ ਲੱਗਾ ਹੋਇਆ ਸੀ।

209 ਅਤੇ ਮੈਂ ਲਾਗੇ ਵੇਖਿਆ। ਮੈਂ ਸੋਚਿਆ, "ਅੱਹ, ਮੈਂ ਮੈਂ ਇੱਕ ਬੈਪਟਿਸਟ ਹਾਂ, ਅਤੇ ਮੈਂ ਇਸ ਤੋਂ ਬੇਹਤਰ ਜਾਣਦਾ ਹਾਂ। ਮੈਂ ਫਿਰ ਦੁਬਾਰਾ ਵੇਖਿਆ। ਮੈਂ ਕਿਹਾ ..."

210 ਹੁਣ, ਕਿਰਪਾ ਕਰਕੇ, ਇਹ ਮਜ਼ਾਕ ਨਹੀਂ ਹੈ। ਪਰ ਮੈਨੂੰ ਭਾਈ ਨੂੰ ਇਹ ਕਹਿਣਾ ਪੈਣਾ ਸੀ, ਅਤੇ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਸਨੇ ਉਸਦੀ ਮੱਦਦ ਕੀਤੀ ਸੀ। ਮੈਂ ਇਹ ਭੇਦਭਾਵ ਲਈ ਨਹੀਂ ਕਹਿ ਰਿਹਾ ਹਾਂ, ਜੇ ਇਸ ਤਰ੍ਹਾਂ ਸੀ ਤਾਂ ਮੈਂ ਇੱਕ ਪਖੰਡੀ ਸੀ, ਵੇਖੋ, ਅਤੇ ਮੈਨੂੰ ਆਪਣੇ ਆਪ ਨੂੰ ਸਾਫ਼ ਕਰਨ ਦੀ ਲੋੜ ਹੈ।

ਮੈਂ ਕਿਹਾ, "ਮਿਸਟਰ, ਕੀ ਤੂੰ ਕਹਿੰਦਾ ਹੈ ਕਿ ਤੇਰੀ ਪਤਨੀ ਇੱਕ ਸੰਤ ਹੈ?"

ਉਸਨੇ ਕਿਹਾ, "ਅੱਹ, ਹਾਂ।"

211 ਮੈਂ ਕਿਹਾ, "ਉਹ ਤਾਂ ਮੈਨੂੰ ਹੰਟ ਲੱਗਦੀ ਹੈ।" ਮੈਂ ਕਿਹਾ, "ਮੈਂ - ਮੈਂ ਆਪਣੇ ਜੀਵਨ ਵਿੱਚ ਪਹਿਲਾਂ ਇਸ ਤਰ੍ਹਾਂ ਦੀ ਦਿੜ੍ਹਠੀ ਕਦੇ ਨਹੀਂ ਵੇਖੀ, ਅਤੇ ਇੱਕ ਸੇਵਕ ਦੀ ਪਤਨੀ ਨੂੰ। ਉਹ ਇੱਕ ਪਵਿੱਤਰ ਆਦਮੀ ਦੀ ਪਤਨੀ ਵਰਗੀ ਵਿਖਾਈ ਨਹੀਂ ਦਿੰਦੀ।"

212 ਅਤੇ ਨਾ ਹੀ ਜੀਵਤ ਪ੍ਰਮੇਸ਼ੂਰ ਦੀ ਕਲੀਸਿਯਾ, ਆਪਣੇ ਫੈਸ਼ਨਾਂ ਤੇ ਨਿਰਭਰ ਹੋਣ, ਚਾਹ ਪਾਰਟੀਆਂ ਅਤੇ ਬੰਕੇ ਪਾਰਟੀਆਂ, ਅਤੇ ਤਾਸ ਦੀਆਂ ਬੇਡਾਂ, ਅਤੇ ਨਾਚ ਰੰਗਾਂ, ਅਤੇ ਸਮਾਜਿਕ ਤੌਰ ਤੇ ਸੰਸਾਰ ਨਾਲ, ਇਸ ਤਰ੍ਹਾਂ ਦੇ ਆਪਣੇ ਸਿੰਗਾਰ ਕਰਨ ਵਾਲੀ, ਪਾਵਿੱਤਰ ਪ੍ਰਮੇਸ਼ੂਰ ਦੀ ਢੁਲਹਨ ਲੱਗਦੀ ਹੈ। ਜਦ ਉਹ ਸਿਗਾਰ ਪੀਂਦੀ ਹੈ, ਅਤੇ ਡਾਂਸ ਕਰਦੀ ਹੈ, ਅਤੇ ਪਾਰਟੀਆਂ, ਅਤੇ ਰਾਤ ਦੇ ਖਾਣੇ ਦੇ ਸੂਪ, ਅਤੇ ਕਾਂਕਟੇਲ ਡਰਿੰਕਿੰਗ, ਅਤੇ ਇਸੇ ਤਰ੍ਹਾਂ ਦੇ ਹੀ ਹੋਰ ਕੰਮ ਕਰਦੇ ਹਨ, ਅਤੇ ਕਹਿੰਦੇ ਹਨ ਕਿ ਉਹ ਲਾਝੀ ਹਨ? ਮੈਨੂੰ ਇਹ ਪਵਿੱਤਰ ਪੁਰਖ ਦੀ ਪਤਨੀ ਵਾਂਗ ਨਹੀਂ ਲੱਗਦੀ ਹੈ। ਨਹੀਂ ਜੀ, ਸ਼੍ਰੀਮਾਨ। ਉਹ ਇਸ ਤਰ੍ਹਾਂ ਦੀ ਚੀਜ਼ ਨੂੰ ਨਹੀਂ ਚੁਣੇਗਾ। ਉਹ ਅਜਿਹੀ ਔੱਤ ਚੁਣੇਗਾ ਜੇ ਸਹੀ ਹੈ, ਉਸ ਤਰ੍ਹਾਂ ਦੀ ਲੱਗੇ ਜਿਸ ਰਾਹੀਂ ਉਹ ਆਪਣਾ ਪ੍ਰਗਟਾਵਾ ਕਰ ਸਕੇ। ਮੈਂ ਵਿਸ਼ਵਾਸ ਕਰਦਾ ਹਾਂ ਕਿ ਇਹ ਸੱਚ ਹੈ। ਇਹ ਥੋੜਾ ਸੱਟ ਮਾਰਨ ਵਾਲਾ ਹੋ ਸੱਕਦਾ ਹੈ।

213 ਸੇਰੀ ਬੁੱਚੀ ਦੱਖਣ ਦੀ ਮਾਂ ਮਰ ਚੁੱਕੀ ਹੈ। ਜਦ ਮੈਂ ਇੱਕ ਛੇਟਾ ਲੜਕਾ ਸੀ, ਸਾਡੇ ਕੋਲ ਹੁੰਦਾ ਸੀ ... ਮੁਸ਼ਕਿਲ ਨਾਲ ਵੀ ਸਾਡੇ ਕੋਲ ਖਾਣ ਲਈ ਕੁਝ ਨਹੀਂ ਹੁੰਦਾ ਸੀ, ਅਤੇ ਸਾਡੇ ਕੋਲ ਕਾਲੇ ਮਟਰ ਅਤੇ ਮੱਕੀ ਦੀ ਰੋਟੀ ਹੁੰਦੀ ਸੀ। ਮੈਨੂੰ ਨਹੀਂ ਪਤਾ ਕਿ ਤੁਹਾਨੂੰ ਇਸ ਬਾਰੇ ਪਤਾ ਹੈ ਜਾਂ ਨਹੀਂ। ਸੇ ਸਾਡੇ ਕੋਲ ਨਹੀਂ ਸੀ ... ਸਾਰਾ ਸਾਲ ਭਰ ਉਸ ਕੋਲ ਗਰੀਸ ਨਹੀਂ ਹੁੰਦੀ ਸੀ, ਅਤੇ ਸਾਡੇ ਕੋਲ ਇੱਕ ਵੱਡਾ ਬਰਤਨ ਹੁੰਦਾ ਸੀ ਜਿਸ ਵਿੱਚ ਅਸੀਂ ਮੀਟ ਦੀ ਖੱਲ੍ਹ ਰੱਖਦੇ ਸੀ। ਅਸੀਂ ਇਹ ਉਥੋਂ ਲੈਂਦੇ ਸੀ ਜਿਥੋਂ ਝਟਕਈ ਮੀਟ ਕੱਟਦੇ ਸਨ ਅਤੇ ਖੱਲ੍ਹ ਸਾਨੂੰ ਦੇ ਦਿੰਦੇ ਸਨ। ਅਤੇ ਅਸੀਂ ਗਰੀਸ ਲੈਣ ਲਈ, ਇਸਨੂੰ ਪਿਘਲਾ ਲੈਂਦੇ ਸੀ, ਅਤੇ ਉਸ ਵਿੱਚ ਭਰ ਲੈਂਦੇ ਸੀ।

214 ਹਰ ਸ਼ਨੀਵਾਰ ਸ਼ਾਮ ਨੂੰ ਮੰਮੀ ਕਹਿੰਦੀ ਸੀ ਸਾਨੂੰ ਕੈਸਟਰ ਦੇ ਤੇਲ ਦੀ ਦਵਾਈ ਲੈਣ ਦੀ ਲੋੜ ਹੈ। ਅਤੇ ਮੈਂ - ਮੈਂ ਇਸ ਤਰ੍ਹਾਂ ਦੀ ਚੀਜ਼ ਨੂੰ ਲੈਣ ਲਈ ਖੜ੍ਹਾ ਨਹੀਂ ਰਹਿ ਸੱਕਦਾ ਸੀ। ਅਤੇ ਮੈਨੂੰ ਉਹ ਲੈਣੀ ਪੈਂਦੀ ਸੀ। ਮੈਂ ਉਸ ਕੋਲ ਆਉਂਦਾ ਸੀ, ਆਪਣੇ ਨੱਕ ਨੂੰ ਇਸ ਤਰ੍ਹਾਂ ਢੜ੍ਹ ਲੈਂਦਾ ਸੀ। ਮੈਂ ਕਹਿੰਦਾ, "ਮੰਮੀ, ਮੈਂ - ਮੈਂ ਬਸ ਇਸ ਨੂੰ ਖਾ ਨਹੀਂ ਸੱਕਦਾ।" ਮੈਂ ਕਹਿੰਦਾ, "ਇਹ ਮੈਨੂੰ ਬਹੁਤ ਬਿਮਾਰ ਕਰ ਦਿੰਦੀ ਹੈ।"

ਉਹ ਕਹਿੰਦੀ, "ਜੇ ਇਹ ਤੈਨੂੰ ਬਿਮਾਰ ਨਹੀਂ ਕਰਦੀ, ਤਾਂ ਇਹ ਤੇਰਾ ਕੁਝ ਭਲਾ ਨਹੀਂ ਕਰੇਗੀ।"

215 ਅਤੇ ਮੈਂ ਸੋਚਦਾ ਹਾਂ ਇਹ ਹੀ ਤਰੀਕਾ ਖੁਸ਼ਬਰੀ ਦਾ ਪ੍ਰਚਾਰ ਕਰਨ ਦਾ ਹੈ। ਜੇ ਇਹ ਤੁਹਾਨੂੰ ਥੋੜ੍ਹਾ ਜਿਹਾ ਝੰਜੇੜਦਾ ਨਹੀਂ ਹੈ, ਤੁਹਾਨੂੰ ਭਰਦਾ ਨਹੀਂ, ਤੁਹਾਡੀ ਆਤਮਿਕ ਭੋਜਨ ਪ੍ਰਯੋਗ ਵਿੰਦੀਆ ਠੀਕ ਕਰੋ, ਤੁਹਾਨੂੰ ਥੋੜ੍ਹਾ ਬਿਮਾਰ ਕਰੋ, ਤਾਂ ਕਿ ਤੁਸੀਂ ਆਪਣੀ ਪਰਖ ਬਾਈਬਲ ਨਾਲ ਕਰੋ, ਵੇਖੋ ਕਿ ਉਹ ਪੁਰਾਣਾ ਗੁੱਸਾ, ਸਵਾਰਥ, ਅਭਗਤੀ, ਸੰਸਾਰ ਨਾਲ ਪਿਆਰ, ਟੈਲੀਵੀਜ਼ਨ ਅਤੇ ਰਾਤ ਦੇ ਪ੍ਰੋਗਰਾਮ, ਅਤੇ ਚਰਚ ਦਾ ਖਾਲੀਪਨ, ਅਤੇ ਚਰਚ ਦੀਆਂ ਸੀਟਾਂ ਖਾਲੀ ਰੀਹਿ ਜਾਣਾ ਹਾਲੇ ਵੀ ਹੈ। ਜਦ ਕਿ ਤੁਹਾਨੂੰ ਯਿਸੂ ਵਾਂਗ ਉੱਥੇ ਬਾਹਰ ਹੋਣਾ ਚਾਹੀਦਾ ਹੈ, ਤੁਸੀਂ ਆਪਣੇ ਅੰਦਰ ਉਸਦਾ ਆਤਮਾ ਪਾਇਆ ਹੈ, ਤੁਸੀਂ ਕੋਸ਼ਿਸ਼ ਕਰ ਰਹੇ ਹੋ ਕਿ ਸਾਰੇ ਦੇਸ਼ ਦੇ ਲੋਕਾਂ ਨੂੰ ਆਪਣੇ ਚਰਚ ਵਿੱਚ ਲੈ ਆਓ ਤਾਂ ਕਿ ਉਹ ਮਸੀਹ ਨੂੰ ਕਬੂਲ ਕਰ ਲੈਣ। ਅਤੇ ਫਿਰ ਅਸੀਂ ਆਪਣੇ ਆਪ ਨੂੰ ਮਸੀਹ ਦੀ ਲਾੜੀ ਕਹਿੰਦੇ ਹਾਂ? ਅੌਹ, ਦੇਸਤੇ, ਕਿੰਨੀ ਦਯਾ ਵਾਲੀ ਗੱਲ ਹੈ!

216 ਸਮਾਂ ਆ ਗਿਆ ਹੈ।" ਉਸਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।" ਅੌਹ! "ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।" ਉਸਨੇ ਇਹਨਾਂ ਸਾਰੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਵੱਖਰਾ ਕਰ ਲਿਆ ਹੈ। ਯਾਦ ਰੱਖੋ, ਅਸਤਰ ਚੁਣੀ ਗਈ ਸੀ, ਬਾਕੀ ਸਾਰੀਆਂ ਰੱਦ ਦਿੱਤੀਆਂ ਗਈਆਂ ਸਨ। ਅਤੇ ਸਿਰਫ ਉਹੀ ਜਿਹਨਾਂ ਨਵਾਂ ਜਨਮ ਪਾਇਆ ਹੈ, ਜਿਹਨਾਂ ਪ੍ਰਮੇਸ਼ੁਰ ਦਾ ਆਤਮਾ ਪਾਇਆ ਹੈ, ਉਸ ਦਿਨ ਚੁਣੇ ਹੋਏ ਹੋਣਗੇ, ਅਤੇ ਮੰਹਿਮਾਂ ਦਾ ਤਾਜ ਉਸਦੇ ਸਿਰ ਉੱਤੇ ਪਾਇਆ ਜਾਵੇਗਾ। ਅਤੇ ਬਾਕੀ ਦੇ ਰੱਦ ਦਿੱਤੇ ਜਾਣਗੇ।

217 ਮੈਂ ਤੁਹਾਨੂੰ ਥੋੜ੍ਹਾ ਜਿਹਾ ਕੁਝ ਦੱਸਦਾ ਹਾਂ ਜੋ ਹੋਇਆ ਹੈ। ਮੈਂ- ਮੈਂ- ਮੈਂ ਇੱਕ ਮਿਸ਼ਨਰੀ ਹਾਂ, ਜਿਵੇਂ ਕਿ ਤੁਹਾਨੂੰ ਪਤਾ ਹੈ, ਪ੍ਰਚਾਰ ਦਾ, ਮਿਸ਼ਨਰੀ ਦਾ ਕੰਮ ਕਰਦਾ ਹਾਂ, ਲੱਗ ਭੱਗ ਸੱਤ ਵਾਰ ਮੈਂ ਸੰਸਾਰ, ਸਾਰੀ ਦੁਨੀਆਂ ਵਿੱਚ ਜਾ ਚੁੱਕਾ ਹੈ। ਜਿਆਦਾ ਸਮਾਂ ਨਈਂ ਹੋਇਆ, ਇੱਥੋਂ ਰੋਮ ਦੇ ਸ਼ਾਹਿਰ ਵਿੱਚ, ਰੋਮ ਕਲਾ ਦਾ ਇੱਕ ਮਹਾਨ ਸ਼ਾਹਿਰ ਹੈ। ਅਤੇ ਉੱਥੇ ਉਹਨਾਂ ਦਾ ਕਲਾ ਦਾ ਸਕੂਲ ਹੈ, ਅਤੇ ਸਾਡੇ ਬਹੁਤ ਸਾਰੇ ਅਮਰੀਕਨ ਜਵਾਨ ਲੜਕੇ ਲੜਕੀਆਂ ਇੱਕ ਜਾਂ ਦੇ ਸਾਲ ਦੀ ਟ੍ਰੈਨਿੰਗ ਕਰਨ, ਹਰ ਸਾਲ ਉੱਥੇ ਜਾਂਦੇ ਹਨ, ਸਿੱਖਣ ਲਈ ਕਿ ਤਸਵੀਰਾਂ ਤੇ ਰੰਗ ਕਿਵੇਂ ਕਰਨਾ ਹੈ। ਕੁਝ ਸਾਲ ਪਹਿਲਾਂ, ਕੁਝ ਅਮਰੀਕਨ ਜਵਾਨਾਂ ਦਾ ਢੁੰਢ ਇੱਥੇ ਆਇਆ ਸੀ, ਜਿਵੇਂ ਕਿ ਇਹ ਕਹਾਣੀ ਸੈਨੂੰ ਦੱਸੀ ਗਈ ਹੈ। ਅਤੇ ਜਦ ਉਹ ਉੱਥੇ ਗਏ, ਉਹ ਜੰਗਲੀ ਸੂਰਾਂ ਵਰਗੇ ਹੋ ਗਏ ਸਨ। ਜਦ ਉਹ ਉੱਥੇ ਸਨ, ਉਹ ਉਸੇ ਤਰ੍ਹਾਂ ਕਰਦੇ ਸਨ ਜਿਵੇਂ ਰੋਮੀ ਕਰਦੇ ਹਨ, ਬਾਹਰ ਜਾਂਦੇ ਅਤੇ ਸ਼ਰਾਬ ਪੀਂਦੇ, ਆਪਣੇ ਕੱਪੜੇ ਲਾਹ ਦਿੰਦੇ, ਅਤੇ ਬਹੁਤ ਕੁਝ ਕਰਦੇ ਸਨ, ਲੜਕੇ ਅਤੇ ਲੜਕੀਆਂ ਦੇਨੋਂ ਇਸ ਤਰ੍ਹਾਂ ਕਰਦੇ ਸਨ।

218 ਅਤੇ ਉੱਥੇ ਕੋਈ ਸਕੂਲ ਸੀ ਅਤੇ ਇਸ ਸਕੂਲ ਵਿੱਚ, ਇਹ ਇਹਨਾਂ ਅਮਰੀਕਨਾਂ ਦਾ ਢੁੰਢ ਆਇਆ ਅਤੇ ਉਹਨਾਂ ਵਿੱਚੋਂ ਹਰ ਇੱਕ, ਲੱਗ ਭੱਗ ਸਾਰਿਆਂ ਨੇ ਇਸੇ ਤਰ੍ਹਾਂ ਕੀਤਾ। ਪ੍ਰੰਤੂ ਕੁਝ ਵੀ ਹੋਵੇ, ਇੱਕ ਛੋਟੀ ਲੜਕੀ ਇਸ ਨੂੰ ਸਹਿਣ ਨਾ ਕਰ ਸਕੀ। ਉਹ ਅੰਦਰ ਹੀ ਰਹੀ। ਰਾਤ ਨੂੰ ਜਦ ਉਹ ਸਾਰੇ ਬਾਹਰ ਜਾਂਦੇ ਸ਼ਰਾਬ ਪੀਂਦੇ ਸਨ, ਉਹ ਪੜ੍ਹਦੀ ਸੀ। ਦਿਨ ਦੇ ਸਮੇਂ ਉਹ ਮਿਹਨਤ ਕਰਦੀ ਸੀ, ਪੜ੍ਹਦੀ ਸੀ। ਚੰਗਾ, ਉਹ ਸਾਰੇ ਸਕੂਲ ਵਿੱਚ ਹਾਸੇ ਦੀ ਪਾਤਰ ਬਣ

ਗਈ। ਅਤੇ ਉਸਨੇ ਆਪਣੇ ਆਪ ਨੂੰ ਇੱਕ ਅੰਰਤ ਦੇ ਵਾਂਗ ਰੰਖਿਆ, ਇੱਕ ਅੰਰਤ ਦੇ ਵਾਂਗ ਵਿਵਹਾਰ ਕੀਤਾ। ਭਾਵੇਂ ਕਿ ਜਵਾਨ ਰੋਮਨ ਲੜਕੇ ਅਤੇ ਹਰ ਕੋਈ ਉਸਦੇ ਆਲੇ ਦੁਆਲੇ ਸੀ, ਉਸਨੂੰ ਬਾਹਰ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਸਨ, ਉਸਨੇ ਇਹਦਾ ਇਨਕਾਰ ਕਰ ਦਿੱਤਾ। ਨਹੀਂ, ਸ਼੍ਰੀਮਾਨ ਜੀ। ਉਹ ਆਪਣੇ ਸਬਕਾਂ ਨਾਲ ਠਹਿਰੀ ਰਹੀ, ਚਿਤਰ ਬਣਾਉਣੇ ਅਤੇ ਰੰਗ ਕਰਨਾ ਆਦਿ ਸਿੱਖਦੀ ਰਹੀ। ਅਤੇ ਉਹ ਇਸ ਦੇ ਵਿੱਚ ਲੱਗੀ ਰਹੀ।

219 ਅੰਖਿਰਕਾਰ, ਉਸ ਜਗ੍ਹਾ ਦੇ ਇੱਕ ਬਜ਼ੁਰਗ ਸਰਪ੍ਰਸਤ ਨੇ ਉਸ ਤੇ ਨਿਗ੍ਰਾ ਰੱਖੀ ਕਿ ਉਹ ਇਹਨਾਂ ਤੋਂ ਬਹੁਤ ਜਿਆਦਾ ਭਿੰਨ ਹੈ, ਭਾਵੇਂ ਉਹ ਰੋਮਨ ਕੈਥੋਲਿਕ ਸੀ, ਪਰ ਉਸਨੇ ਇਸ ਲੜਕੀ ਤੇ ਨਿਗਾਹ ਰੱਖੀ ਕਿ ਉਹ ਕਿਸ ਤਰ੍ਹਾਂ ਵਿਵਹਾਰ ਕਰਦੀ ਹੈ। ਇੱਕ ਸ਼ਾਮ, ਉਹ ਜਵਾਨ ਲੜਕੀ ਪਾਰਕ ਵਿੱਚ ਸੀ, ਜਿੱਥੋਂ ਉਹ ਸਟੂਡੀਓ ਸੀ, ਕਿਵੇਂ, ਜਾ ਉੱਥੇ ਸੀ ਜਿੱਥੋਂ ਉਹਨਾਂ ਦਾ ਸਕੂਲ ਸੀ, ਉਹ ਸੈਦਾਨ ਵਿੱਚ ਜਾਂਦੀ ਹੈ, ਅਤੇ ਪਹਾੜ ਦੀ ਚੋਟੀ ਦੇ ਉੱਪਰ ਚੜ੍ਹ ਜਾਂਦੀ ਹੈ, ਅਤੇ ਸੂਰਜ ਛੁੱਥ ਰਿਹਾ ਸੀ। ਅਤੇ ਉਹ ਆਪਣੇ ਸੁੰਦਰ, ਸਾਫ਼ ਚਿਹਰੇ ਨਾਲ ਉੱਥੇ ਉੱਪਰ ਖੜ੍ਹੀ ਸੀ, ਅਤੇ ਉਸਦੇ ਵਾਲ ਹੇਠਾਂ ਲਟਕ ਰਹੇ ਸਨ, ਅਤੇ ਉਹ ਉਸ ਪਾਸੇ ਵੇਖ ਰਹੀ ਸੀ ਜਿੱਧਰ ਸੂਰਜ ਛੁੱਥ ਰਿਹਾ ਸੀ।

220 ਬਜ਼ੁਰਗ ਸਰਪ੍ਰਸਤ ਵਾੜੇ ਵਿੱਚ ਫ਼ਹੁੜੇ ਨਾਲ ਸਫ਼ਾਈ ਕਰ ਰਿਹਾ ਸੀ। ਜਦ ਕਿ ਉਹ ਸਫ਼ਾਈ ਕਰ ਰਿਹਾ ਸੀ, ਉਸਨੇ ਲੜਕੀ ਤੇ ਨਿਗਾਹ ਰੱਖੀ। ਕਿਸੇ ਚੀਜ਼ ਨੇ ਉਸਨੂੰ ਬਸ ਕਹਿਣਾ ਸ਼ੁਰੂ ਕੀਤਾ, "ਜਾਹ, ਜਾ ਕੇ ਉਸ ਨਾਲ ਗੱਲ ਕਰ।" ਸੋ ਉਸਨੇ ਆਪਣਾ ਫ਼ਹੁੜਾ ਹੇਠਾਂ ਰੱਖ ਦਿੱਤਾ, ਉਸਨੇ ਆਪਣਾ ਤਿਰਛਾ ਟੇਪ ਉਤਾਰਿਆ, ਅਤੇ ਉੱਥੇ ਚਲਾ ਗਿਆ ਜਿੱਥੋਂ ਉਹ ਜਵਾਨ ਲੜਕੀ ਸੀ ਆਪਣਾ ਗਲਾ ਸਾਫ਼ ਕੀਤਾ। ਉਹ ਮੁੜੀ। ਉਸਨੇ ਕਿਹਾ, "ਮਿਸ, ਮੈਨੂੰ ਮੁਆਫ਼ ਕਰਨਾ।"

ਉਸਨੇ ਕਿਹਾ, "ਜੀ ਹਾਂ, ਸ਼੍ਰੀਮਾਨ। ਯਕੀਨਨ।"

221 ਅਤੇ ਉਸਨੇ ਧਿਆਨ ਦਿੱਤਾ ਕਿ ਉਹ ਰੋ ਰਹੀ ਸੀ। ਬਾਕੀ ਲੋਕ ਰਾਤ ਦੇ ਵੱਡੇ ਮੌਜ ਮੇਲੇ ਲਈ ਬਾਹਰ ਸਨ। ਉਸਨੇ ਕਿਹਾ, "ਮੈਡਮ, ਮੈਂ ਉਮੀਦ ਕਰਦਾ ਹਾਂ ਕਿ ਤੂੰ ਮੈਨੂੰ ਸਹੀ ਤਰੀਕੇ ਨਾਲ ਸਮਝੇਗੀ, ਜੇ ਮੈਂ ਤੇਰੇ ਨਾਲ ਗੱਲ ਕਰਨ ਜਾ ਰਿਹਾ ਹਾਂ।" ਕਿਹਾ, "ਤੂੰ ਹੁਣ, ਲੱਗਭੱਗ ਦੋ ਸਾਲਾਂ ਤੋਂ ਇੱਥੋਂ ਹੈਂ। ਅਤੇ ਮੈਂ ਧਿਆਨ ਕੀਤਾ ਹੈ ਕਿ ਉਹ ਝੁੰਢ ਜਿਹਦੇ ਨਾਲ ਤੂੰ ਆਈਂ ਹੈਂ, ਉਹ ਲਗਾਤਾਰ ਬਾਹਰ ਪਾਰਟੀਆਂ ਵਿੱਚ ਰਹਿੰਦੇ ਹਨ, ਅਤੇ ਹਮੇਸ਼ਾਂ ਹੀ, ਸ਼ਰਾਬ ਪੀ ਕੇ ਰਾਤ ਤੂੰ ਆਉਂਦੇ ਹਨ ਅਤੇ ਆਂਧਿਆਂ ਦੇ ਕੱਪੜੇ ਨਹੀਂ ਹੁੰਦੇ, ਅਤੇ ਹੋਰ ਕਈ ਕੁਝ ਕਰਦੇ ਹਨ। ਪਰ ਮੈਂ ਵੇਖਿਆ ਹੈ ਕਿ ਤੂੰ ਕਿਸੇ ਇਸ ਤਰ੍ਹਾਂ ਦੀਆਂ ਪਾਰਟੀਆਂ ਵਿੱਚ ਨਹੀਂ ਜਾਂਦੀ ਹੈਂ।" ਅਤੇ ਕਿਹਾ, "ਮੈਂ-ਮੈਂ ਧਿਆਨ ਦਿੱਤਾ ਹੈ ਕਿ, ਤੂੰ ਹਮੇਸ਼ਾਂ ਸਮੁੰਦਰ ਦੇ ਪਾਰ ਵੇਖਦੀ ਰਹਿੰਦੀ ਹੈਂ। ਸ਼ਾਮ ਦੇ ਵਕਤ, ਤੂੰ ਚੱਲ ਕੇ ਇੱਥੋਂ ਆਉਂਦੀ ਹੈਂ, ਅਤੇ ਹਰ ਸ਼ਾਮ ਇੱਥੇ ਖੜ੍ਹੀ ਹੁੰਦੀ ਹੈਂ, ਅਤੇ ਸੂਰਜ ਨੂੰ ਹੇਠਾਂ ਜਾਂਦੇ ਹੋਏ ਵੇਖਦੀ ਹੈਂ।" ਅਤੇ ਕਿਹਾ, "ਕੀ, ਇਸਦਾ ਕੀ ਕਾਰਨ ਹੈ?" ਕਿਹਾ, "ਮੈਂ ਇੱਕ ਬੁੱਚਾ ਆਦਮੀ ਹਾਂ। ਮੈਂ - ਮੈਂ ਇਹ ਜਾਨਣ ਲਈ ਬੜਾ ਉਤਸਕ ਹਾਂ ਜੇ ਤੇਰੇ ਅਤੇ ਉਹਨਾਂ ਦੂਸਰਿਆਂ ਵਿੱਚ ਅੰਤਰ ਦਾ ਕੀਕਾਰਨ ਹੈ।"

222 ਉਹ ਬੋਲੀ, "ਹਾਂ ਜੀ, ਸ਼੍ਰੀਮਾਨ।" ਉਸਨੇ ਕਿਹਾ, "ਸ਼੍ਰੀਮਾਨ, ਜਦ ਸੂਰਜ ਛੁੱਥ ਰਿਹਾ ਹੈ, ਮੈਂ ਉਸ ਪਾਸੇ ਆਪਣੇ ਘਰ ਨੂੰ ਵੇਖ ਰਹੀ ਹਾਂ।" ਉਹ ਬੋਲੀ, "ਉਸ ਸੂਰਜ ਦੇ ਪਿੱਛੇ ਉਸ ਪਾਸੇ ਮੇਰਾ

ਘਰ ਹੈ।” ਅਤੇ ਉਹ ਕਹਿਣ ਲੱਗੀ, “ਉਸ ਧਰਤੀ ਵਿੱਚ ਇੱਕ ਰਾਜ਼ ਹੈ। ਉਸ ਰਾਜ਼ ਵਿੱਚ ਇੱਕ ਸ਼ਹਿਰ ਹੈ। ਉਸ ਸ਼ਹਿਰ ਵਿੱਚ ਇੱਕ ਘਰ ਹੈ। ਅਤੇ ਉਸ ਘਰ ਵਿੱਚ ਇੱਕ ਲੜਕਾ ਹੈ।” ਕਿਹਾ, “ਉਹ ਵੀ ਇੱਕ ਕਲਾਕਾਰ ਹੈ। ਜਦ ਮੈਂ ਇੱਥੋਂ ਆਉਣ ਲਈ ਉਸ ਜਗ੍ਹਾ ਨੂੰ ਛੌਡਾਅ, ਮੈਂ ਉਸਨੂੰ ਆਪਣੇ ਪਿਆਰ ਦਾ ਵਚਨ ਦਿੱਤਾ ਸੀ। ਸਾਡੀ ਇੱਕ ਦੂਸਰੇ ਨਾਲ ਮੰਗਣੀ ਹੋਈ ਹੋਈ ਹੈ।”

**223** ਅਤੇ ਉਸਨੇ ਕਿਹਾ, “ਕੋਈ ਪ੍ਰਵਾਹ ਨਹੀਂ ਬਾਕੀ ਦੇ ਉਹ ਸਾਰੇ ਕੀ ਕਰਦੇ ਹਨ, ਮੈਨੂੰ ਉਸ ਨਾਲ ਕੋਈ ਮਤਲਬ ਨਹੀਂ ਹੈ।” ਉਸਨੇ ਕਿਹਾ, “ਸੱਚੀ ਅਤੇ ਸਹੀ ਰਹਿਣ ਦਾ ਮੈਂ ਵਾਇਦਾ ਕੀਤਾ ਹੋਇਆ ਹੈ।” ਅਤੇ ਉਹ ਬੋਲੀ, “ਮੈਂ ਉਸ ਦਿਨ ਦੀ ਉਡੀਕ ਕਰ ਰਹੀ ਹਾਂ, ਜਦ ਮੈਂ ਉਸ ਵੱਡੇ ਜਹਾਜ ਦੇ ਖੰਭਾਂ ਉੱਤੇ ਆਪਣੇ ਆਪ ਨੂੰ ਮਹਿਸੂਸ ਕਰਾਂਗੀ ਜੋ ਮੈਨੂੰ ਸਮੁੰਦਰਾਂ ਪਾਰ ਲੈ ਜਾਵੇਗਾ, ਅਤੇ ਮੈਨੂੰ ਉੱਥੋਂ ਏਅਰ ਪੋਰਟ ਤੇ ਉਤਾਰੇਗਾ, ਜਿੱਥੇ ਉਹ ਮੈਨੂੰ ਮਿਲੇਗਾ। ਉਹ ਇੱਕ ਘਰ ਬਣਾਰਿਹਾ ਹੈ, ਅਤੇ ਅਸੀਂ ਦੋਨੋਂ ਇਕੱਠੇ ਉਸ ਦੇਸ਼ ਵਿੱਚ ਰਹਾਂਗੇ।”

**224** ਅਤੇ ਉਸਨੇ ਕਿਹਾ, “ਇਹ ਹੀ ਕਾਰਨ ਹੈ ਮੈਂ ਇਸ ਤਰ੍ਹਾਂ ਦਾ ਵਿਵਹਾਰ ਕਰਦੀ ਹਾਂ। ਮੈਂ ਉਸ ਵਾਅਦੇ ਪ੍ਰਤੀ ਸੱਚੀ ਹਾਂ ਜੋ ਮੈਂ ਉਸ ਲੜਕੇ ਨਾਲ ਕੀਤਾ ਹੈ। ਅਤੇ ਉਹ ਵੀ ਆਪਣੇ ਉਸ ਵਾਅਦੇ ਪ੍ਰਤੀ ਸੱਚਾ ਹੈ, ਜਿਹੜਾ ਉਸਨੇ ਮੇਰੇ ਨਾਲ ਕੀਤਾ ਹੈ।” ਬੋਲੀ, “ਮੈਂ ਉਸ ਤੋਂ ਹੁਣ ਅਤੇ ਸਮੇਂ ਸਮੇਂ ਤੇ ਸੁਣਦੀ ਰਹਿੰਦੀ ਹਾਂ, ਅਤੇ ਮੈਂ ਉਸਨੂੰ ਲਿਖਦੀ ਹਾਂ, ਅਤੇ,” ਕਿਹਾ, “ਅਸੀਂ ਇੱਕ ਦੂਸਰੇ ਨੂੰ ਚਿੱਠੀ ਪੱਤਰ ਲਿਖਦੇ ਰਹਿੰਦੇ ਹਾਂ। ਅਸੀਂ ਆਪਣੀਆਂ ਕਸਮਾਂ ਨੂੰ ਫੜੀ ਬੈਠੇ, ਉਸ ਦਿਨ ਦੀ ਉਡੀਕ ਕਰ ਰਹੇ ਹਾਂ ਜਦ ਅਸੀਂ ਮਿਲਾਂਗੇ।”

**225** ਅੱਹ, ਇੱਕ ਸੱਚੇ ਮਸੀਹ ਲਈ ਇਹ ਕਿੰਨਾ ਵਧੀਆ ਰਹੇਗਾ, ਸੰਸਾਰ ਦੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਵੱਖ ਕਰ ਲੈਣਾ। ਅਤੇ ਕਿਸੇ ਦਿਨ ਕਬੂਤਰ ਦੇ ਖੰਭਾਂ ਉੱਤੇ ਬੰਦਰਗਾਹ ਤੇ ਆਉਣ ਦੀ, ਤੁਸੀਂ ਗੱਲ ਕਰਦੇ ਹੋ। ਉਹ ਲਾੜੀ ਲਈ ਆ ਰਿਹਾ ਹੈ, ਉਸ ਲਈ ਜਿਹੜੀ ਸੰਸਾਰ ਨਾਲ ਜਾਂ ਸੰਸਾਰ ਦੀਆਂ ਵਸਤਾਂ ਨਾਲ ਮੂਰਖ ਨਹੀਂ ਬਣਦੀ ਹੈ। ਉਹ ਲੇਲੇ ਦੇ ਲਹੂ ਵਿੱਚ ਧੋਤੀ ਹੋਈ ਹੈ। ਉਸਨੇ ਆਪਣੇ ਪਿਆਰ ਦਾ ਵਾਇਦਾ ਸਿਰਫ ਉਸ ਨਾਲ ਹੀ ਕੀਤਾ ਹੈ। ਦੁਨੀਆਂ ਦਾ ਪਿਆਰ ਉਸ ਲਈ ਖਤਮ ਹੋ ਗਿਆ ਹੈ ਅਤੇ ਮਰ ਗਿਆ ਹੈ। “ਲੇਲੇ ਦਾ ਵਿਆਹ ਆ ਗਿਆ ਹੈ, ਅਤੇ ਉਸਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।”

ਆਉ ਇਸ ਬਾਰੇ ਸੋਚੀਏ ਜਦ ਕਿ ਅਸੀਂ ਆਪਣੇ ਸਿਰਾਂ ਨੂੰ ਕੁਝ ਪਲਾਂ ਲਈ ਝੁਕਾਉਂਦੇ ਹਾਂ।

**226** ਕਿਸੇ ਦਿਨ, ਜਿਵੇਂ ਕਿ ਮੈਂ ਸੂਰਜ ਦੇ ਡੁੱਬਣ ਵੱਲ ਵੇਖ ਰਿਹਾ ਹਾਂ, ਮੈਂ ਵੀ ਇਕੱਤੀ ਸਾਲ ਪਹਿਲਾਂ ਉਸ ਨਾਲ ਵਚਨ ਕੀਤਾ ਸੀ ਜਿਸਨੂੰ ਮੈਂ ਪਿਆਰ ਕਰਦਾ ਹਾਂ, ਮੇਰਾ ਸਾਰਾ ਪਿਆਰ ਉਸੇ ਲਈ ਹੈ। ਮੈਂ ਹਮੇਸ਼ਾਂ ਕੋਸ਼ਿਸ਼ ਕੀਤੀ ਹੈ ਕਿ ਉਸਨੂੰ ਅਤੇ ਉਸਦੇ ਵਚਨ ਨੂੰ ਫੜੀ ਰੱਖਾ, ਜਿੱਥੇ ਕਿਤੇ ਵੀ ਮੈਂ ਜਾਂਦਾ ਹਾਂ। ਮੈਨੂੰ ਪਤਾ ਹੈ, ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੇ ਇੱਥੋਂ ਬੈਠੇ ਹੋਏ ਹਨ, ਉਹ ਉਸ ਦਿਨ ਦੀ ਉਡੀਕ ਕਰ ਰਹੇ ਹਨ ਜਦ ਪੁਰਾਣਾ ਸਿਯੇਨ ਦਾ ਜਹਾਜ ਬੰਦਰਗਾਹ ਤੇ ਆਵੇਗਾ, ਸਾਡੇ ਪ੍ਰਾਣਾਂ ਨੂੰ ਲਵੇਗਾ ਅਤੇ ਉਸਦੀ ਹਜੂਰੀ ਵਿੱਚ ਅੰਦਰ ਲੈ ਜਾਵੇਗਾ ਜਿਹਦੇ ਨਾਲ ਅਸੀਂ ਪਿਆਰ ਕਰਦੇ ਹਾਂ ਅਤੇ ਆਪਣੇ ਪਿਆਰ ਦਾ ਵਚਨ ਉਸਨੂੰ ਦਿੱਤਾ ਹੈ।

**227** ਅੱਜ ਰਾਤ ਇੱਥੋਂ ਕੁਝ ਹੋ ਸਕਦੇ ਹਨ ਜਿਹਨਾਂ ਨੇ ਹਾਲੇ ਤੱਕ ਇਹ ਵਾਇਦਾ ਨਹੀਂ

ਕੀਤਾ ਹੈ। ਹੋ ਸੱਕਦਾ ਹੈ ਕਈ ਹੋਣ ਜਿਹਨਾਂ ਇਹ ਵਾਇਦਾ ਕੀਤਾ ਸੀ ਅਤੇ ਤੇੜ ਦਿੱਤਾ ਹੈ। ਮਿੱਤਰੇ, ਜੇ ਅੱਜ ਰਾਤ ਤੁਸੀਂ ਇਸ ਹਾਲਤ ਵਿੱਚ ਹੋ, ਅੱਜ ਰਾਤ ਤੁਸੀਂ ਵਾਪਿਸ ਕਿਉਂ ਨਹੀਂ ਆਉਂਦੇ ਅਤੇ ਉਸ ਵਾਅਦੇ ਨੂੰ ਮੁੜ ਨਹੀਂ ਕਰਦੇ? ਜੇ ਤੁਸੀਂ ਇਹ ਨਹੀਂ ਕੀਤਾ ਹੈ। ਕਿਉਂ ਨਹੀਂ ਤੁਸੀਂ ਆਉਂਦੇ ਅਤੇ ਅੱਜ ਰਾਤ ਇਹ ਕਰਦੇ? ਕਹੋ, "ਪ੍ਰਭੂ ਯਿਸੂ, ਮੈਂ ਤੈਨੂੰ ਪਿਆਰ ਕਰਦਾ ਹਾਂ।"

**228** ਯਾਦ ਰੱਖੋ, ਜੇ ਤੁਸੀਂ ਪਹਿਲਾਂ ਹੀ ਆਪਣੀ ਪ੍ਰਤਿਗਿਆ ਕਰ ਲਈ ਹੈ, ਅਤੇ ਹਾਲੇ ਵੀ ਸੰਸਾਰ ਦੀਆਂ ਚੀਜ਼ਾਂ ਵਿੱਚ ਮਿਲੇ ਹੋਏ ਹੋ। ਯਿਸੂ ਇਸ ਤਰ੍ਹਾਂ ਦੀ ਲਾੜੀ ਨੂੰ ਨਹੀਂ ਲਵੇਗਾ। ਉਹ ਇਸ ਤਰ੍ਹਾਂ ਦੀ ਨੂੰ ਨਹੀਂ ਲਵੇਗਾ ਜਿਹੜੀ ਵਿਭਚਾਰਨ ਹੈ। ਤੁਹਾਡਾ ਸਾਰਾ ਪਿਆਰ ਸਿਰਫ ਉਸੇ ਲਈ ਹੋਣਾ ਚਾਹੀਦਾ ਹੈ। ਅਤੇ ਜੇ ਤੁਸੀਂ ਸੰਸਾਰ ਦੀਆਂ ਚੀਜ਼ਾਂ ਨਾਲ ਪਿਆਰ ਕਰਦੇ ਹੋ, ਅਤੇ ਪ੍ਰਮੇਸ਼ੁਰ ਨਾਲੋਂ ਜਿਆਦਾ, ਇਸ ਜਹਾਨ ਦੇ ਫੈਸ਼ਨ ਨੂੰ ਪਿਆਰ ਕਰਦੇ ਹੋ, ਫਿਰ ਤੁਸੀਂ ਆਪਣੇ ਆਪ ਨੂੰ ਤਿਆਰ ਨਹੀਂ ਕੀਤਾ ਹੈ।

**229** ਕੀ ਅੱਜ ਰਾਤ ਅੰਜਿਹਾ ਕੋਈ ਵਿਅਕਤੀ ਇਥੋਂ ਹੈ, ਜਦ ਕਿ ਅਸੀਂ ਆਪਣੇ ਸਿਰਾਂ ਨੂੰ ਝੁਕਾਇਆ ਹੋਇਆ ਹੈ, ਕੀ ਆਪਣਾ ਹੱਥ ਉਠਾ ਕੇ ਕਹੇਗਾ, "ਭਾਈ ਬ੍ਰਾਨਹਮ ਮੇਰੇ ਲਈ ਦੁਆ ਕਰੋ। ਮੈਂ ਇਸ ਤਰੀਕੇ ਦਾ ਨਹੀਂ ਹੋਣਾ ਚਾਹੁੰਦਾ ਹਾਂ।" ਮੈਂ - ਮੈਂ ਲਾੜੀ ਦਾ ਭਾਗ ਹੋਣਾ ਚਾਹੁੰਦਾ ਹਾਂ। ਅਤੇ ਮੈਂ ਜਾਣਦਾ ਹਾਂ ਮੈਂ ਉਹ ਕੰਮ ਕਰ ਰਿਹਾ ਹਾਂ ਜਿਹੜੇ ਮੈਨੂੰ ਨਹੀਂ ਕਰਨੇ ਚਾਹੀਦੇ ਹਨ। ਮੇਰੇ ਲਈ ਦੁਆ ਕਰੋ? ਮੇਰੀ ਭਾਰਤੀ ਭੈਣ, ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਮੇਰੀ ਭੈਣ। ਅਤੇ ਤੁਹਾਨੂੰ, ਮੇਰੇ ਭਾਈ। ਅਤੇ ਤੁਹਾਨੂੰ ਭਾਈ। ਕੋਈ ਹੋਰ? ਆਪਣਾ ਹੱਥ ਉਪਰ ਚੁੱਕੋ, ਕਹੋ, "ਮੇਰੇ ਲਈ ਦੁਆ ਕਰੋ, ਭਾਈ ਬ੍ਰਾਨਹਮ। ਮੈਂ - ਮੈਂ - ਮੈਂ - ਜਾਣਦਾ ਹਾਂ ਮੈਂ ਸਹੀ ਨਹੀਂ ਹਾਂ।"

**230** ਹੁਣ ਆਪਣੇ ਆਪ ਲਈ ਇਮਾਨਦਾਰ ਰਹੋ। ਆਪਣੇ ਜੀਵਨ ਤੇ ਪਿੱਛੇ ਝਾਤੀ ਮਾਰੋ। ਅੱਗੇ ਜਾਣ ਤੋਂ ਪਹਿਲਾਂ ਤੁਹਾਨੂੰ ਪਿੱਛੇ ਵੇਖਣਾ ਪੈਣਾ ਹੈ। ਵੇਖੋ, ਤੁਸੀਂ ਕੀ ਰਹੇ ਹੋ। ਵੇਖੋ ਜੋ ਆਤਮਾ ਤੁਹਾਡੇ ਅੰਦਰ ਹੈ ਉਸਨੇ ਤੁਹਾਨੂੰ ਕੀ ਬਣਾ ਦਿੱਤਾ ਹੈ। ਜੇ ਤੁਹਾਡੇ ਕੋਲ ਨਹੀਂ ... ਜੇ ਤੁਸੀਂ ਮਸੀਹੀ ਹੋਣ ਦਾ ਦਾਅਵਾ ਕਰਦੇ ਹੋ ਅਤੇ ਹਾਲੇ ਵੀ ਦੁਨੀਆਂ ਦੀਆਂ ਚੀਜ਼ਾਂ ਵਿੱਚ ਮਿਲੇ ਹੋਏ ਹੋ, ਭੈਣ, ਭਾਈ, ਕਿਸ ਤਰ੍ਹਾਂ ਤੁਸੀਂ ਅੰਨ੍ਹੇ ਬਣ ਸੱਕਦੇ ਹੋ, ਜੇ ਤੁਸੀਂ ਇਹ ਨਹੀਂ ਵੇਖ ਸੱਕਦੇ ਕਿ ਤੁਸੀਂ ਗਲਤ ਹੋ?

**231** ਕਿਸੇ ਨੇ ਇੱਕ ਦਿਨ ਕਿਹਾ, ਬੋਲਿਆ, "ਭਾਈ ਬ੍ਰਾਨਹਮ ਤੁਹਾਨੂੰ ਲੋਕਾਂ ਨੂੰ ਇਸੇ ਤਰ੍ਹਾਂ ਛੱਡ ਦੇਣਾ ਚਾਹੀਦਾ ਹੈ।" ਕਿਹਾ, "ਲੋਕ ਤੁਹਾਨੂੰ ਨਬੀ ਕਹਿੰਦੇ ਹਨ।"

ਮੈਂ ਕਿਹਾ, "ਮੈਂ ਨਬੀ ਨਹੀਂ ਹਾਂ।"

**232** ਕਹਿਣ ਲੱਗਾ, "ਪਰ ਲੋਕ ਕਹਿੰਦੇ ਹਨ ਕਿ ਤੁਸੀਂ ਹੋ। ਤੁਹਾਨੂੰ ਇਹਨਾਂ ਔਰਤਾਂ ਨੂੰ ਸਿਖਾਉਣਾ ਚਾਹੀਦਾ ਹੈ। ਇਹ ਦੱਸਣ ਦੀ ਬਜਾਏ ਕਿ ਲੰਮੇ ਵਾਲ ਰੱਖੋ, ਅਤੇ ਠੀਕ ਕਿਸਮ ਦੇ ਕੱਪੜੇ ਪਹਿਨੋ, ਅਤੇ ਇਸ ਤਰ੍ਹਾਂ ਦੀਆਂ ਹੋਰ ਚੀਜ਼ਾਂ, ਤੁਹਾਨੂੰ ਉਹਨਾਂ ਨੂੰ ਦੱਸਣਾ ਚਾਹੀਦਾ ਹੈ ਕਿ ਆਤਮਿਕ ਚੀਜ਼ਾਂ ਕਿਵੇਂ ਪ੍ਰਾਪਤ ਕਰਨੀਆਂ ਹਨ।"

**233** ਮੈਂ ਕਿਹਾ, "ਮੈਂ ਉਹਨਾਂ ਨੂੰ ਬੀਜ ਗਾਣਿਤ ਅਥਵਾ ਐਲਜਬਰਾ ਕਿਵੇਂ ਸਿਖਾ ਸੱਕਦਾ ਹਾਂ ਜਦ ਕਿ ਹਾਲੇ ਉਹ ਓ-ਅ, ਬਾਲਵਾੜੀ ਵੀ ਨਹੀਂ ਜਾਣਦੇ ਹਨ? ਇੱਕ ਆਮ ਸਮਝ ਵੀ ਨਹੀਂ

ਹੈ ਕਿ ਆਪਣੇ ਆਪ ਨੂੰ ਸਾਫ਼ ਰੱਖਣਾ ਹੈ, ਅਤੇ ਆਪਣੇ ਆਪ ਨੂੰ "ਮਸੀਹ ਦੀ ਲਾੜੀ ਕਹਿੰਦੇ ਹਨ!" ਮੈਂ ਇਹ ਖਿਡਾਉਣ ਲਈ ਨਹੀਂ ਕਹਿ ਰਿਹਾ ਹਾਂ। ਮੈਂ ਇਹ ਰੱਬੀ ਪਿਆਰ ਵਿੱਚ ਕਹਿ ਰਿਹਾ ਹਾਂ।

**234** ਜਿਵੇਂ ਮੈਂ ਅੱਜ ਸਵੇਰੇ ਕਿਹਾ ਸੀ, ਜੇ ਮੈਂ ਤੁਹਾਨੂੰ ਕਿਸ਼ਤੀ ਵਿੱਚ ਨਦੀ ਤੇ ਜਾਂਦੇ ਵੇਖਾਂ, ਅਤੇ ਵੇਖਾਂ ਕਿ ਤੁਸੀਂ ਡੱਬਣ ਜਾ ਰਹੇ ਹੋ, ਇਹ ਕਿਸ਼ਤੀ ਉਸ ਤੇ ਨਹੀਂ ਜਾ ਸਕੇਗੀ, ਮੈਂ ਤੁਹਾਡਾ ਤੇ ਚਿਲਾਉਂਦਾ ਹਾਂ ਅਤੇ ਸ਼ੋਰ ਮਚਾਉਂਦਾ ਹਾਂ, ਮੈਂ ਤੁਹਾਨੂੰ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ। ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਨਹੀਂ ਕਰਦੇ, ਤੁਹਾਡਾ ਜੀਵਨ ਖਤਮ ਹੋ ਜਾਵੇਗਾ,

**235** ਕੀ ਕੋਈ ਹੋਰ ਹੈ, ਆਪਣੇ ਹੱਥ ਉਠਾਓ ਇਸ ਤੋਂ ਪਹਿਲਾਂ ਕਿ ਅਸੀਂ ਦੁਆ ਕਰੀਏ? ਤੁਸੀਂ ਜੋ ਪਿੱਛੇ ਬਾਹਰ ਹੋ, ਮੈਂ ਤੁਹਾਨੂੰ ਵੇਖਦਾ ਹਾਂ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਅਤੇ ਤੁਹਾਨੂੰ, ਤੁਹਾਨੂੰ। ਤੁਹਾਨੂੰ ਪਤਾ ਹੈ ਤੁਹਾਡਾ ਜੀਵਨ ਵਿਖਾਉਂਦਾ ਹੈ ਕਿ ਤੁਸੀਂ ਗਲਤ ਹੋ। ਤੁਸੀਂ ਪ੍ਰਮੇਸ਼ੁਰ ਤੋਂ ਵੱਧ ਹਾਲੇ ਵੀ ਦੁਨੀਆਂ ਨਾਲ ਪਿਆਰ ਕਰਦੇ ਹੋ, ਤਾਂ ਫਿਰ ਕਿੱਧੇ ਕੋਈ ਖਗਾਬੀ ਹੈ। ਆਪਣੇ ਆਪ ਤੇ ਵੇਖੋ। ਉੱਥੇ ਕਮਰੇ ਵਿੱਚ, ਬਾਹਰ, ਆਪਣਾ ਹੱਥ ਉਪਰ ਉਠਾਓ, ਕਹੋ, "ਮੇਰੇ ਲਈ ਦੁਆ ਕਰੋ, ਭਾਈ ਬ੍ਰਾਨਹਮ।" ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ। ਖੁਦਾ ... ਇਹ ਸਹੀ ਹੈ। ਭੰਲਿਆਈ ਵਿੱਚ ਇਮਾਨਦਾਰ ਰਹੋ, ਮੈਂ ਇਮਾਨਦਾਰੀ ਦੀ ਪ੍ਰੰਸ਼ਸਾ ਕਰਦਾ ਹਾਂ।

**236** ਅੱਜ ਪੈਂਟੀਕਾਸਟਲ ਚਰਚ ਨਾਲ ਇਹ ਹੀ ਮੁਸ਼ਕਿਲ ਹੈ। ਸਾਡੇ ਕੋਲ ਉਹ ਪੁਰਾਣੀ ਇਮਾਨਦਾਰੀ ਨਹੀਂ ਰਹੀ ਜੋ ਪਹਿਲਾਂ ਹੁੰਦੀ ਸੀ। ਸਾਡੇ ਕੋਲ ਅੱਗੇ ਆਉਣ ਅਤੇ ਇਹ ਕਹਿਣ ਦਾ ਉਹ ਸਾਹਸ ਨਹੀਂ, ਮੰਨ ਲਈਏ ਕਿ ਅਸੀਂ ਗਲਤ ਹਾਂ। ਸ਼ੈਤਾਨ ਚਰਚ ਨੂੰ ਇੰਨੀ ਦੇਰ ਤੱਕ ਢੜੀ ਰੱਖਦਾ ਹੈ ਜਦ ਤੱਕ ਕਿ ਇਹ ਦੁਨੀਆਂ ਦੀ ਚਿੱਕੜ ਅਤੇ ਗੰਦਰੀ ਵਿੱਚ ਨਹੀਂ ਧਸ ਜਾਂਦਾ। ਇੰਝ ਨਾ ਕਰੋ।

**237** ਤੁਹਾਡੀ ਆਪਣੀ ਜਿੰਦਰੀ ਸਾਬਤ ਕਰਦੀ ਹੈ ਕਿ ਤੁਸੀਂ ਉਹ ਪ੍ਰਾਪਤ ਨਹੀਂ ਕੀਤਾ ਹੈ ਜਿਸਦਾ ਕਿ ਤੁਸੀਂ ਦਾਅਵਾ ਕਰਦੇ ਹੋ ਕਿ ਤੁਸੀਂ ਪ੍ਰਾਪਤ ਕੀਤਾ ਹੈ। ਫਿਰ ਇਸ ਦਾ ਇਕਰਾਰ ਕਿਉਂ ਨਹੀਂ ਕਰ ਲੈਂਦੇ? "ਉਹ ਜਿਹੜਾ ਆਪਣੇ ਪਾਪਾਂ ਨੂੰ ਮੰਨ ਲੈਂਦਾ ਹੈ, ਉਹ ਮਾਫ਼ੀ ਪ੍ਰਾਪਤ ਕਰਦਾ ਹੈ : ਉਹ ਜਿਹੜਾ ਛੁਪਾਉਂਦਾ ਹੈ ਸਫਲ ਨਹੀਂ ਹੋਵੇਗਾ।" ਤੁਸੀਂ ਇਹਨੂੰ ਲੁਕਾ ਨਹੀਂ ਸੱਕਦੇ। ਖੁਦਾ ਇਸ ਸੱਭ ਬਾਰੇ ਜਾਣਦਾ ਹੈ। ਅਤੇ ਜੇ ਤੁਸੀਂ ਵੇਖਦੇ ਅਤੇ ਜਾਣਦੇ ਹੋ ਕਿ ਤੁਸੀਂ ਠੀਕ ਨਹੀਂ ਜੀ ਰਹੇ ਹੋ, ਫਿਰ ਇਸਦਾ ਇਕਰਾਰ ਕਿਉਂ ਨਹੀਂ ਕਰਦੇ, ਅਤੇ ਬਾਹਰ ਕਿਉਂ ਨਹੀਂ ਆਉਂਦੇ ਅਤੇ ਇਸਨੂੰ ਸਾਫ਼ ਕਰ ਲੈਂਦੇ?

**238** "ਕੁਝ ਲੋਕਾਂ ਦੇ ਪਾਪ ਉਹਨਾਂ ਦੇ ਅੱਗੇ ਜਾਂਦੇ ਹਨ, ਅਤੇ ਕੁਝ ਦੇ ਉਹਨਾਂ ਦੇ ਪਿੱਛੇ ਆਉਂਦੇ ਹਨ।" ਮੇਰੇ ਗੁਨਾਹਾਂ ਨੂੰ ਅੱਗੇ ਜਾਣ ਦਿਓ। ਮੇਰੇ ਸਾਰੇ ਗੁਨਾਹ ਮੈਨੂੰ ਹੁਣੇ ਦੱਸਣ ਦਿਓ। ਪ੍ਰਮੇਸ਼ੁਰ ਨੂੰ ਇਹਨਾਂ ਨੂੰ ਠੀਕ ਕਰ ਲੈਣ ਦਿਓ। ਇਹ ਹੀ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ।

**239** ਕੁਝ ਛੇ ਜਾਂ ਅੱਠ ਹੱਥ ਖੜ੍ਹੇ ਹੋਏ ਹਨ। ਅੱਜ ਰਾਤ ਇਸ ਛੋਟੇ ਜਿਹੇ ਚਰਚ ਵਿੱਚ ਯਕੀਨਨ ਕੁਝ ਹੋਰ ਹੋਣਗੇ, ਇੱਥੋਂ ਸੌ ਜਾਂ ਦੋ ਸੌ ਲੋਕ ਹਨ, ਜਾਂ ਸ਼ਾਇਦ ਡੇਢ ਸੌ ਲੋਕ ਹਨ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਜਵਾਨ ਭਾਈ। ਹੁਣ, ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਲੋਡੀ।

ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਭੈਣ ਜੀ ਇਹ ਠੀਕ ਹੈ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ, ਪੁੱਤਰ। ਇਹ ਵਧੀਆ ਹੈ।

**240** [ਟੇਪ ਉੱਤੇ ਖਾਲੀ ਜਗ੍ਹਾ ਹੈ— ਸੰਪਾ] ... ਕਾਸਟਲ ਅੰਰਤਾਂ, ਆਪਣੇ ਵਾਲਾਂ ਨੂੰ ਨਹੀਂ ਕੱਟਦੀਆਂ ਸਨ, ਪਰ ਅੱਜ ਉਹ ਕੱਟਦੀਆਂ ਹਨ। ਕੀ ਹੋਇਆ ਹੈ? ਉਹ ਮੇਕ .. ਮੇਕ ਅੱਪ ਨਹੀਂ ਕਰਦੀਆਂ ਸਨ। ਤੁਹਾਡੀ ਮਾਤਾ ਨਹੀਂ ਕਰਦੀ ਸੀ, ਜੇ ਉਹ ਪੈਂਟੀਕਾਸਟਲ ਸੀ। ਅੱਜ ਕੀ ਹੋ ਗਿਆ ਹੈ? ਕਿਉਂਕਿ ਉਹ ਦੁਨੀਆਂ ਦੇ ਚਿੱਕੜ ਦੀਆਂ ਵਸਤਾਂ ਵਿੱਚ ਜਾ ਲੇਟੇ ਹਨ। ਮਾਮਲਾ ਕੀ ਹੈ? ਅਸੀਂ ਮਸੀਹ ਦੀ ਲਾੜੀ ਵਾਂਗ ਨਹੀਂ ਲੱਗਦੇ ਹਾਂ। ਤੁਹਾਡੇ ਆਦਮੀਆਂ ਬਾਰੇ, ਤੁਸੀਂ ਜਿਹੜੇ ਬਾਹਰ ਹੋ, ਭਾਈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ।

**241** ਸੁਰਗੀ ਪਿਤਾ ਜਦ ਮੈਂ ਦੁਆਲੇ ਵੇਖਦਾ ਹਾਂ, ਅਤੇ ਜਗਵੇਦੀ ਦੀ ਬੁਲਾਹਟ ਅੱਜ ਇਸ ਤਰੀਕੇ ਨਾਲ ਦਿੱਤੀ ਗਈ ਹੈ, ਤਾਝਨ, ਅਤੇ ਝਿੜਕਣ ਵਾਲੀ, ਲੱਗਦਾ ਹੈ ਇਹ ਬਹੁਤ ਕਠੇਰ ਹੈ। ਪਰ ਮੇਰੇ ਅੰਦਰ ਲਹੁ ਲਹਾਨ ਹੋ ਰਿਹਾ ਹੈ, ਜਦਕਿ ਮੈਂ ਜਾਣਦਾ ਹਾਂ, ਸਮਾਂ ਨੇੜੇ ਹੈ। ਇਹਨਾਂ ਦਿਨਾਂ ਵਿੱਚੋਂ ਕਿਸੇ ਦਿਨ ਇਹ ਛੋਟੀਆਂ ਕਿਸ਼ਤੀਆਂ ਟੁੱਟਣ ਵਾਲੀਆਂ ਹਨ। ਸੰਘਰਸ਼ ਅਤੇ ਮੈਤ ਪਹੁੰਚਣ ਵਾਲੇ ਹਨ। ਅਤੇ ਕਿੰਨੀ ਵਾਰ ਮੈਨੂੰ ਉਹਨਾਂ ਦੇ ਕੋਲ ਬੁਲਾਇਆ ਗਿਆ ਅਤੇ ਉਹਨਾਂ ਨੂੰ ਕਹਿੰਦੇ ਸ਼ੁਣਿਆ, “ਅੱਗ, ਬਾਈ ਬ੍ਰਾਨਹਾਮ, ਜੇ ਮੈਂ ਕਿਤੇ ਇਸਨੂੰ ਫਿਰ ਦੁਬਾਰਾ ਕਰ ਸਕਦਾ।” ਤਦ, ਉਹ ਇਸਨੂੰ ਸਹੀ ਕਰਨ ਦੇ ਯੋਗ ਹਨ, ਪ੍ਰਭੂ!

**242** ਮੈਂ ਆਪਣੇ ਪੂਰੇ ਤਰੀਕੇ ਨਾਲ ਯਤਨ ਕਰ ਰਿਹਾ ਹਾਂ। ਖੁਦਾ, ਹੋਣ ਦੇ ਕਿ ਪਵਿੱਤਰ ਆਤਮਾ ਲੋਕਾਂ ਤੇ ਪ੍ਰਗਟ ਕਰੋ, ਕਿ ਮੈਂ ਬਸ ਉਹਨਾਂ ਦੀ ਮੱਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ, ਮੈਂ ਫਿਟਕਾਰ ਨਹੀਂ ਰਿਹਾ ਹਾਂ। ਪਰ ਜਿਵੇਂ ਪੁਰਾਣੇ ਸਮੇਂ, ਪੌਲਸ ਨੇ ਕਿਹਾ! ਪ੍ਰਮੇਸ਼ੁਰ, ਮੈਂ ਉਹਨਾਂ ਨੂੰ ਸੱਟ ਨਹੀਂ ਮਾਰਨਾ ਚਾਹੁੰਦਾ, ਪਰ ਮੈਂ ਉਹਨਾਂ ਨੂੰ ਇੰਨੀ ਕੁ ਸੱਟ ਮਾਰਨਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਪਤਾ ਲੱਗ ਜਾਵੇ ਕਿ ਉਹ ਕਿਥੋਂ ਗਲਤ ਹਨ।

**243** ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਿਤਾ ਤੂੰ ਅੱਜ ਰਾਤ ਤੂੰ ਬਖਸ਼ ਦੇ, ਉਹ ਲੋਕ ਜਿਹੜੇ ਆਪਣੇ ਹੱਥ ਉਠਾ ਰਹੇ ਹਨ, ਪ੍ਰਮੇਸ਼ੁਰ ਦੇ ਸਾਮ੍ਨੇ ਉਹਨਾਂ ਨੂੰ ਪਛਾਨਣ ਲਈ ਕਿਰਪਾ ਦੇ ਕਿ ਉਹ ਗਲਤ ਹਨ, ਅਤੇ ਉਹ ਸਹੀ ਹੋਣਾ ਚਾਹੁੰਦੇ ਹਨ। “ਢੂੰਡੋ, ਤਾਂ ਤੁਹਾਨੂੰ ਮਿਲੇਗਾ। ਖੜਕਾਓ ਤਾਂ ਤੁਹਾਡੇ ਲਈ ਖੇਲ੍ਹਿਆ ਜਾਵੇਗਾ।” ਪਰ ਜੇ ਤੁਸੀਂ ਕਦੇ ਨਾ ਖੜਕਾਓ, ਫਿਰ ਉਹ ਕਿਵੇਂ ਖੇਲ੍ਹਣ ਜਾ ਰਿਹਾ ਹੈ? ਤੁਸੀਂ ਕਦੇ ਨਾ ਢੂੰਡੋ, ਤਾਂ ਫਿਰ ਤੁਹਾਨੂੰ ਕਿਵੇਂ ਲੱਭੋਗਾ?

**244** ਪ੍ਰਭੂ, ਹੋਣ ਦੇ ਕਿ ਪਵਿੱਤਰ ਆਤਮਾ, ਅੱਜ ਰਾਤ ਇਹਨਾਂ ਲੋਕਾਂ ਨੂੰ ਪ੍ਰਮੇਸ਼ੁਰ ਦੇ ਪੂਰੀ ਤਰ੍ਹਾਂ ਅਧੀਨ ਲੈ ਕੇ ਆਵੇ। ਇੰਝ ਹੋਵੇ ਕਿ ਸਾਡੇ ਪ੍ਰਭੂ ਯਿਸੂ ਮਸੀਹ ਦਾ ਮਹਾਨ ਪਿਤਾ, ਉਹਨਾਂ ਦੇ ਸ਼ਰੀਰ, ਆਤਮਾ ਅਤੇ ਪ੍ਰਾਣ ਨੂੰ ਸ਼ੁੱਧ ਕਰੋ ਅਤੇ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੀ ਦੇਹ ਵਿੱਚ ਸਥਾਪਿਤ ਕਰੋ। “ਕਿਉਂਕਿ ਲੋਲੇ ਦਾ ਵਿਆਹ ਬਹੁਤ ਨੇੜੇ ਹੈ, ਅਤੇ ਉਸਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।” ਹੋ ਪ੍ਰਭੂ, ਹੋਣ ਦੇ ਕਿ ਇਹ ਤਿਆਰੀ ਦੀ ਰਾਤ ਹੋਵੇ, ਹੋ ਸਕਦਾ ਹੈ ਕੱਲ ਦਾ ਦਿਨ ਉਸਨੂੰ ਮਿਲਣ ਦਾ ਹੋਵੇ। ਅਸੀਂ ਨਹੀਂ ਜਾਣਦੇ ਸਾਨੂੰ ਕਿਸ ਘੜੀ ਉਸਨੂੰ ਮਿਲਣ ਲਈ ਬੁਲਾਇਆ ਜਾਵੇਗਾ। ਪ੍ਰਭੂ, ਇਹ ਬਖਸ਼ ਦੇਹ।

**245** ਹੁਣ ਜਦਕਿ ਮੈਂ ਪ੍ਰਾਰਥਨਾ ਕਰ ਰਿਹਾ ਹਾਂ, ਅਤੇ ਤੁਸੀਂ ਆਪਣੇ ਸਿਰਾਂ ਨੂੰ ਝੁਕਾਇਆ ਹੋਇਆ ਹੈ। ਤੁਹਾਡੇ ਵਿੱਚੋਂ ਹਰ ਇੱਕ ਜਿਸਨੇ ਆਪਣਾ ਹੱਥ ਖੜਾ ਕੀਤਾ ਹੈ, ਜੇ ਤੁਸੀਂ ਇਸ

ਲਈ ਛੂੰਘੇ ਤੌਰ ਤੇ ਇਮਾਨਦਾਰ ਹੋ, ਅਤੇ ਅਸਲ ਵਿੱਚ ਤੁਹਾਡਾ ਇਹ ਹੀ ਮਤਲਬ ਹੈ, ਅਤੇ ਤੁਸੀਂ ਸ਼ਰਮਾ ਨਹੀਂ ਰਹੇ ਹੋ ਕਿ ਲੋਕਾਂ ਨੂੰ ਪਤਾ ਲੱਗੇ ਕਿ ਤੁਸੀਂ ਗਲਤ ਰਹੇ ਹੋ! ਕਿਵੇਂ ਵੀ ਹੋਵੇ, ਤੁਸੀਂ ਉਹਨਾਂ ਨਾਲ ਨਿਆਂ ਵਿੱਚ ਖੜ੍ਹੇ ਹੋਣ ਜਾ ਰਹੇ ਹੋ। ਅਤੇ ਪ੍ਰਭੂ ਨੂੰ ਤੁਹਾਡੇ ਉੱਤੇ ਨਿਹਚਾ ਹੈ ਕਿ ਤੁਸੀਂ ਜਾਣਦੇ ਹੋ ਕਿ ਤੁਸੀਂ ਗਲਤ ਹੋ।

246 ਇੱਥੇ ਕੁਝ ਸਮਾਂ ਪਹਿਲਾਂ ਮੈਂ ਇਸੇ ਤਰ੍ਹਾਂ ਦਾ ਹੀ ਪ੍ਰਚਾਰ ਕਰ ਰਿਹਾ ਸੀ। ਮੈਂ ਇੱਕ ਜਵਾਨ ਤੀਵੰਂ ਨਾਲ ਗੱਲ ਕੀਤੀ ਜੇ ਪਿੱਛੇ ਖੜ੍ਹੀ ਸੀ। ਉਹ ਬਿਆਨਕ ਵਿਖਾਈ ਦੇ ਰਹੀ ਸੀ, ਸੇਵਕ ਦੀ ਲੜਕੀ ਸੀ। ਅਤੇ ਉਹ ਮੈਨੂੰ ਚਰਚ ਦੇ ਬਾਹਰ ਮਿਲੀ, ਅਤੇ ਮੈਨੂੰ ਉਪਰ ਤੋਂ ਹੇਠ ਤੱਕ ਵੇਖਿਆ! ਉਸਨੇ ਕਿਹਾ, "ਤੂੰ ਬੇਸਮਤ ਚੀਜ਼ ਹੈ।" ਛੇਟੀ ਪਾਗਲ, ਉਸ ਦੇ ਬੁੱਲ ਰੰਗੇ ਹੋਏ ਸਨ, ਛੋਟੇ, ਕੱਟੇ ਹੋਏ ਵਾਲ ਸਨ। ਉਸਨੇ ਕਿਹਾ, "ਜੇ ਮੈਂ ਕਿਸੇ ਨੂੰ ਕਹਾ ਕਿ ਉਹ ਮੇਰੇ ਨਾਲ ਇਸ ਬਾਰੇ ਗੱਲ ਕਰੇ ਤਾਂ, ਮੈਂ ਉਸ ਨਾਲ ਗੱਲ ਕਰਾਂਗੀ ਜਿਸਨੂੰ ਕੁਝ ਸਮਝ ਹੋਵੇ।" ਕਿਹਾ, "ਤੂੰ ਫਿਰ ਕਦੇ ਮੇਰੇ ਪਿਤਾ ਦੇ ਮੰਚ ਤੇ ਆ ਕੇ ਦੁਬਾਰਾ ਇਸ ਤਰ੍ਹਾਂ ਦਾ ਪ੍ਰਚਾਰ ਕਦੇ ਨਾ ਕਰਨਾ।"

247 ਮੈਂ ਕਿਹਾ, "ਤੇਰਾ ਮੈਨੂੰ ਦੱਸਣ ਦਾ ਮਤਲਬ ਹੈ ਕਿ ਤੇਰਾ ਡੈਡੀ ਇੱਕ ਵਧੀਆ ਇਮਾਨਦਾਰ ਬੈਪਟਿਸਟ ਪ੍ਰਚਾਰਕ ਕਿਵੇਂ ਕਿ ਉਹ ਹੈ, ਇਸਦੇ ਵਿਰੁੱਧ ਪ੍ਰਚਾਰ ਨਹੀਂ ਕਰੇਗਾ?"

ਉਸਨੇ ਕਿਹਾ, "ਉਸਨੇ ਤੈਨੂੰ ਇੱਥੇ ਆਉਣ ਲਈ ਕਿਰਾਏ ਤੇ ਨਹੀਂ ਲਿਆ ..."

ਮੈਂ ਕਿਹਾ, "ਉਸਨੇ ਮੈਨੂੰ ਕਿਰਾਏ ਤੇ ਨਹੀਂ ਲਿਆਂਦਾ। ਮੈਂ ਸੱਦੇ ਤੇ ਆਇਆ ਹਾਂ।"

ਉਸਨੇ ਕਿਹਾ, "ਮੈਂ ਤੈਨੂੰ ਇਸ ਲਈ ਕਦੇ ਮਾਫ ਨਹੀਂ ਕਰਾਂਗੀ।"

248 ਮੈਂ ਕਿਹਾ, "ਇਹ ਤੇਰੇ ਤੇ ਨਿਰਭਰ ਹੈ। ਮੈਂ ਸਿਰਫ ਖੁਸ਼ਬੁਰੀ ਦੇ ਪਿੱਛੇ ਚੱਲਦਾ ਹਾਂ।" ਉੱਥੇ ਛੇਟੀ ਹਨੇਰੀ ਵਿੱਚ ਗੁਲਾਬ ਦੇ ਫੁੱਲ ਖੜ੍ਹੇ ਰਹੇ ਸਨ। ਉਹ ਸੁੰਦਰ ਜਵਾਨ ਅੰਰਤ ਸੀ।

249 ਥੋੜ੍ਹੇ ਸਮੇਂ ਤੋਂ ਬਾਅਦ, ਤਕਰੀਬਨ ਇੱਕ ਸਾਲ ਬਾਅਦ, ਮੈਂ ਉਸ ਸ਼ਹਿਰ ਵਿੱਚ ਦੀ ਲੰਘਿਆ। ਮੈਂ ਉਸੇ ਜਵਾਨ ਅੰਰਤ ਨੂੰ ਵੇਖਿਆ, ਉਸਦੀ ਸਕਰਟ ਹੇਠਾਂ ਲਟਕ ਰਹੀ ਸੀ, ਉਹ ਸਿਗਾਰਟ ਪੀ ਰਹੀ ਸੀ, ਅਤੇ ਗਲੀ ਵਿੱਚ ਤੁਰੀ ਜਾ ਰਹੀ ਸੀ। ਮੈਂ ਸੋਚਿਆ, "ਇਹ ਫਲਾਨੇ ਭਾਈ ਦੀ ਪਤਨੀ ਜਾਂ ਬੋਟੀ ਹੈ।" ਮੈਂ ਉੱਧਰ ਗਲੀ ਵੱਲ ਗਿਆ, ਵੇਖਿਆ ਕਿ ਜੇ ਮੈਂ ਉਸ ਤੱਕ ਪਹੁੰਚਨਾ ਸਕਾਂ।

250 ਉਸਨੇ ਮੇਰੇ ਵੱਲ ਉਪਰ ਵੇਖਿਆ, ਇਸ ਸਿਗਾਰਟ ਨੂੰ ਪੀ ਰਹੀ ਸੀ, ਉਸਨੇ ਆਪਣੇ ਨੱਕ ਵਿੱਚ ਦੀ ਧੂਆਂ ਕੌਂਢਾ ਕੀਤੀ। ਉਹ ਬੋਲੀ, ਹੈਲੇ, ਪ੍ਰਚਾਰਕ, ਉਦਾ ਵਿਅੰਗ ਕਰਨ ਦਾ ਨਾਸਤਿਕ ਸਿਹਾ ਤਰੀਕਾ ਸੀ।

ਮੈਂ ਕਿਹਾ, "ਠੀਕ, ਠੀਕ ਹੈ!"

ਕਹਿਣ ਲੱਗੀ, "ਮੇਰੀ ਸਿਗਾਰਟ ਦਾ ਇੱਕ ਕਸ਼ ਲੈ। ਆਦਮੀ ਬਣ।"

ਬੋਲੀ, "ਕੀ ਤੂੰ ਆਪਣੇ ਆਪ ਤੇ ਸ਼ਰੀਮੰਦਾ ਨਹੀਂ ਹੈਂ?"

251 ਉਹ ਆਪਣੀ ਹੇਠਲੀ ਜੇਬ ਵਿੱਚੋਂ ਸਿਗਾਰੇਟ ਕੱਢਦੀ ਹੋਈ ਬੋਲੀ, "ਫਿਰ ਇੱਕ ਸਿਰੇਟ ਲੈ।"

252 ਮੈਂ ਕਿਹਾ, "ਤੈਨੂੰ ਸਰਮ ਆਉਣੀ ਚਾਹੀਦੀ ਹੈ। ਤੇਰੇ ਲਈ ਸਰਮ ਦੀ ਗੱਲ ਹੈ ਕਿ ਤੂੰ ਪ੍ਰਮੇਸ਼ੁਰ ਦੇ ਦਾਸ ਨੂੰ ਸਿਗਾਰੇਟ ਲਈ ਕਹਿ ਰਹੀਂ ਹੈਂ।"

ਉਸਨੇ ਕਿਹਾ, "ਤਾਂ ਫਿਰ ਤੂੰ ਮੇਰੀ ਬੋਤਲ ਵਿੱਚੋਂ ਸ਼ਰਾਬ ਪੀ ਸੱਕਦਾ ਹੈ।"

ਮੈਂ ਕਿਹਾ, "ਕਿਰਪਾ ਕਰਕੇ ਮੈਨੂੰ ਇਹ ਸੱਭ ਨਾ ਕਰੀਹ।"

253 ਮੈਂ ਉਸ ਵੱਲ ਵੇਖਿਆ। ਮੈਂ ਆਪਣੇ ਆਪ ਨੂੰ ਰੋਣ ਤੋਂ ਰੋਕ ਨਾ ਸਕਿਆ, ਉਸਦਾ ਡੈਡੀ ਇੱਕ ਭਲਾ ਆਦਮੀ ਹੈ ਅੰਤੇ ਉਸ ਵੱਲ ਵੇਖਿਆ। ਮੈਂ ਸੋਚਿਆ, "ਹੋ ਮੇਰੇ ਪ੍ਰਭੂ! ਉਸ ਨੇ ਸੋਚਿਆ ਸੀ ਕਿ ਉਸ ਕੋਲ ਬਹੁਤ ਜਿਆਦਾ ਸਮਾਂ ਹੈ।"

254 ਮੈਂ ਤੁਰਨਾ ਸ਼ੁਰੂ ਕਰ ਦਿੱਤਾ। ਮੈਂ ਆਪਣੀਆਂ ਅੱਖਾਂ ਵਿੱਚੋਂ ਆਉਂਦੇ ਹੰਝੂ ਰੋਕ ਨਾ ਸਕਿਆ। ਮੈਂ ਚੱਲ ਪਿਆ। ਉਸਨੇ ਕਿਹਾ, "ਇੱਕ ਮਿੰਟ ਰੁਕਣਾ।"

ਮੈਂ ਕਿਹਾ, "ਹਾਂ, ਮੈਡਮ?"

255 ਉਹ ਪਿੱਛੇ ਮੁੜ ਕੇ ਆਈ। ਮੈਨੂੰ ਉਸ ਨਾਲ ਸੜਕ ਵਿੱਚ ਗੱਲ ਕਰਦੇ ਹੋਏ ਸ਼ਰਮ ਆ ਰਹੀ ਸੀ, ਲੇਕ ਲਾਗਿਓਂ ਦੀ ਲੰਘ ਰਹੇ ਸਨ। ਉਹ ਚੱਲ ਕੇ ਆਈ। ਉਸਨੇ ਕਿਹਾ, "ਤੈਨੂੰ ਪਤਾ ਹੈ, ਉਸ ਰਾਤ ਤੂੰ ਮੈਨੂੰ ਕੀ ਕਿਹਾ ਸੀ?"

ਮੈਂ ਕਿਹਾ, "ਮੈਨੂੰ ਹਮੇਸ਼ਾਂ ਯਾਦ ਹੈ।"

256 ਕਿਹਾ, "ਪ੍ਰਚਾਰਕ ਮੈਂ ਤੈਨੂੰ ਦੱਸਣਾ ਚਾਹੁੰਦੀ ਹਾਂ, ਤੂੰ ਠੀਕ ਸੀ।" ਉਸਨੇ ਕਿਹਾ, "ਮੈਂ ਪਿਛਲੀ ਵਾਰ ਪਵਿੱਤਰ ਆਤਮਾ ਨੂੰ ਦੁਖੀ ਕੀਤਾ ਸੀ।" ਹੁਣ, ਇਹ ਹੈ ਕਥਨ ਜਿਹੜਾ ਉਸ ਅੰਰਤ ਨੇ ਮੈਨੂੰ ਕਿਹਾ, ਅਤੇ ਮੈਂ ਇਸਨੂੰ ਕਦੇ ਨਹੀਂ ਭੁਲ ਸੱਕਦਾ ਜਦ ਤੱਕ ਮੈਂ ਜੀਉਂਦਾ ਹਾਂ। ਉਸਨੇ ਕਿਹਾ, "ਉਹ ਉਸ ਰਾਤ ਮੇਰੇ ਨਾਲ ਗੱਲ ਕਰ ਰਿਹਾ ਸੀ। ਪ੍ਰਭੂ," ਕਿਹਾ, "ਜਦ ਮੈਂ ਉਸ ਸਮੇਂ ਉਸਨੂੰ ਨਕਾਰ ਦਿੱਤਾ, ਇਹ ਮੇਰੇ ਲਈ ਅਖਰੀ ਵਾਰ ਸੀ।" ਬੋਲੀ, "ਮੇਰਾ ਦਿਲ ਇੰਨਾ ਸਖਤ ਹੋ ਗਿਆ, ਮੈਂ ਪ੍ਰਮੇਸ਼ੁਰ ਦੀ, ਚਰਚ ਦੀ ਜਾਂ ਕਿਸੇ ਵੀ ਚੀਜ਼ ਦੀ ਕੋਈ ਪ੍ਰਵਾਹ ਨਹੀਂ ਕੀਤਾ। ਮੈਂ ਰੋਜਾਨਾ ਆਪਣੇ ਡੈਡੀ ਨੂੰ ਫਿਟਕਾਰਦੀ ਰਹੀ।" ਅਤੇ ਉਸਨੇ ਕਿਹਾ, "ਮੈਂ ਆਪਣੀ ਮਾਂ ਦੇ ਪ੍ਰਾਣ ਨੂੰ, ਮਾਲੂਪੂੜੇ ਵਾਂਗੂੰ ਨਰਕ ਵਿੱਚ ਫਰਾਈ ਹੁੰਦਾ ਵੇਖ ਸੱਕਦੀ ਹਾਂ, ਅਤੇ ਉਸ ਉੱਤੇ ਹੱਸੀ ਸੀ।" ਇਹ ਪਵਿੱਤਰ ਆਤਮਾ ਨੂੰ ਆਖਰੀ ਵਾਰ ਦੁਖੀ ਕਰਨਾ ਸੀ। ਇਸ ਬਾਰੇ ਸੋਚੋ।

257 ਅਉਂ ਕਬੂਲਤਰ ਦੇ ਖੰਭਾਂ ਉੱਤੇ ਸਵਾਰ ਹੋ ਕੇ ਘਰ ਨੂੰ ਚੱਲੀਏ। ਆਉ ਲਾੜੀ ਬਣੀਏ। ਹੁਣ ਜੇ ਤੁਸੀਂ ਗਲਤ ਹੋ, ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਜਾਓ। ਇਥੋਂ ਉੱਪਰ ਆ ਜਾਓ। ਇਥੋਂ ਜਗਵੇਦੀ ਤੇ ਖੜ੍ਹੇ ਹੋ ਜਾਓ ਅਤੇ ਕਹੋ, "ਮੈਂ ਗਲਤ ਰਿਹਾ ਹਾਂ। ਭਾਈ ਬ੍ਰਾਨਹਾਮ, ਮੈਂ ਗੁਸੋਂ ਵਾਲਾ ਹਾਂ। ਜਾ ਮੈਂ - ਮੈਂ - ਮੈਂ ਅਪਵਿੱਤਰ ਜੀਵਨ ਬਤੀਤ ਕੀਤਾ ਹੈ।" ਮੈਂ - ਮੈਨੂੰ ਉਹ ਕੰਮ ਨਹੀਂ ਕਰਨੇ ਚਾਹੀਦੇ ਸਨ ਜਿਹੜੇ ਮੈਂ ਕੀਤੇ ਹਨ। ਭਾਈ ਬ੍ਰਾਨਹਾਮ ਮੈਂ ਇਹ ਉਹ ਅਤੇ ਹੋਰ ਕਈ ਕੁਝ ਕੀਤਾ ਹੈ। ਮੈਂ ਝੂਠ ਬੋਲਣ ਦਾ ਦੋਸ਼ੀ ਹਾਂ। ਮੈਂ ਚੌਗੀ ਕਰਨ ਦਾ ਦੋਸ਼ੀ ਹਾਂ। ਮੈਂ ਕਿਸੇ ਚੀਜ਼ ਦਾ ਦੋਸ਼ੀ ਹਾਂ। ਮੈਂ ਪ੍ਰਮੇਸ਼ੁਰ ਦੀ ਉਸ ਤਰ੍ਹਾਂ ਸੇਵਾ ਨਹੀਂ ਕਰ ਸਕਿਆ ਜਿਸ ਤਰ੍ਹਾਂ ਮੈਨੂੰ ਕਰਨੀ ਚਾਹੀਦੀ ਸੀ, ਮੈਂ ਆਪਣੇ ਆਪ ਵਿੱਚ ਸ਼ਰੀਰੀ ਦਾ ਹਾਂ, ਅਤੇ ਮੈਂ ਆਪਣੇ ਜੀਵਨ ਨੂੰ ਠੀਕ ਕਰਨਾ ਚਾਹੁੰਦਾ ਹਾਂ। ਕੀ ਤੁਸੀਂ ਅੱਜ ਇਥੋਂ ਮੇਰੇ ਲਈ ਦੁਆ ਨਹੀਂ ਕਰੋਗੇ, ਭਾਈ ਬ੍ਰਾਨਹਾਮ?" ਮੈਨੂੰ ਇਹ ਕਰਕੇ ਬੜੀ ਖੁਸ਼ੀ ਹੋਵੇਗੀ।

258 ਜੇ ਪ੍ਰਮੇਸ਼ੁਰ, ਬਿਮਾਰਾਂ ਲਈ, ਅੰਨ੍ਹਾਂ ਅਤੇ ਰੋਗੀਆਂ, ਲਈ ਕੀਤੀ ਮੇਰੀ ਦੁਆ ਦਾ ਜਵਾਬ ਦਿੰਦਾ ਹੈ, ਯਕੀਨਨ ਉਹ ਪਾਪੀਆਂ ਲਈ ਕੀਤੀ ਦੁਆ ਨੂੰ ਸੁਣੇਗਾ। ਕੀ ਅੱਜ ਰਾਤ

ਤੁਸੀਂ ਨਹੀਂ ਆਓਗੇ ਅਤੇ ਲਾੜੀ ਦਾ ਭਾਗ ਬਣੋਗੇ? ਮੈਂ ਆਉਣ ਲਈ ਤੁਹਾਨੂੰ ਸੱਦਾ ਦਿੰਦਾ ਹਾਂ।

259 ਧੰਨਵਾਦ, ਮੇਰੇ ਭਾਈ! ਮੈਂ ਇਸ ਤਰ੍ਹਾਂ ਦੇ ਸਾਹਮ ਦੀ ਕਦਰ ਕਰਦਾ ਹਾਂ, ਜਿਹੜਾ ਆਉਂਦਾ ਹੈ ਅਤੇ ਮੰਨਦਾ ਹੈ ਕਿ ਉਹ ਗਲਤ ਹੈ। ਪ੍ਰਮੇਸ਼ਰ ਤੁਹਾਨੂੰ ਬਰਕਤ ਦੇਵੇ, ਭਾਈ ਜੀ। ਇੱਥੋਂ ਖੜ੍ਹੇ ਹੋ ਜਾਓ।

260 ਮੈਨੂੰ ਦੱਸਣ ਦਾ ਤੁਹਾਡਾ ਮਤਲਬ ਹੈ ਕਿ ਤੁਸੀਂ ਆਪਣਾ ਹੱਥ ਖੜਾ ਕੀਤਾ ਹੈ ਪਰ ਇਸਦੇ ਬਾਰੇ ਵਿੱਚ ਵਫ਼ਾਦਾਰ ਨਹੀਂ ਹੋ? ਲੋਕਾਂ ਨੂੰ ਕੀ ਹੋ ਗਿਆ ਹੈ? ਭਾਈ ਜੀ, ਮਾਮਲਾ ਕੀ ਹੈ? ਅੱਜ ਤੁਹਾਨੂੰ ਲੋਕਾਂ ਨੂੰ ਕੀ ਮੁਸ਼ਕਿਲ ਹੈ? ਤੁਹਾਡਾ ਮਤਲਬ ਹੈ ਤੁਸੀਂ ਆਪਣਾ ਹੱਥ ਉਠਾਓਗੇ, ਕਿ ਤੁਸੀਂ ਗਲਤ ਸੀ, ਅਤੇ ਫਿਰ ਅੱਗੇ ਨਹੀਂ ਆਓਗੇ? ਅਤੇ ਜਾਣਦੇ ਹੋ, "ਜਿਹੜਾ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਇਹ ਉਹਦੇ ਲਈ ਬੁਰਾਈ ਹੈ।" ਕੀ ਤੁਸੀਂ ਨਹੀਂ ਆਓਗੇ?

ਜਦੋਂ ਪਿਆਨੇ ਵਜਾਉਣ ਵਾਲੀ ਭੈਣ, ਜੇ ਤੁਸੀਂ ਚਾਹੋ, ਖੋੜਾ ਜਿਹਾ ਸੰਗੀਤ ਦਿਓ।

261 ਮੈਂ ਤੁਹਾਨੂੰ ਸੱਦਾ ਦੇ ਰਿਹਾ ਹਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ। ਸੰਗਤ ਵਿੱਚੋਂ ਕਿਨੈ ਜਣੋਂ ਉਹਨਾਂ ਸੰਗਤਾਂ ਵਿੱਚ ਸਨ ਜਦੋਂ ... ਤੁਹਾਨੂੰ ਪਤਾ ਹੈ ਮੈਂ ਪ੍ਰਚਾਰਕ ਨਹੀਂ ਹਾਂ। ਮੈਂ ਕੋਈ ਪੜ੍ਹਾਈ ਨਹੀਂ ਕੀਤੀ ਹੈ।

262 ਪ੍ਰਮੇਸ਼ਰ ਤੁਹਾਨੂੰ ਬਰਕਤ ਦੇਵੇ, ਛੋਟੀ ਭੈਣ। ਇਹ ਕਰਨ ਲਈ ਇੱਕ ਸੱਚੀ ਲੜਕੀ ਚਾਹੀਦੀ ਹੈ। ਇਹ ਛੋਟੀ ਸੰਗੀਤ ਮੰਡਲੀ ਇੱਥੋਂ ਆ ਰਹੀ ਹੈ, ਤੁਹਾਨੂੰ ਬਰਕਤ ਦੇਵੇ, ਭੈਣ। ਇਹ ਅਸਲੀ ਹੌਸਲਾ ਹੈ? ਮੈਂ - ਮੈਂ ਇਸ ਛੋਟੀ ਲੜਕੀ ਦੀ ਪ੍ਰਸ਼ੰਸਾ ਕਰਦਾ ਹਾਂ। ਪ੍ਰਮੇਸ਼ਰ ਤੁਹਾਨੂੰ ਬਰਕਤ ਦੇਵੇ, ਪਿਆਰੀ। ਮੇਰੀ ਇੱਕ ਛੋਟੀ ਲੜਕੀ ਹੈ ਜੋ ਘਰ ਹੈ ਅਤੇ ਤੇਰੀ ਕੁ ਉਮਰ ਦੀ ਹੈ। ਮੈਂ ਤੇਰੀ ਸਰਹਨਾ ਕਰਦਾ ਹਾਂ। ਛੋਟੀ ਭਾਰਤੀ ਭੈਣਾ? ਪਿਆਰੀ, ਛੋਟੀ ਰਾਜ ਕੁਮਾਰੀ, ਪ੍ਰਮੇਸ਼ਰ ਤੁਹਾਨੂੰ ਬਰਕਤ ਦੇਵੇ। ਪਿਆਰੀ, ਪ੍ਰਮੇਸ਼ਰ ਤੇਰੇ ਨਾਲ ਹੋਵੇ। ਤੂੰ, ਛੋਟੀ ਭੈਣ, ਪ੍ਰਮੇਸ਼ਰ ਤੇਰੇ ਨਾਲ ਹੋਵੇ। ਅਤੇ ਤੇਰੇ ਨਾਲ, ਭੈਣ ਜੀ।

263 ਹੁਣ, ਇਧਰ ਵੇਖੋ। ਜੇ ਇਸ ਤਰ੍ਹਾਂ ਦੀਆਂ ਜਵਾਨ ਔਰਤਾਂ, ਨਮਰ ਵਿਵੇਕ ਵਾਲੀਆਂ, ਅਤੇ ਅੰਜਿਹਾ ਪ੍ਰਚਾਰ ਦਾ ਕਰਨਾ ਜਿਹਨੇ ਉਹਨਾਂ ਨੂੰ ਤੇਜ਼ਿਆ ਹੈ, ਅਤੇ ਇੱਥੋਂ ਉਹ ਉਪਰ ਆਈਆਂ ਹਨ, ਜਾਣਦੀਆਂ ਹਨ ਕਿ ਉਹ ਗਲਤ ਹਨ, ਇੱਥੋਂ ਸੰਗਤ ਦੇ ਸਾਹਮਣੇ ਖੜੀਆਂ ਹੋਈਆਂ ਹਨ ਕਿ ਇਕਰਾਰ ਕਰਨ। ਯਕੀਨ, ਪੱਕੇ ਤੌਰ 'ਤੇ, ਤੁਸੀਂ ਬਜ਼ੁਰਗ ਔਰਤਾਂ ਕੀ ਤੁਸੀਂ ਨਹੀਂ ਆਓਗੀਆ? ਇੱਥੋਂ ਉਪਰ ਆ ਜਾਓ ਅਤੇ ਇੱਥੋਂ ਲਾਗੇ ਖੜ੍ਹੇ ਹੋ ਜਾਓ।

... ਮੈਂ ਤੇਰਾ ਚੇਹਰਾ ਭਾਲੁੰਗਾ,  
ਮੇਰੀ ਜਖਮੀ, ਟੁੱਟੀ ਆਤਮਾਨੂੰ ਕਰ ਚੰਗਾ।

ਆਓ ਗਾਈਏ।

ਆਪਣੀ ਕਿਰਪਾ ਨਾਲ ਮੈਨੂੰ ਬਚਾ।

ਮੁਕਤੀਦਾਤੇ, ਮੁਕਤੀਦਾਤੇ, ਸੁਣ ...

264 ਯਕੀਨ ਇਮਾਨਦਾਰ ਹੋ ਕਿ ਤੁਸੀਂ ਨਮਰ ਦੁਆ ਕਰ ਸਕੋ। "ਪ੍ਰਭੂ ਨੂੰ ਪੁਕਾਰੋ, ਮੈਨੂੰ

ਜਾਂਚ, ਵੇਖ ਕਿ ਮੇਰੇ ਵਿੱਚ ਕੋਈ ਗਲਤੀ ਤਾਂ ਨਹੀਂ।”

ਮੇਰੇ ਕੋਲੋਂ ਦੀ ਨਾ ਲੰਘ ਜਾਵੀਂ।

ਪ੍ਰਮੇਸ਼੍ਵਰ ਤੁਹਾਨੂੰ ਬਰਕਤ ਦੇਵੇ, ਪਿਆਰੀ ਭੈਣ।

**265** ਕਿੰਨੇ ਜਣੇ ਇਸ ਸੰਗਤ ਵਿੱਚ ਖੜ੍ਹੇ ਹੋਏ ਹਨ ਅਤੇ ਉਹਨਾਂ ਨੇ ਵੇਖਿਆ ਹੈ, ਆਦਮੀ ਅਤੇ ਅੰਤਰਾਂ, ਅਤੇ ਸਾਰੇ ਜਿਹੜੇ ਆਏ ਹਨ, ਜਦ ਮੈਂ ਖੜ੍ਹਾ ਬਿਮਾਰਾਂ ਲਈ ਪ੍ਰਾਰਥਨਾ ਕਰ ਰਿਹਾ ਸੀ, ਅਤੇ ਪਵਿੱਤਰ ਆਤਮਾ ਉਹਨਾਂ ਨੂੰ ਦੇ ਪਾਪਾਂ ਦੇ ਬਾਰੇ ਵਿੱਚ ਗੱਲਾਂ ਦੱਸਦਾ ਸੀ, ਅਤੇ ਜਾਣਦਾ ਸੀ? ਤੁਹਾਡੇ ਵਿੱਚੋਂ ਕਿੰਨੇ ਜਾਣਦੇ ਹਨ ਕਿ ਇਹ ਸੱਚ ਹੈ? ਕਦੇ ਅਸਫਲ ਨਹੀਂ ਹੋਇਆ। ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਹੈ, ਉਹੀ ਪਵਿੱਤਰ ਆਤਮਾ ਮੈਨੂੰ ਦੱਸ ਰਿਹਾ ਹੈ ਕਿ ਅੱਜ ਰਾਤ ਇੱਥੋਂ ਕੁਝ ਹੈ, ਜੋ ਉਸਨੂੰ ਦੁਖ ਦੇ ਰਿਹਾ ਹੈ। ਹੁਣ, ਇਹ ਯਹੋਵਾ ਹਾਂ ਇਉਂ ਫਰਮਾ ਉਂਦਾ ਹੈ। ਹੁਣ, ਉਸਨੂੰ ਇੱਥੋਂ ਮਿਲੋ, ਜਾਂ ਫਿਰ ਉਂਥੋਂ।

**266** ਮੈਂ ਉਹ ਆਦਮੀ ਨਹੀਂ ਜੋ ਜਜਬਾਤਾਂ ਵਿੱਚ ਚਲਾ ਜਾਂਦਾ ਹੈ। ਨਹੀਂ, ਸ਼੍ਰੀਮਾਨ। ਮੈਂ ਪੱਕੀ ਤਰ੍ਹਾਂ ਜਾਣਦਾ ਹਾਂ ਮੈਂ ਕਿੱਥੇ ਖੜ੍ਹਾ ਹਾਂ, ਅਤੇ ਮੈਂ ਪ੍ਰਮੇਸ਼੍ਵਰ ਨੂੰ ਜਾਣਦਾ ਹਾਂ। ਇਹ ਸਹੀ ਹੈ। ਅੱਜ ਤੁਹਾਡੇ ਵਿੱਚੋਂ ਬਹੁਤ ਸਾਰੀਆਂ ਨੂੰ ਇੱਥੋਂ ਖੜ੍ਹੇ ਹੋਣ ਦੀ ਲੋੜ ਹੈ ਜਿਥੋਂ ਇਹ ਜਵਾਨ ਲੜਕੀਆਂ ਖੜ੍ਹੀਆਂ ਹਨ। ਹੁਣ, ਕੀ ਤੁਸੀਂ ਨਹੀਂ ਆਉਂਗੇ? ਮੈਂ ਤੁਹਾਨੂੰ ਸੱਦਾ ਦੇ ਰਿਹਾ ਹਾਂ ਮੈਂ ਤੁਹਾਨੂੰ ਮੰਨਵਾਂਗਾ ਨਹੀਂ। ਮੈਂ ਬਸ ਤੁਹਾਨੂੰ ਦੱਸ ਰਿਹਾ ਹਾਂ।

**267** ਕਿਸੇ ਨੇ ਕਿਹਾ ਹੈ, “ਮੈਂ ਕਦੇ ਕਿਸੇ ਸੇਵਕ ਨੂੰ ਜਗਵੇਦੀ ਦੀ ਬੁਲਾਹਟ ਤੇ ਲੋਕਾਂ ਨੂੰ ਝਿੜਕਦੇ ਹੋਏ, ਜਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਹੀਂ ਸੁਣਿਆ ਹੈ।”

**268** ਇਹ ਹੀ ਢੰਗ ਹੈ ਜਿਸ ਤਰੀਕੇ ਨਾਲ ਇਹ ਹੋਣਾ ਚਾਹੀਦਾ ਹੈ। ਤੁਹਾਨੂੰ ਕਿਸੇ ਦਿਲ ਤੋੜਨ ਵਾਲੀ ਕਹਾਣੀ ਸੁਣ ਕੇ ਨਹੀਂ ਆਉਣਾ ਚਾਹੀਦਾ ਹੈ, ਕੋਈ ਮਾਂ ਮਰ ਗਈ ਜਾਂ ਇਸੇ ਤਰ੍ਹਾਂ ਕੁਝ ਹੋਰ ਹੋ ਗਿਆ। ਇਹ, ਇਹ ਜਜਬਾਤਾਂ ਦੇ ਬਹਾਵ ਹੋਠ ਹੈ। ਪ੍ਰਮੇਸ਼੍ਵਰ ਦਾ ਵਚਨ ਹੈ ਜਿਹਦੇ ਕਰਕੇ ਤੁਸੀਂ ਆਉਂਦੇ ਹੋ। ਤੁਸੀਂ ਕਿਸੇ ਜਜਬਾਤਾਂ ਹੇਠ ਆ ਕੇ ਨਹੀਂ ਆਉਂਦੇ ਹੋ। ਤੁਸੀਂ ਇਹ ਨਿਹਚਾ ਕਰਦੇ ਆਉਂਦੇ ਹੋ ਕਿ ਪ੍ਰਮੇਸ਼੍ਵਰ ਹੀ ਪ੍ਰਮੇਸ਼੍ਵਰ ਹੈ, ਅਤੇ ਤੁਸੀਂ ਪ੍ਰਭੂ ਦੇ ਨਿਆਂ ਦੇ ਘਰ ਵਿੱਚ ਹੋ। ਅਤੇ ਤੁਸੀਂ ਆਪਣੇ ਕੇਸ ਦੀ ਅਪੀਲ ਲੈ ਕੇ ਆਉਂਦੇ ਹੋ।

**269** ਮੇਰੇ ਭਾਈ, ਮੇਰੀ ਭੈਣ, ਪ੍ਰਮੇਸ਼੍ਵਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ, ਕਹਿਣਾ ਚਾਹੁੰਦਾ ਹਾਂ ਕਿ ਮੈਂ ਤੁਹਾਡੇ ਵਫ਼ਾਦਾਰੀ ਵਾਲੇ ਇਕਰਾਰ ਦੀ ਪ੍ਰਸ਼ੰਸਾ ਕਰਦਾ ਹਾਂ। ਛੋਟੀ ਅੰਤਰ, ਮੈਂ ਤੁਹਾਡੀ ਸਰਾਹਨਾ ਕਰਦਾ ਹਾਂ। ਪ੍ਰਮੇਸ਼੍ਵਰ ਤੁਹਾਨੂੰ ਬਰਕਤ ਦੇਵੇ। ਪ੍ਰਮੇਸ਼੍ਵਰ ਤੁਹਾਨੂੰ ਉਹ ਬਹਾਦਰ ਆਤਮਾ ਦੇਵੇ। ਤੁਹਾਨੂੰ ਬਰਕਤ ਦੇਵੇ, ਮੇਰੇ ਭਾਈ। ਪ੍ਰਮੇਸ਼੍ਵਰ ਤੁਹਾਡੇ ਨਾਲ ਹੋਵੇ।

**270** ਇੱਕ ਵਾਰ ਹੋਰ, ਅਤੇ ਫਿਰ ਅਸੀਂ ਬੰਦ ਕਰਨ ਜਾ ਰਹੇ ਹਾਂ। ਇਹ ਆਖਰੀ ਵਾਰ ਬੰਦ ਹੋਣਾ ਹੋ ਸੱਕਦਾ ਹੈ। ਸਮਝੇ? ਮੈਨੂੰ ਨਹੀਂ ਪਤਾ ਕਦ। ਮੈਂ ਉਮੀਦ ਕਰਦਾ ਹਾਂ ਕਿ ਇਹ ਆਖਰੀ ਵਾਰ ਨਹੀਂ ਹੈ। ਪਰ ਇਹ ਹੋ ਸੱਕਦਾ ਹੈ। ਸਮਝੇ?

ਮੁਕਤੀਦਾਤੇ ....

**271** ਮੇਰੀ ਭੈਣ, ਇੱਥੋਂ ਆ ਜਾ। ਮੈਂ ਤੁਹਾਡੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ, ਧੰਨਵਾਦ।

ਮੈਂ ਇਸ ਨਿਹਚਾ ਦੀ ਪ੍ਰਸੰਸਾ ਕਰਦਾ ਹਾਂ। ਇਹ ਅਸਲੀ ਨਿਹਚਾ ਹੈ।

272 ਮੇਰੇ ਭਾਈ, ਇਥੋਂ ਆ ਜਾਹ। ਮੈਂ ਤੇਰੇ ਨਾਲ ਹੱਥ ਮਿਲਾਉਣਾ ਚਾਹੁੰਦਾ ਹਾਂ, ਬਿਲਕੁਲ ਇਥੋਂ। ਮੈਂ ਤੁਹਾਡੀ ਇਮਾਨਦਾਰੀ ਦੀ ਪ੍ਰਸੰਸਾ ਕਰਦਾ ਹਾਂ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ।

273 ਇਥੋਂ ਆ ਜਾਓ। ਪ੍ਰਮੇਸ਼ੁਰ ਤੁਹਾਨੂੰ ਬਰਕਤ ਦੇਵੇ। ਮੈਂ ਤੁਹਾਡੀ ਇਮਾਨਦਾਰੀ ਦੀ ਤਰੀਫ਼ ਕਰਦਾ ਹਾਂ, ਉਸ ਲਈ ਖੜ੍ਹੇ ਹੋਣਾ ...

... ਮੇਰੇ ਕੋਲੋਂ ਲੰਘ

ਮੁਕਤੀਦਾਤੇ ...

274 ਕੀ? "ਲੇਲੇ ਦਾ ਵਿਆਹ ਆ ਗਿਆ ਹੈ, ਉਸਦੀ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।"

... ਨਮਰ ਪੁਕਾਰ, ਜਦਕਿ ...

ਮੇਰੇ ਕੋਲੋਂ ਲੰਘ ਨਾ ਜਾਣਾ।

ਕੀ?

ਮੈਂ ਸਿਰਫ਼ ਤੇਰੀ ਦਿਇਆ ਤੇ ਨਿਰਭਰ ਹਾਂ,

ਮੈਂ ਤੇਰੇ ਚਿਹਰੇ ਨੂੰ ਭਾਲਾਂਗਾ,

ਮੇਰੀ ਜਖਮੀ, ਟੁੱਟੀ ਆਤਮਾ ਨੂੰ ਕਰ ਚੰਗਾ, ਜਦ ਵਚਨ ਇਸਨੂੰ ਤੋੜਦਾ ਹੈ।

ਆਪਣੀ ਕਿਰਪਾ ਨਾਲ ਮੈਨੂੰ ਬਚਾ।

ਮੁਕਤੀਦਾਤੇ, ਮੁਕਤੀਦਾਤੇ,

ਮੇਰੀ ਨਮਰ ਪੁਕਾਰ ਸੁਣ ...

ਜਦ ਕਿ ਤੂੰ ਦੂਸਰਿਆਂ ਨੂੰ ਬੁਲਾ ਰਿਹਾ ਹੈ,

ਹੋ, ਮੇਰੇ ਕੋਲੋਂ ਦੀ ਲੰਘ ਨਾ ਜਾਣਾ।

275 ਯਾਦ ਰੱਖੋ, ਇਹ ਪਾਵਿੱਤਰ ਆਤਮਾ ਸੀ ਜੋ ਤੁਹਾਡੇ ਦਿਲਾਂ ਨੂੰ ਕੱਟ ਰਿਹਾ ਸੀ, ਅਤੇ ਇਥੋਂ ਆਏ ਹੋ। ਬਸ ਉਹਨਾਂ ਬਾਵਾਂ ਬਾਰੇ ਸੋਚੋ ਜਿੱਥੋਂ ਉਸਨੇ ਕੌਟਆ ਹੈ, ਅਤੇ ਉਹ ਵਿਅਕਤੀ ਉਸ ਗਿਰਾਵਟ ਵਿੱਚ ਹੁਣ ਨਹੀਂ ਰਹੇਗਾ। ਉਹ ਇਸਨੂੰ ਹਮੇਸ਼ਾਂ ਯਾਦ ਰੱਖਣਗੇ। "ਜੇ ਸਾਡਾ ਦਿਲ ਸਾਨੂੰ ਦੇਸ਼ੀ ਨਹੀਂ ਠੀਹਿਰਾ ਉਂਦਾ ਹੈ।" ਅਤੇ ਜਦ ਤੁਸੀਂ ਪ੍ਰਮੇਸ਼ੁਰ ਦੇ ਵਚਨ ਦੇ ਕੋਲ ਕਿਸੇ ਚੀਜ਼ ਨਾਲ ਆਉਂਦੇ ਹੋ, ਅਤੇ ਤੁਸੀਂ ਇਸਨੂੰ ਛੱਡ ਦਿੰਦੇ ਹੋ। ਇਹ ਅਬਰਾਹਮ ਦਾ ਵੰਸ਼ ਨਹੀਂ ਹੈ। ਅਬਰਾਹਮ ਨੇ ਪ੍ਰਮੇਸ਼ੁਰ ਦੇ ਵਾਇਦੇ ਨੂੰ ਆਪਣੇ ਦਿਲ ਵਿੱਚ ਫੜ੍ਹੀ ਰੱਖਿਆ, ਕੋਈ ਪ੍ਰਵਾਹ ਨਹੀਂ ਕੀਅਇਆ ਜਾਂ ਕੀਗਿਆ।

276 ਇਹ ਸਾਰੇ ਜਿਹੜੇ ਜਗਵੇਦੀ ਦੇ ਦੁਆਲੇ ਖੜ੍ਹੇ ਹਨ ਮੈਂ ਇਹਨਾਂ ਦੀ ਪ੍ਰਸੰਸਾ ਕਰਦਾ ਹਾਂ। ਮੇਰੀ ਤੁਹਾਡੇ ਲਈ ਦੁਆ ਹੈ, ਕਿ ਅੱਜ ਰਾਤ ਪ੍ਰਮੇਸ਼ੁਰ ਤੁਹਾਡੇ ਦਿਲ ਦੀ ਇੱਛਾ ਪੂਰੀ ਕਰੇ, ਅਤੇ ਤੁਹਾਨੂੰ ਸੋਚੇ ਸੰਤ ਲੋਕ ਬਣਾਵੇ।

277 ਇਹਨਾਂ ਜਵਾਨ ਲੋਕਾਂ ਦੇ ਝੁੰਢ ਵਿੱਚੋਂ ਇਥੋਂ, ਕੁਝ ਭਾਰੀ, ਸਪੈਨਸ਼, ਮੈਕਸੀਕਨ ਹਨ ਜੋ ਚਾਰੇ ਪਾਸੇ ਖੜ੍ਹੇ ਹਨ, ਸ਼ਾਈਦ ਕਈ ਸਾਲਾਂ ਤੋਂ, ਇਹਨਾਂ ਨੇ ਮਸੀਹੀ ਹੋਣ ਦਾ ਦਾਅਵਾ ਕੀਤਾ ਹੈ, ਪਰ ਹੁਣ ਵੇੰਖਿਆ ਕਿ ਇਹ ਗਲਤ ਸੀ। ਉਹ ਸਹੀ ਹੋਣਾ ਚਾਹੁੰਦੇ ਹਨ। "ਧੰਨ ਹਨ ਉਹ

ਜਿਹੜੇ ਧਰਮ ਦੇ ਭੁੱਖੇ ਅਤੇ ਪਿਆਸੇ ਹਨ ਕਿਉਂ ਜੋ ਉਹ ਰਜਾਏ ਜਾਣਗੇ ।” ਦੋਸ਼ੀ ਸਨ, ਪ੍ਰਮੇਸ਼ਰ ਦੇ ਨਿਆਂ ਦੀਆਂ ਅਗਨੀ ਦੀਆਂ ਜਗਵੇਦੀਆਂ ਰਾਹੀਂ ਪ੍ਰਮੇਸ਼ਰ ਨਾਲ ਠੀਕ ਹੋਣ ਲਈ ਤਿਆਰ ਹਨ ।

278 ਤੁਹਾਨੂੰ ਇਸ ਨਾਲ ਕਿਤੇ ਨਾ ਕਿਤੇ ਮਿਲਣਾ ਪੈਣਾ ਹੈ, ਮਿਤਰੇ । ਤੁਹਾਨੂੰ ਇਸ ਨਾਲ ਕਿਤੇ ਮਿਲਣਾ ਪੈਣਾ ਹੈ, ਇਸ ਲਈ ਇਸ ਨਾਲ ਇੱਥੇ ਮਿਲੋ । ਸਵੇਰ ਆਉਣ ਦੀ ਉਡੀਕ ਨਾ ਕਰੋ । ਅੱਜ ਰਾਤ ਹੀ ਘਰ ਜਾਂਦੇ ਹੋਏ, ਤੁਸੀਂ ਦੁਰਘਟਨਾ ਵਿੱਚ ਮਾਰੇ ਜਾ ਸੱਕਦੇ ਹੋ ।

279 ਹਣੇ ਜਿਹੇ ਸੰਗਤੀ ਵਿੱਚ, ਮੈਂ ਜਗਵੇਦੀ ਦੀ ਬੁਲਾਹਟ ਦਿੱਤੀ ਸੀ, ਅਤੇ-ਅਤੇ ਮੈਂ ਉਹਾਈਓ ਵਾਂਗ ਇਸ ਨੂੰ ਕੀਤਾ । ਅਤੇ ਉਸ ਰਾਤ, ਮੈਂ ਇਮਾਰਤ ਨੂੰ ਛੌਡਿਆ, ਅਤੇ ਪੰਦਰਾਂ ਕੁ ਮਿੰਟ ਹੀਗਿਆ ਸੀ । ਮੈਂ ਸੜਕ ਦੇ ਇੱਕ ਪਾਸੇ, ਕਿਸੇ ਨੂੰ ਰੋਂਦੇ ਹੋਏ ਸੁਣਿਆ । ਮੈਂ ਰੁਕ ਗਿਆ ਅਤੇ ਉਸ ਜਗ੍ਹਾ ਤੇ ਗਿਆ । ਇੱਕ ਕਾਰ ਦੀ ਦੁਰਘਟਨਾ ਹੋਈ ਸੀ, ਇੱਕ ਕਾਰ ਦੂਸਰੀ ਉੱਤੇ ਚੜ੍ਹ ਗਈ ਸੀ । ਉਹ ਜਨਾਨੀ ਜਿਹੜੀ ਉੱਥੇ ਬੈਠੀ ਸੀ, ਬਹੁਤ ਹੀ ਘਬਰਾਈ ਹੋਈ ਸੀ, ਉਸਨੇ ਆਪਣੀ ਮੁੰਦਰੀ ਲਾਹਲਈ, ਉਹ ਬਹੁਤ ਘਬਰਾਈ ਹੋਈ ਸੀ । ਉਹ ਮਾਰੀ ਗਈ ਸੀ । ਅਤੇ ਉਹ ਸੜਕ ਦੇ ਉੱਤੇ, ਆਪਣੀ ਬੇਟੀ ਨਾਲ ਗੱਲ ਕਰ ਰਹੀ ਸੀ, ਜੋ ਕਿ ਕਾਰ ਚਲਾ ਰਹੀ ਸੀ । ਉਹ ਉਸ ਨੂੰ ਇੱਥੇ ਲਿਆਏ, ਉਹ ਹਸਪਤਾਲ ਲਿਜਾਣ ਲਈ ਤਿਆਰ ਸਨ । ਅਤੇ ਉਹਨਾਂ ਦੇਹਾਂ ਨੂੰ ਜਗਵੇਦੀ ਉੱਤੇ ਆਉਣਾ ਚਾਹੀਦਾ ਸੀ । ਅਤੇ ਬੇਟੀ ਨੇ ਕਿਹਾ, ਆਖਰੀ ਲਫਜ਼ ਜਿਹੜੇ ਉਸਨੇ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਕਹੇ, “ਮੈਂ ਅੱਜ ਰਾਤ ਗਲਤ ਕੀਤਾ ਹਾਂ । ਮੈਂ ਜਾਣਦੀ ਹਾਂ ਮੈਂ ਗਲਤ ਕੀਤਾ ਹਾਂ ।” ਅਤੇ ਉੱਥੇ ਉਸਦੇ ਜੀਵਨ ਨੂੰ ਬੁਲਾਲਿਆਂਗਿਆ ।

ਐਹ, ਤੁਸੀਂ ਆਖਦੇ ਹੋ, “ਮੇਰੇ ਨਾਲ ਇਸ ਤਰ੍ਹਾਂ ਨਹੀਂ ਹੋਵੇਗਾ ।” ਇਹ ਹੋ ਸੱਕਦਾ ਹੈ । ਇਹ ਹੋ ਸੱਕਦਾ ਹੈ ।

280 ਅਤੇ ਕੀ ਹੋਵੇ, ਜੇ ਪੰਵੱਤਰ ਆਤਮਾ ਤੁਹਾਨੂੰ ਫਿਰ ਕਦੇ ਵੀ ਦੋਸ਼ੀ ਨਾ ਠਹਿਰਾਵੇ, ਅਤੇ ਤੁਹਾਨੂੰ ਨਾ ਦਸੋ ਕਿ ਤੁਸੀਂ ਗਲਤ ਹੋ? ਫਿਰ ਤੁਸੀਂ ਇਸੇ ਤਰ੍ਹਾਂ ਸਦੀਪਕਤਾ ਵਿੱਚੋਂ ਬਾਹਰ ਚਲੇ ਜਾਓਗੇ । ਅਤੇ ਤੁਸੀਂ ਜਾਣਦੇ ਹੋ ਇਸ ਪ੍ਰਕਾਰ ਦੇ ਆਤਮਾ ਨਾਲ, ਤੁਸੀਂ ਇਹ ਨਹੀਂ ਕਰ ਸੱਕਦੇ ਹੋ । ਸ਼੍ਰੀਮਾਨ, ਪਿਛਾਂ ਆਪਣੀ ਜਿੰਦਗੀ ਤੇ ਝਾਤੀ ਮਾਰੇ ਅਤੇ ਵੇਖੋ ਤੁਸੀਂ ਕਿਸ ਤਰ੍ਹਾਂ ਦਾ ਜੀਵਨ ਬਤੀਤ ਕੀਤਾ ਹੈ । ਅਤੇ ਉਥੇ ਪਿਛੇ ਵੇਖੋ, ਅਤੇ ਵੇਖੋ ਕਿ ਇਹ ਉਹ ਨਮਰ, ਮਿੱਠਾ ਮਸੀਹ ਦਾ ਜੀਵਨ ਹੈ, ਜੇ ਉਸਦੇ ਸਾਰੇ ਵਚਨ ਨਾਲ ਮੇਲ ਖਾ ਰਿਹਾ ਹੈ । ਜੇ ਇਹ ਨਹੀਂ ਹੈ, ਤਾਂ ਫਿਰ ਆਉਂਦਾ ਹੈ ਕਿ ਕਿਉਂ ਤੁਸੀਂ ਇਸ ਨੂੰ ਠੀਕ ਕਰ ਲਓ । ਇੱਥੇ ਹੈ... ਕਿਉਂ, ਤੁਸੀਂ ਇਸਦੀ ਬਜਾਏ ਕੁਝ ਹੋਰ ਕਿਉਂ ਲੈਂਦੇ ਹੋ ਜਦਕਿ ਸਾਰਾ ਅਸਮਾਨ ਪੈਂਟੀਕਾਸਟਲ ਦੀਆਂ ਸੱਚੀਆਂ ਬਰਕਤਾਂ ਨਾਲ ਭੀਗਾ ਹੋਇਆ ਹੈ ਜੇ ਤੁਹਾਡੇ ਹਿਰਦੇ ਨੂੰ ਸ਼ੁਧ ਕਰ ਦੇਵੇਗਾ, ਤੁਹਾਡੇ ਆਤਮਾ ਨੂੰ ਸਾਫ਼ ਕਰ ਦੇਵੇਗਾ?

281 ਅੱਜ ਰਾਤ ਇੱਥੇ ਅੰਦਰ ਕਿੰਨੇ ਸੇਵਕ ਹਨ? ਮੈਂ ਚਾਹੁੰਦਾ ਹਾਂ ਤੁਹਾਡੇ ਵਿੱਚੋਂ ਭਾਈਓ ਕੁਝ ਇੱਥੇ ਸਾਡੇ ਨਾਲ ਉੱਪਰ ਆ ਜਾਣ । ਇਹ ਠੀਕ ਹੈ, ਭਾਈ ਜੀ? ਜੀ ਹਾਂ । ਇੱਥੇ ਉੱਪਰ ਆ ਜਾਓ, ਕੀ ਤੁਸੀਂ ਆਓਗੇ, ਥੋੜ੍ਹੀ ਦੇਰ ਲਈ ਭਾਈਓ? ਇਹ ਠੀਕ ਹੈ ।

282 ਯਿਸੂ ਨੇ ਆਪਣੇ ਵਚਨ ਵਿੱਚ ਕਿਹਾ ਹੈ, “ਜਿਹੜਾ ਮੇਰੇ ਵਚਨ ਸੁਣਦਾ ਹੈ, ਅਤੇ ਜਿਹਨੇ

ਮੈਨੂੰ ਭੇਜਿਆ ਹੈ ਉਸ ਉਤੇ ਨਿਹਚਾ ਕਰਦਾ ਹੈ, ਉਸ ਕੋਲ ਅਨੰਤ ਜੀਵਨ ਹੈ, ਉਹ ਨਿਆਂ ਵਿੱਚ ਨਹੀਂ ਜਾਵੇਗਾ, ਪ੍ਰੰਤੂ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ।” ਸੰਤ ਯੂਹੰਨਾ 6 ਵਿੱਚ ਕਿਹਾ ਹੈ, “ਅਤੇ ਮੈਂ ਅੰਤ ਦੇ ਦਿਨ ਉਸ ਨੂੰ ਜੀਉਂਦਾ ਉਠਾ ਲਵਾਂਗਾ, ਕਿਆਮਤ ਸਮੇਂ।”

283 ਲੋਕੋ, ਸਾਨੂੰ ਇਸ ਤੇ ਖੜ੍ਹੇ ਹੋਣਾ ਪੈਣਾ ਹੈ। ਅਸੀਂ ਜ਼ਰੂਰ ਇਸ ਨੂੰ ਕਰਨਾ ਹੈ। ਇਹ ਕੀਤਾ ਜਾਣਾ ਜ਼ਰੂਰੀ ਹੈ। ਇਸ ਲਈ... ਇਹ ਜਜ਼ਬਾਤੀ ਹੋਣਾ ਨਹੀਂ ਹੈ। ਬੇਸ਼ੱਕ ਜਜ਼ਬਾਤ ਇਸ ਦੇ ਨਾਲ ਹੁੰਦੇ ਹਨ। ਇਹ ਠੀਕ ਹੈ। ਪਰ ਗੱਲ ਜੋ ਇਸ ਦੇ ਨਾਲ ਹੈ, ਇੱਕ ਸਮਰਪਿਤ ਕੀਤਾ ਹੋਇਆ ਦਿਲ।

284 ਬਸ ਪ੍ਰਮੇਸ਼ਰ ਦਾ ਵਚਨ ਲਓ ਅਤੇ ਕਹੋ, “ਖੁਦਾ ਮੈਂ ਗਲਤ ਕੀਤਾ ਸੀ। ਮੈਨੂੰ ਅਫਸੋਸ ਹੈ ਮੈਂ ਇਹ ਕੀਤਾ ਹੈ। ਤੂੰ ਮੇਰੇ ਦਿਲ ਨੂੰ ਜਾਣਦਾ ਹਾਂ। ਮੈਂ ਗਲਤੀ ਕੀਤੀ ਹੈ। ਇਸ ਧਰਤੀ ਤੇ ਮੈਂ ਆਪਣੀ ਗਲਤੀ ਦਾ ਇਕਰਾਰ ਕਰਦਾ ਹਾਂ। ਅਤੇ ਅੱਜ ਦੀ ਗਤ ਤੋਂ ਲੈ ਕੇ ਅੱਗੇ, ਮੈਂ ਤੇਰੇ ਨਾਲ ਬੰਨ੍ਹਿਆ ਗਿਆ ਹਾਂ। ਮੈਂ ਲਾੜੀ ਦਾ ਹਿੱਸਾ ਹਾਂ। ਮੈਂ ਦੁਬਾਰਾ ਇਹ ਨਹੀਂ ਕਰਾਂਗਾ, ਆਪਣੇ ਗੁਸੇ ਨੂੰ ਫਿਰ ਨਿੱਕਲਣ ਨਹੀਂ ਦੇਵਾਂਗਾ। ਮੈਂ - ਮੈਂ ਇੱਕ ਅੰਰਤ ਵਾਂਗ ਵਿਵਹਾਰ ਕਰਾਂਗੀ। ਮੈਂ ਇੱਕ ਭੱਦਰ ਪੁਰਸ਼ ਵਾਂਗ ਵਿਵਹਾਰ ਕਰਾਂਗਾ। ਮੈਂ ਉਹ ਕੰਮ ਕਰਾਂਗਾ ਜਿਹੜੇ ਬਾਈਬਲ ਕਰਨ ਲਈ ਕਹਿੰਦੀ ਹੈ ਮੈਂ ਹੁਣ ਇਸੇ ਵਕਤ ਤੈਨੂੰ ਤੇਰੇ ਵਚਨ ਦੇ ਅਧਾਰ ਤੇ ਕਬੂਲ ਕਰਦਾ ਹਾਂ।” ਤਦ ਤੁਸੀਂ ਕਿਤੇ ਜਾ ਰਹੇ ਹੋ।

285 ਖੁਸ਼ਬੁਰੀ ਦੇ ਪ੍ਰਚਾਰਕੇ, ਕੀ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ? [ਸੇਵਕ ਆਖਦੇ ਹਨ, “ਅਮੀਨ!”—ਸੰਪਾਕੀ ਇਹ ਸੱਚ ਹੈ।] [ਅਮੀਨ!] ਇਹ ਸਰੀਰੀ ਹੈ।

286 ਹੁਣ, ਆਉ ਆਪਣੇ ਸਿਰਾਂ ਨੂੰ ਹੁਣ ਪ੍ਰਾਰਥਨਾ ਵਿੱਚ ਝੁਕਾਈਏ, ਤੁਹਾਡੇ ਵਿੱਚੋਂ ਹਰ ਕੋਈ, ਆਪਣੇ ਹੀ ਢੰਗ ਨਾਲ।

287 ਯਾਦ ਰਖੋ, ਤੁਹਾਡੇ ਸੱਜੇ ਪਾਸੇ ਮਸੀਹ ਹੈ। ਸ਼ਾਬਦੀ ਜਗਵੇਦੀ ਤੇ, ਤੁਹਾਡੇ ਸਾਹਮਣੇ, ਮਸੀਹੀ ਦੁਆ ਕਰ ਰਹੇ ਹਨ। ਤੁਹਾਡੇ ਪਿੱਛੋਂ, ਖੁਸ਼ਬੁਰੀ ਦੇ ਪ੍ਰਚਾਰਕ ਪ੍ਰਾਰਥਨਾ ਕਰ ਰਹੇ ਹਨ। ਹੁਣ, ਇਹ ਤੁਹਾਨੂੰ ਪ੍ਰਾਰਥਨਾ ਦੇ ਵਾਤਾਵਰਨ ਵਿੱਚ ਰੱਖਦਾ ਹੈ।

288 ਹੁਣ, ਤੁਹਾਡਾ ਇਕਰਾਰ ਤੁਹਾਡੇ ਦਿਲਾਂ ਵਿੱਚ, ਤੁਹਾਡੇ ਆਪਣੇ ਢੰਗ ਨਾਲ ਹੈ, “ਪ੍ਰਭੂ ਮੈਂ ਗਲਤ ਹਾਂ।” [ਉਹ ਜਿਹੜੇ ਜਗਵੇਦੀ ਤੇ ਹਨ, ਕਹਿੰਦੇ ਹਨ, “ਪ੍ਰਭੂ ਮੈਂ ਗਲਤ ਹਾਂ।”—ਸੰਪ ] “ਪ੍ਰਭੂ ਮੈਂ ਮਾਫ਼ੀ ਮੰਗਦਾ ਹਾਂ।” [“ਪ੍ਰਭੂ ਮੈਂ ਮਾਫ਼ੀ ਮੰਗਦਾ ਹਾਂ।”] “ਮੈਂ ਇਹ ਕੰਮ ਕੀਤੇ ਹਨ।” [“ਮੈਂ ਇਹ ਕੰਮ ਕੀਤੇ ਹਨ।”] “ਮੈਂ ਹੁਣ ਆਪਣੇ ਪਾਪ ਦਾ ਇਕਰਾਰ ਕਰਦਾ ਹਾਂ।” [“ਮੈਂ ਹੁਣ ਆਪਣੇ ਪਾਪ ਦਾ ਇਕਰਾਰ ਕਰਦਾ ਹਾਂ।”] “ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ।” [“ਮੈਂ ਤੇਰੇ ਤੇ ਵਿਸ਼ਵਾਸ ਕਰਦਾ ਹਾਂ।”] “ਮੈਂ ਹੁਣ ਤੈਨੂੰ ਕਬੂਲ ਕਰਦਾ ਹਾਂ।” [“ਮੈਂ ਹੁਣ ਤੈਨੂੰ ਕਬੂਲ ਕਰਦਾ ਹਾਂ।”] “ਮੈਂ ਲਾੜੀ ਦਾ ਭਾਗ ਬਣਨਾ ਚਾਹੁੰਦਾ ਹਾਂ।” [“ਮੈਂ ਲਾੜੀ ਦਾ ਭਾਗ ਬਣਨਾ ਚਾਹੁੰਦਾ ਹਾਂ।”] “ਯਿਸੂ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ।” [“ਯਿਸੂ ਦੇ ਨਾਮ ਵਿੱਚ ਮੈਂ ਪ੍ਰਾਰਥਨਾ ਕਰਦਾ ਹਾਂ।”] ਹੁਣ, ਆਪਣੇ ਇਕਰਾਰ ਨੂੰ ਆਪਣੇ ਦਿਲ ਵਿੱਚ ਰੱਖਣਾ ਹੈ।

ਹੁਣ, ਮੈਂ ਤੁਹਾਡੇ ਲਈ ਪ੍ਰਾਰਥਨਾ ਕਰਨ ਜਾਰਿਹਾ ਹਾਂ।

289 ਸੁਰਗੀ ਪਿਤਾ ਇਹ ਕਈ ਵਾਰ ਮੈਨੂੰ ਕਿੰਨਾ ਦੁਖੀ ਕਰਦਾ ਹੈ ਜਦ ਮੈਂ ਉਹਨਾਂ ਲੋਕਾਂ ਨੂੰ ਵੇਖਦਾ ਹਾਂ ਜਿਹੜੇ ਮੈਨੂੰ ਪਿਆਰ ਕਰਦੇ ਹਨ, ਅਤੇ ਵੇਖਦਾ ਹਾਂ ਕਿ ਤੂੰ ਕਿਵੇਂ ਵਚਨ ਨੂੰ ਲੈਂਦਾ

ਹੈ। ਅਤੇ ਇਸਨੂੰ ਕਿਸ ਤਰ੍ਹਾਂ ਬਾਹਰ ਭੇਜਦਾ ਹੈ। ਇਹ ਹੱਡੀਆਂ ਦੇ ਤੱਤ ਨੂੰ ਕੱਟਦਾ ਹੈ, ਪ੍ਰਤੀ ਫਿਰ ਤੂੰ ਠੀਕ ਆਉਂਦਾ ਹੈ। ਅਤੇ ਇਸਦੇ ਸੱਚ ਹੋਣ ਨੂੰ ਸਾਬਤ ਕਦਾ ਹੈ। ਇਹ ਸੱਚ ਹੈ।

290 ਇੱਥੇ ਆਦਮੀ ਅਤੇ ਔਰਤਾਂ, ਇੱਥੋਂ ਤੱਕ ਕਿ ਛੋਟੀਆਂ ਲੜਕੀਆਂ ਸਿਰ ਝੁਕਾਏ ਹੋਏ ਖੜੀਆਂ ਹਨ, ਅਤੇ ਉਹਨਾਂ ਦੀਆਂ ਅੱਖਾਂ ਵਿੱਚ ਹੰਸੂ ਹਨ, ਉਹ ਜੀਵਨ ਦੇ ਦੇਰਾਹੇ ਤੇ ਖੜੇ ਹਨ। ਮੈਂ ਸੋਚਦਾ ਹਾਂ ਜਿੱਥੇ ਉਹ ਉਸ ਗੱਲ ਅੰਡ ਗੱਲ ਦੇ ਝੁਕਾਅ ਤੋਂ, ਦੁਸ਼ਟ ਆਤਮਾ, ਨਾਲ ਭਰੇ ਹੋਏ, ਸ਼ੈਤਾਨ ਦੇ ਸਤਾਏ ਹੋਏ ਝੁੱਢੇ ਤੋਂ, ਪਿੱਛੇ ਮੁੜ ਸੱਕਦੇ ਹਨ। ਇੱਥੇ ਉਹ ਹਨ, ਅੱਜ ਰਾਤ ਉਹ ਇੱਥੇ ਝੁਕੇ ਹੋਏ ਹਿਰਦਿਆਂ ਨਾਲ ਖੜੇ, ਕੁਝ ਚਾਹ ਰਹੇ ਹਨ ਜਿਸ ਉੱਤੇ ਕਿ ਉਹ ਆਪਣੇ ਹੱਥ ਰੱਖ ਸਕਣ, ਕਹਿਣ ਲਈ ਕਿ, "ਪ੍ਰਭੂ ਪ੍ਰਮੇਸ਼ੁਰ, ਮੈਨੂੰ ਸੰਸਾਰ ਦੀਆਂ ਸਾਰੀਆਂ ਚੀਜ਼ਾਂ ਤੋਂ ਸਾਫ਼ ਕਰ ਦੇ।"

291 ਇੱਥੇ ਅੱਧੜ੍ਹ ਆਦਮੀ, ਜਵਾਨ ਆਦਮੀ, ਬੁੱਦੇ ਆਦਮੀ, ਜਵਾਨ ਅੰਰਤਾਂ, ਸਾਰੇ ਇਕਠੇ ਹੀ ਖੜੇ ਹਨ। ਉਹ ਇਕਰਾਰ ਕਰ ਰਹੇ ਹਨ ਉਹ ਗਲਤ ਹਨ। ਤੂੰ ਉਹਨਾਂ ਦੇ ਦਿਲ ਨਾਲ ਗੱਲ ਕੀਤੀ ਹੈ, ਨਹੀਂ ਤਾਂ ਉਹ ਕਦੇ ਵੀ ਇੱਥੇ ਨਾ ਹੁੰਦੇ। ਇਹ ਵਿਖਾਉਂਦਾ ਹੈ ਕਿ ਇੱਥੋਂ ਤੱਕ ਕਿ ਉਹ ਆਪਣੀਆਂ ਸੀਟਾਂ ਤੋਂ ਵੀ ਨਾ ਉੱਠਦੇ, ਜਦ ਤੱਕ ਕਿ ਉਹਨਾਂ ਨੇ ਪਹਿਲਾਂ ਹੀ ਫੈਸਲਾ ਨਾ ਲਿਆ ਹੁੰਦਾ। ਪ੍ਰਮੇਸ਼ੁਰ ਦਾ ਆਤਮਾ ਉਹਨਾਂ ਦੇ ਦੁਆਲੇ ਸੀ, ਅਤੇ, ਅਤੇ ਕਿਹਾ, "ਤੁਸੀਂ ਗਲਤ ਹੋ।"

ਅਤੇ ਉਹਨਾਂ ਦੀਆਂ ਛੋਟੀਆਂ ਜਿੰਦਰੀਆਂ ਨੇ ਕਿਹਾ, "ਪ੍ਰਭੂ, ਮੈਂ ਤੈਨੂੰ ਚਾਹੁੰਦਾ ਹਾਂ।"

ਅਤੇ ਸ਼ੈਤਾਨ ਨੇ ਕਿਹਾ, "ਅਗਮ ਨਾਲ ਬੈਠੇ ਰਹੋ।"

292 ਪਰ ਪ੍ਰਮੇਸ਼ੁਰ ਦੇ ਆਤਮਾ ਨੇ ਕਿਹਾ, "ਖੜੇ ਹੋ ਜਾਓ।" ਅਤੇ ਉਹ ਆਗਿਆਕਾਰੀ ਕਰਦੇ ਆਏ ਹਨ, ਅਤੇ ਜਗਵੇਦੀ ਤੇ ਖੜੇ ਹੋਏ ਹਨ।

293 ਹੁਣ, ਜਿਵੇਂ ਕਿ ਮੈਂ ਤੇਰੇ ਵਚਨ ਦਾ ਹਵਾਲਾ ਦਿੱਤਾ ਹੈ, "ਉਹ ਜਿਹੜਾ ਮੇਰੇ ਕੋਲ ਆਉਂਦਾ ਹੈ, ਮੈਂ ਉਸ ਨੂੰ ਕਦੇ ਵੀ ਕੱਢਾਂਗਾ ਨਹੀਂ। ਭਾਵੇਂ ਤੁਹਾਡੇ ਪਾਪ ਕਿਰਮਚ ਜਿਹੇ ਹੋਣ, ਉਹ ਬਰਫ ਵਾਂਗ ਚਿੱਟੇ ਹੋ ਜਾਣਗੇ, ਭਾਵੇਂ ਮਜ਼ੀਠ ਜਿਹੇ ਲਾਲ ਹੋਣ, ਉਨ ਵਰਗੇ ਸਫੇਦ ਹੋ ਜਾਣਗੇ। ਆਓ ਮੇਰੇ ਕੋਲੋਂ ਤੇਲ ਅਤੇ ਮੈਂ ਮੁੱਲ ਲਓ। ਮੇਰੀ ਕਿਰਪਾ ਕਾਫੀ ਹੈ। ਉਹ ਜਿਹੜਾ ਮੇਰੇ ਵਚਨ ਸੁਣਦਾ ਹੈ ਅਤੇ ਜਿਹਨੇ ਮੈਨੂੰ ਭੇਜਿਆ ਹੈ ਉਸ ਉੱਤੇ ਨਿਹਚਾ ਕਰਦਾ ਹੈ, ਉਸ ਕੋਲ ਅਨੰਤ ਜੀਵਨ ਹੈ, ਅਤੇ ਉਹ ਨਿਆਂ ਵਿੱਚ ਨਹੀਂ ਜਾਵੇਗਾ, ਪ੍ਰਤੀ ਮੌਤ ਤੋਂ ਪਾਰ ਹੋ ਕੇ ਜੀਵਨ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਅਤੇ ਹੁਣ ਲੇਲੇ ਦਾ ਵਿਆਹ ਆ ਰਿਗਆ ਹੈ, ਅਤੇ ਲਾੜੀ ਨੇ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ।"

294 ਪਿਤਾ ਉਹ ਤੇਰੇ ਹਨ। ਉਹ ਤੇਰੇ ਵਚਨ ਦੀ ਜਿੱਤ ਦਾ ਇਨਾਮ ਹਨ। ਉਹ ਬਾਣੀ ਦੇ ਜਲ ਨਾਲ ਧੋਤੇ ਜਾਣ ਲਈ ਇੱਥੇ ਹਨ, ਕਿਉਂਕਿ ਇਹ ਸੰਪੂਰਣ ਖੁਸ਼ਬੁਰੀ ਹੈ। ਇਹ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਇਹ ਬਾਲਵਾਝੀ ਦੇ ਸਥਾਨ ਤੱਕ ਹੋਠਾਂ ਲਿਆਉਣ ਲਈ ਕੱਟਦਾ ਹੈ। ਇਹ ਜੜ ਤੋਂ ਪੁੱਟਦਾ ਹੈ, ਕੜਵਾਹਟ ਦੀ ਜੜ, ਭਿੰਨਤਾ ਦੀ ਜੜ, ਦੁਨੀਆਂ ਦੀ ਜੜ ਤੋਂ ਪੁੱਟ ਸੁੱਟਦਾ ਹੈ। ਪ੍ਰਭੂ ਪਾਵਿੱਤਰ ਆਤਮਾ ਨਾਲ ਉਹਨਾਂ ਨੂੰ ਪੁੱਟ। ਇਹਨਾਂ ਲੋਕਾਂ ਤੋਂ ਇਹਨਾਂ ਨੂੰ ਦੂਰ ਕਰ ਦੇ।

295 ਅੱਜ ਰਾਤ ਮੈਂ ਉਹਨਾਂ ਦਾ ਤੇਰੇ ਲਈ ਦਾਵਾ ਕਰਦਾ ਹਾਂ, ਯਿਸੂ, ਉਹ ਤੇਰਾ ਹੀ ਨਿੱਜੀ

ਖਜ਼ਾਨਾ ਹਨ, ਉਹ ਤੇਰੇ ਮੁਕਟ ਦੇ ਹੀਰੇ ਹਨ, ਤੇਰੀ ਲਾੜੀ ਦੇ ਮੈਂਬਰ ਹਨ। ਮੈਂ ਉਹਨਾਂ ਦੇ ਜੀਵਨਾਂ ਦਾ ਦਾਅਵਾ ਕਰਦਾ ਹਾਂ। ਇਹਨਾਂ ਸੇਵਕਾਂ ਨਾਲ, ਜੋ ਜੀਉਂਦੇ ਪ੍ਰਮੇਸ਼ੁਰ ਦੇ ਸੇਵਕ ਹਨ, ਮੈਂ ਨਾਲ ਮੀਲ ਕੇ, ਆਪਣੇ ਹਿਰਦੇ ਤੋਂ ਪ੍ਰਾਰਥਨਾ ਕਰਦਾ ਹਾਂ। ਮੈਂ ਦੁਆ ਕਰਦਾ ਹਾਂ, ਪ੍ਰਭੂ ਤੂੰ ਉਹਨਾਂ ਕੋਲੋਂ ਸੰਸਾਰ ਦੀਆਂ ਚੀਜ਼ਾਂ ਨੂੰ ਦੂਰ ਕਰ ਦੇ, ਅਤੇ ਸ਼ੈਤਾਨ ਦੇ ਸਾਮੂਣੇ ਖੜ੍ਹੇ ਹੋਣ ਦਾ ਉਹਨਾਂ ਨੂੰ ਸਾਹਸ ਦੇ। ਪ੍ਰਭੂ, ਇਹ ਬਖਸ਼ ਦੇ। ਅਸੀਂ ਨਿਹਚਾ ਕਰਦੇ ਹਾਂ ਕਿ ਤੂੰ ਇਹ ਕਰੇਂਗਾ। ਤੂੰ ਕਿਹਾ ਹੈ, "ਮੇਰੇ ਪਿਤਾ ਕੋਲੋਂ ਕੁਝ ਵੀ ਮੰਗੋ, ਮੈਂ ਇਹ ਕਰ ਦਿਆਂਗਾ।" ਹੁਣ, ਤੂੰ ਕਦੇ ਨਹੀਂ ਕਿਹਾ, "ਅਹ, ਸ਼ਾਇਦ ਮੈਂ ਇਹ ਕਰਾਂਗਾ।" ਤੂੰ ਕਿਹਾ ਹੈ, "ਮੈਂ ਇਹ ਕਰਾਂਗਾ।" ਅਤੇ ਮੈਂ ਨਿਹਚਾ ਕਰਦਾ ਹਾਂ ਕਿ ਇਹ ਸੱਚ ਹੈ।

296 ਹੁਣ, ਵਚਨ ਵਿੱਚ ਇਹ ਵੀ ਲਿੰਧਿਆ ਹੋਇਆ ਹੈ, "ਮੇਰੇ ਨਾਮ ਵਿੱਚ ਉਹ ਭੂਤਾਂ ਨੂੰ ਕੱਢਣਗੇ।" ਇਹ ਭੂਤ ਹਨ ਜਿਹੜੇ ਜਵਾਨ ਔਰਤ ਜਾਂ ਜਵਾਨ ਲੜਕੀ ਨੂੰ ਲੈਂਦੇ ਹਨ ਅਤੇ ਉਸਦੇ ਜੀਵਨ ਨੂੰ ਤਬਾਹ ਕਰ ਦਿੰਦੇ ਹਨ। ਇਹ ਸ਼ੈਤਾਨ ਹੈ ਜੋ ਜਵਾਨ ਆਦਮੀ ਨੂੰ ਲੈਂਦਾ ਹੈ ਅਤੇ ਉਸਦੇ ਜੀਵਨ ਨੂੰ ਤਬਾਹ ਕਰ ਦਿੰਦਾ ਹੈ। ਅਤੇ ਪ੍ਰਭੂ, ਮੈਂ ਆਪਣੀ ਪ੍ਰਾਰਥਨਾ ਵਿੱਚ ਇਸ ਛੋਟੀ ਕਹਾਣੀ ਦਾ ਹਵਾਲਾ ਦਿਆਂਗਾ। ਅਤੇ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਸੁਣੋਗਾ, ਅਤੇ ਮੇਰੀ ਦੁਆ ਦਾ ਉੱਤਰ ਦੇਵੇਂਗਾ, ਤਾਂ ਕਿ ਅੱਜ ਰਾਤ ਉਹਨਾਂ ਵਿੱਚੋਂ ਹਰ ਇੱਕ ਦਾ ਤੇਰੇ ਰਾਜ ਲਈ ਹੀਰੇ ਹੋਣ ਦਾ ਦਾਅਵਾ ਕੀਤਾ ਜਾਵੇ। ਉਹ ਆ ਗਏ ਹਨ। ਅਤੇ ਮੈਨੂੰ ਅੱਜ ਰਾਤ ਆਪਣੇ ਸ਼ਬਦਾਂ ਲਈ ਜਵਾਬ ਦੇਣਾ ਪੈਣਾ ਹੈ। ਅਤੇ ਉਹ ਇੱਥੋਂ ਮੇਰੇ ਨਾਲ ਖੜ੍ਹੇ ਹੋਣ ਲਈ, ਅਤੇ ਆਪਣੀ ਪੱਦਵੀਂ ਨੂੰ ਮਸੀਹ ਦੇ ਪਾਸੇ ਵੱਲ ਲੈਣ ਲਈ ਆਏ ਹਨ।

297 ਹੁਣ ਸ਼ੈਤਾਨ ਤੂੰ ਇਸਨੂੰ ਰਾਖਾ ਦਿੱਤਾ ਹੈ। ਤੂੰ ਉਹਨਾਂ ਵਿੱਚੋਂ ਕੁਝ ਨੂੰ ਹਾਲੇ ਵੀ ਫੰਜ੍ਹਿਆ ਹੋਇਆ ਹੈ, ਪਰ ਤੂੰ ਯੁੱਧ ਨਹੀਂ ਜਿੱਤਿਆ ਹੈ। ਯਿਸੂ ਨੇ ਕਿਹਾ, "ਉਹ ਜਿਹੜਾ ਮੇਰੇ ਕੋਲ ਆਉਂਦਾ ਹੈ ਮੈਂ ਉਸਨੂੰ ਕਦੇ ਵੀ ਛੁੱਡਾਂਗਾ।"

298 ਸ਼ੈਤਾਨ, ਮੈਂ ਤੈਨੂੰ ਕੰਹਿੰਦਾ ਹਾਂ, ਇੱਕ ਦਿਨ ਇੱਕ ਛੋਟਾ ਮੁੰਡਾ ਸੀ ਜਿਹੜਾ ਆਪਣੇ ਪਿਤਾ ਦੀਆਂ ਭੇਡਾਂ ਚਾਰਾਉਂਦਾ ਸੀ। ਅਤੇ ਸ਼ੇਰ ਆਇਆ ਅਤੇ ਇੱਕ ਭੇਡ ਨੂੰ ਲੈ ਗਿਆ, ਇਸ ਨਾਲ ਬੜਾ ਬੁਰਾ ਵਿਵਹਾਰ ਕਰ ਰਿਹਾ ਸੀ, ਅਤੇ ਉਸ ਨੂੰ ਫਾੜ ਖਾਣ ਵਾਲਾ ਸੀ। ਪਰ ਇਸ ਛੋਟੇ ਸੱਚੇ ਅਜਾਲੀ ਨੇ, ਉਸ ਕੋਲ ਕੁਝ ਬਹੁਤ ਜਿਆਦਾ ਨਹੀਂ ਸੀ ਪਰ ਗੋਪੀਆ ਸੀ, ਪਰ ਉਸਦਾ ਵਿਸ਼ਵਾਸ ਜੀਵਤ ਪ੍ਰਮੇਸ਼ੁਰ ਵਿੱਚ ਸੀ। ਉਹ ਉਸ ਸ਼ੇਰ ਦੇ ਪਿੱਛੇ ਗਿਆ, ਅਤੇ ਉਸਨੇ ਉਸ ਨੂੰ ਫੜ ਲਿਆ, ਅਤੇ ਉਸਨੇ ਸ਼ੇਰ ਨੂੰ ਮਾਰ ਦਿੱਤਾ। ਉਹ ਉਸਦੇ ਵਿਰੁਧ ਉਠਿਆ, ਅਤੇ ਉਸਨੇ ਉਸਨੂੰ ਜਬਾੜੇ ਤੋਂ ਫੜ ਲਿਆ, ਅਤੇ ਉਸਨੂੰ ਮਾਰ ਸੌਂਟਾ। ਉਸਨੇ ਭੇਡ ਨੂੰ ਉਸ ਦੇ ਮੂੰਹ ਵਿੱਚੋਂ ਛੁਡਾ ਲਿਆ, ਅਤੇ ਉਸਦੀ ਚੰਗਾਈ ਲਈ ਉਸਨੂੰ ਵਾੜੇ ਵਿੱਚ ਲੈ ਆਇਆ।

299 ਤੂੰ ਪ੍ਰਮੇਸ਼ੁਰ ਦੀਆਂ ਇਹਨਾਂ ਅਨਮੇਲ ਭੇਡਾਂ ਨੂੰ, ਇਹਨਾਂ ਔਰਤਾਂ ਨੂੰ ਲੈ ਲਿਆ ਸੀ, ਇਸੇ ਲਈ, ਇਹ ਔਰਤਾਂ ਆਪਣੇ ਵਾਲਾਂ ਨੂੰ ਕਟਾਉਂਦੀਆਂ ਹਨ, ਅਤੇ ਮੇਰ ਅੱਪ ਕਰਦੀਆਂ ਹਨ, ਅਤੇ ਉਸ ਤਰ੍ਹਾਂ ਦੀਆਂ ਲੱਗਦੀਆਂ ਹਨ, ਜਿਸ ਨੂੰ ਬਾਈਬਲ ਦੋਸ਼ੀ ਠੀਹਰਾਉਂਦੀ ਹੈ, ਅਤੇ ਤੂੰ ਸੋਚਿਆ ਸੀ ਕਿ ਤੂੰ ਉਹਨਾਂ ਨੂੰ ਫੜ ਲਿਆ ਹੈ। ਪਰ ਮੈਂ ਇਸ ਛੋਟੇ ਸਧਾਰਨ ਪ੍ਰਾਰਥਨਾ ਦੇ ਗੋਪੀਏ ਨਾਲ ਆਉਂਦਾ ਹਾਂ। ਮੈਂ ਅੱਜ ਰਾਤ ਉਹਨਾਂ ਨੂੰ ਵਾਪਿਸ ਲਿਆ ਰਿਹਾ ਹਾਂ। ਤੂੰ ਉਨ੍ਹਾਂ ਨੂੰ ਅਗਾਂਹ ਤੋਂ ਫੜੀ ਨਹੀਂ ਰਖ ਸਕਦਾ। ਤੂੰ ਯੁੱਧ ਹਾਰ ਚੁੱਕਾ ਹੈ। ਇਹ ਪ੍ਰਮੇਸ਼ੁਰ ਦੇ ਅਨਮੇਲ ਲੋਕ, ਉਸਦੇ

ਲੇਲੇ, ਇੱਥੇ ਖੜ੍ਹੇ ਹਨ, ਉਹਨਾਂ ਨੂੰ ਛੱਡ ਦੇ। ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਤੈਨੂੰ ਝਿੜਕਦੇ ਹਾਂ। ਮੈਂ ਇਸਦੇ ਵਿਚਕਾਰ, ਇਹਨਾਂ ਆਦਤਾਂ, ਗੁਸੋਂ, ਅਤੇ ਬੁਰਿਆਈ, ਅਤੇ ਜੋ ਕੁਝ ਵੀ ਇਹ ਹੋਵੇ ਇਸਦੇ ਵਿਚਕਾਰ ਯਿਸੂ ਮਸੀਹ ਦਾ ਲਹੂ ਲਗਾਉਂਦਾ ਹਾਂ। ਨਿਹਚਾ ਨਾਲ, ਉਹਨਾਂ ਦੇ ਅਤੇ ਉਸ ਚੀਜ਼ ਦੇ ਵਿਚਕਾਰ। ਤੂੰ ਅੱਗੇ ਨੂੰ ਉਹਨਾਂ ਨੂੰ ਨਹੀਂ ਫੜ੍ਹੇਂਗਾ। ਉਹ ਪਿਤਾ ਦੇ ਵਾੜੇ ਵਿੱਚ ਹਨ। ਉਹ ਉਸਦੇ ਬੱਚੇ ਹਨ। ਉਹਨਾਂ ਤੋਂ ਦੂਰ ਰਹਿ। ਯਿਸੂ ਮਸੀਹ ਦੇ ਨਾਮ ਵਿੱਚ ਮੈਂ ਤੈਨੂੰ ਝਿੜਕਦਾ ਹਾਂ।

300 ਕੋਈ ਵੀ ਨਰਕ ਦਾ ਸ਼ੈਤਾਨ ਤੁਹਾਨੂੰ ਛੂਹ ਨਹੀਂ ਸੱਕਦਾ ਹੈ, ਜੇ ਤੁਸੀਂ ਇਸ ਤੇ ਨਿਹਚਾ ਕਰੋਗੇ। ਤੁਸੀਂ ਲਹੂ ਨਾਲ ਢੱਕੇ ਗਏ ਹੋ। ਤੁਸੀਂ ਪ੍ਰਾਰਥਨਾ ਦੇ ਘੇਰੇ ਵਿੱਚ ਹੋ, ਖੁਸ਼ਬੁਰੀ ਦੇ ਸੇਵਕ, ਅਤੇ ਨੇਮ ਦੇ ਸੰਦੇਸ਼ ਵਾਹਕਾਂ ਦੀਆਂ ਦੁਆਵਾਂ ਦੇ ਘੇਰੇ ਵਿੱਚ ਹੋ। ਤੁਹਾਡੇ ਵਿੱਚੋਂ ਹਰ ਇੱਕ, ਜੋ ਇੱਥੇ ਖੜ੍ਹੇ ਹਨ, ਇੱਥੇ ਉਪਰ ਆ ਜਾਓ, ਇਹ ਜਾਣਦੇ ਹੋਏ ਕਿ ਤੁਹਾਡੀਆਂ ਆਦਤਾਂ ਸਨ, ਖਰਾਬੀਆਂ ਸਨ, ਅਤੇ ਉਹ ਚੀਜ਼ਾਂ ਸਨ ਜਿਹਨਾਂ ਕਰਕੇ ਤੁਸੀਂ ਸ਼ਰਮਿੰਦੇ ਸੀ। ਜੇ ਤੁਸੀਂ ਹੁਣ ਉਹਨਾਂ ਨੂੰ ਪ੍ਰਮੇਸ਼ੁਰ ਦੇ ਨਿਆਂ ਦੀ ਪਿੱਤਲ ਦੀ ਜਗਾਵੇਦੀ ਤੇ ਰੱਖ ਦਿਓ, ਅਤੇ ਉਸਨੂੰ ਹੁਣ ਆਪਣੀ ਮਾਫ਼ੀ ਦੇ ਰੂਪ ਵਿੱਚ ਕਬੂਲ ਕਰ ਲਓ, ਜਿਹੜੀ ਮਸੀਹ ਤੁਹਾਨੂੰ ਦਿੰਦਾ ਹੈ, ਕੀ ਤੁਸੀਂ ਇਸ ਮੌਕੇ ਨੂੰ ਨਿਹਚਾ ਦੇ ਰਾਹੀਂ ਕਰੋਗੇ, ਅਤੇ ਆਪਣਾ ਹੱਥ ਖੜਾ ਕਰਕੇ ਕਹੋਗੇ, "ਮੈਂ ਹੁਣ ਇਸਨੂੰ ਕਬੂਲ ਕਰਦਾ ਹਾਂ। ਇਹ ਜਾ ਚੁੱਕਾ ਹੈ। ਅਤੇ ਇਸ ਦਿਨ ਤੋਂ ਲੈ ਕੇ, ਮੈਂ ਇਸ ਨੂੰ ਫਿਰ ਕਦੇ ਨਹੀਂ ਕਰਾਂਗਾ?" ਤੁਸੀਂ ਯਿਸੂ ਮਸੀਹ ਦੇ ਲਹੂ ਰਾਹੀਂ ਬਚਾਏ ਰਾਏ ਹੋ। ਆਮੀਨ। ਆਮੀਨ। ਪ੍ਰਮੇਸ਼ੁਰ ਦੇ ਨਾਮ ਨੂੰ ਵੰਡਿਆਈ ਮਿਲੇ।

ਕੀ ਕੋਈ ਹੋਰ ਹੈ ਜੋ ਆਉਣਾ ਚਾਹੁੰਦਾ ਹੈ ਅਤੇ ਇਸ ਝੁੰਢ ਵਿੱਚ ਸ਼ਾਮਿਲ ਹੋਣਾ ਚਾਹੁੰਦਾ ਹੈ।

301 ਕੀ ਇਮਾਰਤ ਵਿੱਚ ਕੋਈ ਬਿਮਾਰ ਹੈ, ਜਿਹੜਾ ਇਸ ਸਮੇਂ ਪ੍ਰਾਰਥਨਾ ਲਈ ਖੜਾ ਹੋਣਾ ਚਾਹੁੰਦਾ ਹੈ? ਖੜ੍ਹੇ ਹੋ ਜਾਓ।

302 ਮੈਂ ਤੁਹਾਨੂੰ ਸਾਰਿਆਂ ਨੂੰ ਇੱਥੇ ਚਾਹੁੰਦਾ ਹਾਂ, ਜੇ ਤੁਸੀਂ ਕਿਸੇ ਚੰਗੇ ਸੰਪੂਰਣ ਖੁਸ਼ਬੁਰੀ ਦੇ ਚਰਚ ਦੇ ਮੈਂਬਰ ਨਹੀਂ ਹੋ, ਜੇ ਤੁਸੀਂ ਇੱਥੇ ਨੇੜੇ ਰਹਿੰਦੇ ਹੋ, ਤੁਸੀਂ ਇੱਥੇ ਆ ਸੱਕਦੇ ਹੋ। ਪਾਸਟਰ ਨੂੰ ਮਿਲੇ ਅਤੇ ਬਾਪੀਤਸਮਾਲਾਓ। ਅਤੇ ਫਿਰ ਜੇ ਤੁਸੀਂ ਪੀਵੱਤਰ ਆਤਮਾ ਨਹੀਂ ਪਾਇਆ ਹੈ ਤਾਂ ਦੁਆ ਕਰੋ, ਪ੍ਰਮੇਸ਼ੁਰ ਤੁਹਾਨੂੰ ਪੀਵੱਤਰ ਆਤਮਾ ਦੇਵੇ, ਅਤੇ ਤੁਹਾਨੂੰ ਭਰੋ, ਅਤੇ ਤੁਹਾਨੂੰ ਲਾੜੀ ਦਾ ਮੈਂਬਰ ਲਣਾਵੋ।

303 ਭਾਈਓ ਇੱਥੇ ਦੁਆਲੇ ਬਿਮਾਰ ਲੋਕਾਂ ਵੱਲ ਵੇਖੋ। ਸ਼ੈਤਾਨ ਇਹਨਾਂ ਲੋਕਾਂ ਨੂੰ ਫੜ੍ਹੀ ਨਹੀਂ ਰੱਖ ਸੱਕਦਾ। ਇਹ ਛੁਡਾਏ ਜਾਣ ਦਾ ਸਮਾਂ ਹੈ। [ਸੰਗਤ ਆਖਦੀ ਹੈ, "ਆਮੀਨ।"-ਸੰਪ]

ਤਾਂ ਫਿਰ ਆਓ ਆਪਣੇ ਸਿਰਾਂ ਨੂੰ ਪ੍ਰਾਰਥਨਾ ਲਈ ਝੁਕਾਈ ਦੇ।

304 ਅਤੇ ਤੁਹਾਡੇ ਵਿੱਚੋਂ ਹਰੇਕ ਜਣਾ ਜੋ ਬਾਹਰ ਹਨ, ਜਿਹੜੇ ਬਿਮਾਰੀ ਦੀ ਹਾਲਤ ਵਿੱਚ ਹਨ, ਤੁਸੀਂ ਜਿਹੜੇ ਖੜ੍ਹੇ ਹੋ ਆਪਣੇ ਹੱਥਾਂ ਨੂੰ ਇੱਕ ਦੂਸਰੇ ਤੇ ਰੱਖੋ। ਯਿਸੂ ਮਸੀਹ ਨੇ ਕਿਹਾ ਹੈ, "ਨਿਹਚਾ ਕਰਨ ਵਾਲਿਆਂ ਨਾਲ ਇਹ ਚਿੰਨ੍ਹ ਹੋਣਗੇ। ਜੇ ਉਹ ਆਪਣੇ ਹੱਥ ਬਿਮਾਰਾਂ ਉੱਤੇ

ਰੱਖਣ ਤਾਂ ਉਹ ਚੰਗੇ ਹੋ ਜਾਣਗੇ।” ਆਪਣੇ ਹੱਥਾਂ ਨੂੰ ਇੱਕ ਦੂਸਰੇ ਤੇ ਰੱਖੋ। ਹੁਣ, ਤੁਸੀਂ ਆਪਣੇ ਆਪ ਲਈ ਦੁਆ ਨਾ ਕਰੋ। ਤੁਸੀਂ ਉਸ ਵਿਅਕਤੀ ਲਈ ਦੁਆ ਕਰੋ ਜਿਸ ਉੱਤੇ ਤੁਸੀਂ ਆਪਣਾ ਹੱਥ ਰੱਖਿਆ ਹੋਇਆ ਹੈ, ਕਿਉਂਕਿ ਉਹ ਤੁਹਾਡੇ ਲਈ ਦੁਆ ਕਰ ਰਹੇ ਹਨ।

ਇੱਕ ਮਸੀਹ ਕਲੀਸਿਯਾ ਵਾਂਗਾ ਆਉ ਇਕਠੋ ਦੁਆ ਕਰੀਏ।

305 ਪ੍ਰਭੂ ਯਿਸੂ ਅੱਜ ਰਾਤ ਦੀ ਜਿੱਤ ਲਈ ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿ ਪ੍ਰਾਣ ਤੇਰੇ ਕੋਲ ਆ ਰਹੇ ਹਨ। ਹੁਣ, ਸੈਤਾਨ ਨੇ ਤੇਰੀਆਂ ਕੁਝ ਭੇਡਾਂ ਨੂੰ ਬਿਮਾਰੀ ਨਾਲ ਢੰਡ੍ਹਾ ਹੋਇਆ ਹੈ। ਅਸੀਂ ਉਹਨਾਂ ਦਾ ਵਾਪਿਸ ਦਾਵਾ ਕਰਨ ਲਈ ਆਏ ਹਾਂ। ਜੀਉਂਦੇ ਪ੍ਰਮੇਸ਼੍ਵਰ ਦੀ ਕਲੀਸਿਯਾ ਹੋਣ ਦੇ ਨਾਤੇ, ਅਸੀਂ ਸੈਤਾਨ ਨੂੰ ਝਿੜਕਦੇ ਹਾਂ, ਅਤੇ ਕਹਿੰਦੇ ਹਾਂ, ਸੈਤਾਨ, ਇਹਨਾਂ ਬਿਮਾਰ ਲੋਕਾਂ ਨੂੰ ਛੱਡ ਦੇ। ਅਸੀਂ ਯਿਸੂ ਮਸੀਹ ਦੇ ਨਾਮ ਵਿੱਚ ਤੈਨੂੰ ਡਰਾ ਕੇ ਕਹਿੰਦੇ ਹਾਂ ਕਿ ਉਹ ਚੰਗੇ ਹੋ ਜਾਣ।” ਬਾਈਬਲ ਨੇ ਕਿਹਾ, ਹੈ, “ਨਿਹਚਾ ਕਰਨ ਵਾਲਿਆਂ ਨਾਅ ਇਹ ਚਿੰਨ੍ਹ ਹੋਣਗੇ। ਜੇ ਉਹ ਆਪਣੇ ਹੱਥ ਬਿਮਾਰਾਂ ਉੱਤੇ ਰੱਖਣਗੇ, ਉਹ ਚੰਗੇ ਹੋ ਜਾਣਗੇ।” ਇਹ ਪ੍ਰਮੇਸ਼੍ਵਰ ਦਾ ਵਾਇਦਾ ਹੈ, ਅਤੇ ਅਸੀਂ ਜਾਣਦੇ ਹਾਂ ਕਿ ਇਹ ਸੱਚਾ ਹੈ। ਉਹ ਯਿਸੂ ਮਸੀਹ ਦੇ ਕੋਰੜੇ ਖਾਣ ਦੁਆਰਾ ਚੰਗੇ ਹੋ ਗਏ ਹਨ।

306 ਹੁਣ, ਜੇ ਤੁਸੀਂ ਇਸ ਤੇ ਵਿਸ਼ਵਾਸ ਕਰਦੇ ਹੋ ਤਾਂ ਆਪਣੇ ਹੱਥਾਂ ਨੂੰ ਖੜ੍ਹੇ ਕਰੋ ਅਤੇ ਉਸ ਨੂੰ ਵੰਡਿਆਈ ਦਿਓ। ਆਮੀਨ।

307 ਠੀਕ ਹੈ, ਪਾਸਟਰ, ਇਹ ਸੱਭ ਤੁਹਾਡੇ ਹਨ। ਭਾਈਓ, ਖੁਦਾ ਤੁਹਾਨੂੰ ਬਰਕਤ ਦੇਵੇ। ਅੱਜ ਰਾਤ ਤੁਹਾਡੇ ਕੋਲ ਆਕੇ ਬਹੁਤ ਚੰਗਾ ਲੱਗਾ। ਪ੍ਰਮੇਸ਼੍ਵਰ ਤੁਹਾਡੇ ਨਾਲ ਹੋਵੇ।

ਭਾਈਓ, ਖੁਦਾ ਤੁਹਾਨੂੰ ਇੱਥੋਂ ਬਰਕਤ ਦੇਵੇ।



## ਲੇਣੇ ਦਾ ਵਿਆਹ

**THE MARRIAGE OF THE LAMB**

62-0121E Vol. 40-6

ਇਹ ਸੰਦੇਸ਼ ਭਾਈ ਵਿਲੀਅਮ ਮੈਰੀਅਨ ਬਾਨਹਾਮ ਦੁਆਰਾ 21 ਜਨਵਰੀ 1962 ਐਤਵਾਰ ਸ਼ਾਮ  
ਨੂੰ “ਫੈਲੋਸ਼ਿਪ” ਟੈਬਰਨੈਕਲ ਫੀਨਿਕਸ, ਅਰੀਜ਼ੋਨਾ ਸੰਯੁਕਤ ਰਾਜ ਅਮਰੀਕਾ ਵਿਚ ਪ੍ਰਚਾਰ ਕੀਤਾ  
ਗਿਆ। ਇਹ ਇਸਦਾ ਟੇਪ ਨੰ. 62-0121E ਹੈ, ਅਤੇ ਇਸਦਾ ਸਮਾਂ 2 ਘੰਟੇ 5 ਮਿੰਟ ਹੈ। ਚੁੰਬਕੀ  
ਟੇਪ ਰਿਕਾਰਡਿੰਗ ਤੋਂ ਜ਼ਬਾਨੀ ਸੰਦੇਸ਼ ਨੂੰ ਛਪੇ ਹੋਏ ਪੰਨਿਆਂ ਵਿੱਚ ਠੀਕ-ਠੀਕ ਲਿਆਉਣ ਲਈ  
ਹਰ ਇਕ ਸੰਭਵ ਯਤਨ ਕੀਤਾ ਗਿਆ ਹੈ, ਅਤੇ ਬਿਨਾਂ ਕੁਝ ਘਟਾਏ ਵਧਾਏ ਇਹ ਸੰਦੇਸ਼ ਛਾਪਿਆ  
ਗਿਆ ਹੈ ਅਤੇ VOICE OF GOD RECORDINGS ਦੁਆਰਾ ਮੁਫਤ ਵੰਡਿਆ ਗਿਆ  
ਹੈ।

PUBLISHED 2014

VOICE OF GOD RECORDINGS  
P.O. BOX 950, JEFFERSONVILLE, INDIANA 47131 U.S.A.

## **VOICE OF GOD RECORDINGS INC.**

-----India Office-----

No 28, Shenoy Road, Nungambakkam, Chennai - 600 034, South India  
Phone : 044 - 2827 4560 / 044 - 2825 1791  
E-mail : [india@vgroffice.org](mailto:india@vgroffice.org)

## **Copyright notice**

All rights reserved. This book may be printed on a home printer for personal use or to be given out, free of charge, as a tool to spread the Gospel of Jesus Christ. This book cannot be sold, reproduced on a large scale, posted on a website, stored in a retrieval system, translated into other languages, or used for soliciting funds without the express written permission of Voice Of God Recordings®.

For more information or for other available material, please contact:

**VOICE OF GOD RECORDINGS**  
P.O. Box 950, JEFFERSONVILLE, INDIANA 47131 U.S.A.  
[www.branham.org](http://www.branham.org)